

## ਸੰਪਾਦਕੀ

ਡਾ. ਜਗਜੀਤ ਸਿੰਘ

ਕਿੰਨੀ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਹਰਮਨ ਪਿਆਰੇ ਮੈਗਜ਼ੀਨ ‘ਆਤਮ ਮਾਰਗ’ ਨੇ ਅਪੈਲ 2002 ਵਿਚ ਸੱਤ ਸਾਲ ਦਾ ਜੀਵਨ ਸਫਰ ਤਹਿ ਕਰ ਲਿਆ ਹੈ। ਇਸ ਅਰਸੇ ਵਿਚ ਆਤਮ ਮਾਰਗ ਦਾ ਪਾਸਾਰ ਦਿਨ ਪੱਤੀ ਦਿਨ ਵਧਿਆ ਹੈ। ਦੇਸ ਪ੍ਰਦੇਸ ਵਿਚ ‘ਆਤਮ ਮਾਰਗ’ ਤੋਂ ਹਜ਼ਾਰਾਂ ਪ੍ਰਾਣੀਆਂ ਨੇ ਆਤਮ ਸੇਧ ਲਈ ਹੈ, ਨਵਾਂ ਜੀਵਨ, ਨਵਾਂ ਉਤਸ਼ਾਹ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਦੀ ‘ਧੂਰ ਕੀ ਬਾਣੀ’ ਦੇ ਅਨੁਭਵੀ ਵਿਚਾਰਾਂ ਦਾ ਪਾਸਾਰ ‘ਆਤਮ ਮਾਰਗ’ ਰਾਹੀਂ ਆਪ ਜੀ ਤਕ ਪੁਜਦਾ ਰਿਹਾ ਹੈ, ਵਿਸ਼ੇਸ਼ ਕਰਕੇ ‘ਆਤਮ ਮਾਰਗ’ ਦੇ ਸੰਚਾਲਕ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਟੁੰਬਿਆ ਹੈ। ਪਹਿਲੀ ਵਾਰੀ ਅਨੁਭਵੀ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਡੂੰਘੇ ਅਨੁਭਵ ਵਿਚੋਂ ਗੁਰਮਤਿ ਦੀ ਸਹੀ ਸੇਧ ਦਿਤੀ ਹੈ। ਅਸੀਂ ਸਭ ਗੁਰਬਾਣੀ ਪੜ੍ਹ ਤਾਂ ਲੈਂਦੇ ਹਾਂ, ਨਿਤਨੇਮ ਵੀ ਨਿਰੰਤਰ ਕਰਦੇ ਹਾਂ ਪਰ ਸਾਡੇ ਅੰਦਰ ਸ਼ਾਂਤੀ, ਸਹਿਜ, ਅਨੰਦ, ਵਿਸਮਾਦ ਦੀ ਝਲਕ ਕਿਉਂ ਨਹੀਂ? ਸਾਡੀ ਦਿਸ਼ਾ ਦੀਰਘ-ਰੋਗੀਆਂ ਵਾਲੀ ਕਿਉਂ ਬਣਦੀ ਜਾਂਦੀ ਹੈ ਜਦ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਨਮਸਕਾਰ ਵੀ ਕਰਦੇ ਹਾਂ, ਦੇਗ ਵੀ ਚੜ੍ਹਾਉਂਦੇ ਹਾਂ ਅਤੇ ਸੇਵਾ ਵੀ ਕਰਦੇ ਹਾਂ? ਹੋਰ ਅਨੇਕਾਂ ਪ੍ਰਸ਼ਨ ਸਾਡੇ ਅੰਦਰ ਮਚਲਦੇ ਰਹਿੰਦੇ ਹਨ। ਗੁਰੂ ਮਹਾਰਾਜ ਦਾ ਕਥਨ ਨਿਤ ਰਹਿਗਾ ਸਾਹਿਬ ਵਿਚ ਪੜ੍ਹਦੇ ਹਾਂ -

**ਭਈ ਪਰਾਪਤਿ ਮਾਨੁਖ ਦੇਹੁਰੀਆ॥  
ਗੋਬਿੰਦ ਮਿਲਣ ਕੀ ਇਹ ਤੇਰੀ ਬਗੀਆ॥  
ਅਵਰਿ ਕਾਜ ਤੇਰੈ ਕਿਤੈ ਨ ਕਾਮ॥  
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥  
ਸਰੰਜਾਮਿ ਲਾਗੁ ਭਵਜਲ ਤਰਨ ਕੈ॥**

**ਜਨਮੁ ਬਿਥਾ ਜਾਤ ਰੰਗਿ ਮਾਇਆ ਕੈ॥** ਪੰਨਾ - 12

ਪਰ ਸੋਝੀ ਨਹੀਂ ਮਿਲਦੀ ਕਿ ਮਨੁੱਖਾ ਦੇਹੀ ਦੀ ਪ੍ਰਾਪਤੀ ਦੀ ਵਿਸ਼ੇਸ਼ਤਾ ਵਾਲੀ ਕੀ ਗੱਲ ਹੈ? ਗੋਬਿੰਦ ਨੂੰ ਕਿਵੇਂ ਮਿਲਣਾ ਹੈ? ਕਿਵੇਂ ਕੇਵਲ ਨਾਮ-ਜਾਪ ਹੀ ਸਕਾਰਥਾ ਹੈ? ਬਾਕੀ ਕੰਮ ਕਿਵੇਂ ਫਜ਼ੂਲ ਹਨ? ਕਿਵੇਂ ਬੇਅਰਥ ਹਨ? ਸਾਨੂੰ ਤਾਂ ਬਾਕੀ ਕੰਮ ਹੀ ਚੰਗੇ ਲਗਦੇ ਹਨ, ਅਰਥਾਤ ਪੈਸਾ ਧਨ ਕਮਾਉਣਾ, ਵਪਾਰ ਕਰਨਾ, ਨੌਕਰੀ ਕਰਨੀ, ਪਰਿਵਾਰ ਪਾਲਣਾ, ਮਕਾਨ ਕੌਠੀ ਬਣਾਉਣੀ, ਸੁਵਿਧਾ ਅਤੇ ਆਰਾਮ ਦੇ ਸਾਧਨ ਇਕੱਠੇ ਕਰਨੇ, ਚੰਗੇ ਸੁਆਦੀ ਭੋਜਨ ਖਾਣ ਪੀਣ ਦਾ ਪੰਥੰਧ ਕਰਨਾ, ਦੋਸਤਾਂ ਮਿਤਰਾਂ ਸਾਕ-ਸਬੰਧੀਆਂ ਨਾਲ ਹੱਸਣਾ ਖੇਡਣਾ, ਦੁਨੀਆਂ ਦੇ ਰੰਗ ਤਮਾਸੇ ਦੇਖਣੇ, ਸਾਨੂੰ ਤਾਂ ਇਹੋ ਜੀਵਨ ਚੰਗਾ ਲਗਦਾ ਹੈ, ਇਨ੍ਹਾਂ ਵਿਚ ਕੋਈ ਵਿਘਨ ਪੈ ਜਾਏ ਤਾਂ ਬਿਲਕੁਲ ਚੰਗਾ ਨਹੀਂ ਲਗਦਾ, ਦੁਖ ਆ ਬਣਦਾ ਹੈ। ਇਹ ਇਕ ਸੰਸਾਰਕ ਸੀਮਤ ਜੀਵਨ ਹੈ, ਜੋ ਲੱਖਾਂ ਕਰੋੜਾਂ ਇਨਸਾਨ ਜੀਉ ਰਹੇ ਹਨ। ਪਰ ਇਨ੍ਹਾਂ ਵਿਚੋਂ ਕਿੰਨੇ ਅਸਲ ਵਿਚ ਸੁਖੀ ਹਨ? ਨਿਰੰਤਰ ਅਨੰਦ ਵਿਚ ਹਨ? ਕਿੰਨਿਆਂ ਨੇ ਜੀਵਨ-ਵਿਸਮਾਦ ਦਾ ਰਸ ਮਾਣਿਆ ਹੈ? ਕਿੰਨੇ ਸਹਿਜ ਹੰਢਾਉਂਦੇ ਹਨ? ਗੁਰੂ ਜੀ ਕਹਿੰਦੇ ਹਨ ਕਿ ਸਾਰੀ ਦੁਨੀਆਂ ਅਨੰਦ ਅਨੰਦ ਕਰਦੀ

ਫਿਰਦੀ ਹੈ ਪਰ ਅਸਲ ਅਨੰਦ ਕੌਣ ਜਾਣਦਾ ਹੈ?

**ਅਨੰਦੁ ਅਨੰਦੁ ਸਭੁ ਕੌ ਕਰੈ ਆਨੰਦੁ ਗੁਰੂ ਤੇ ਜਾਣਿਆ॥**

ਪੰਨਾ - 917

ਪਿਛਲੇ ਸਤ ਸਾਲਾਂ ਤੋਂ ਮਹਾਂਪੁਰਸ਼ਾਂ ਦੀਆਂ ਲਿਖਤਾਂ ਵਿਚ ਇਸ ਅਨੰਦ ਦੀ ਸੋਝੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਸਪਸ਼ਟ ਕੀਤਾ ਗਿਆ ਹੈ ਕਿ ਕਿਵੇਂ ਪੜ੍ਹਨਾ, ਸੁਣਨਾ ਤੇ ਮੰਨਣਾ ਹੈ। ‘ਨਾਨਕ ਕੈ ਘਰੁ ਕੇਵਲ ਨਾਮ’ ਤਾਂ ਆਤਮ ਮਾਰਗ ਦਾ ਮੁੱਖ ਸੰਦੇਸ਼ ਹੀ ਰਿਹਾ ਹੈ। ਮਹਾਂਪੁਰਸ਼ ਲੱਗਭੱਗ ਹੋਰੇ ਲੇਖ ਵਿਚ - ‘ਨਾਮ’ ਕੀ ਹੈ, ਨਾਮ ਕਿਵੇਂ ਗੁਰੂ ਦੀ ਬਖਿਸ਼ਾਂ ਤੋਂ ਮਿਲਦਾ ਹੈ? ਰਸਨਾ ਨਾਲ, ਜੀਭਾ ਨਾਲ, ਕੰਠ ਨਾਲ, ਹਿਰਦੇ ਨਾਲ, ਸ਼ਾਸਾਂ ਰਾਹੀਂ ਨਾਮ ਕਿਵੇਂ ਜਪਣਾ ਹੈ, ਇਹ ਭਰਪੂਰ ਵਿਚਾਰ, ਅਨੁਭਵੀ ਪ੍ਰਵਚਨ ‘ਆਤਮ ਮਾਰਗ’ ਨਿਰੰਤਰ ਵੰਡਦਾ ਆ ਰਿਹਾ ਹੈ। ਇਹ ਅਮੁਲਾ ਖਜ਼ਾਨਾ ਹੈ, ਇਹ ਸਹੀ ਜੀਵਨ-ਜਾਚ ਹੈ, ਇਹ ਅਸਲ ਜੀਵਨ ਹੈ ਜਿਸ ਨੂੰ ਗੁਰੂ ਮਹਾਰਾਜ ਜੀ ਨੇ ਪ੍ਰਵਾਨਗੀ ਬਖਸ਼ੀ ਹੈ -

**ਸੋ ਜੀਵਿਆ ਜਿਸ ਮਨੁ ਵਸਿਆ ਸੋਇ॥**

**ਨਾਨਕ ਅਵਰੁ ਨ ਜੀਵੈ ਕੋਇ॥**

**ਜੇ ਜੀਵੈ ਪਿਤੀ ਲਈ ਜਾਇ॥**

**ਸਭੁ ਹਰਾਮੁ ਜੇਤਾ ਕਿਛੁ ਖਾਇ॥**

ਪੰਨਾ - 142

ਜੇ ਗੁਰੂ ਮਹਾਰਾਜ ਦੇ ਸਨਮੁਖ ‘ਪਤਿ’ ਲਹਿਣੀ ਹੈ ਤਾਂ ਇਹ ਸੰਸਾਰਕ ਕਾਰ-ਵਿਹਾਰ ਅਤੇ ਪਦਾਰਥ ਸਭ ‘ਹਰਾਮ’ ਹਨ। ਐਸੇ ਅਤੇ ਅਨੇਕਾਂ ਗੁਰਮਤਿ ਵਿਚਾਰਾਂ ਹਰ ਅੰਕ ਵਿਚ ਆਪ ਜੀ ਨਾਲ ਸਾਂਝੀਆਂ ਕਰਦੇ ਆਏ ਹਾਂ, ਕਰਦੇ ਰਹਾਂਗੇ। ਆਸ ਹੈ ਤੁਸੀਂ ਜਿਵੇਂ ਪਹਿਲਾਂ ਆਪਣਾ ਪਿਆਰ ਤੇ ਸਹਿਯੋਗ ਬਖਸ਼ਦੇ ਰਹੇ ਹੋ, ਅੱਗੋਂ ਵੀ ਸਦਾ ਲਈ ਬਖਸ਼ਦੇ ਰਹੋਗੇ।

‘ਵਿਸਾਖੀ’ ਦਾ ਦਿਵਸ ਬੜਾ ਹੀ ਮਹੱਤਵਪੂਰਨ ਦਿਵਸ ਹੈ। ਬਹੁਤ ਸਾਰੀਆਂ ਸਿੱਖ ਇਤਿਹਾਸਕ ਘਟਨਾਵਾਂ ਇਸ ਦਿਨ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਦਾ ਜ਼ਿਕਰ ਮਹਾਂਪੁਰਸ਼ਾਂ ਦੀ ਲਿਖਤ ‘ਵਿਸਾਖੀ’ ਵਿਚ ਕੀਤਾ ਗਿਆ ਹੈ। ਆਪ ਜੀ ਨੇ ਆਪਣੇ ਲੇਖ ਵਿਚ ਇਤਿਹਾਸਕ ਪਿਛੋਕੜ ਦੱਸ ਕੇ ਖਾਲਸੇ ਦੀ ਸਿਰਜਨਾ ਦਾ ਸਹੀ ਲਕਸ਼ ਉਜਾਗਰ ਕੀਤਾ ਹੈ। ਹਿੰਦੁਸਤਾਨ ਦੀ ਕਿੰਨੀ ਨਿੱਘਰੀ ਹੋਈ ਦਸ਼ਾ ਸੀ। ਇਕ ਪਾਸੇ ਮੁਤਸੰਬੀ ਮੁਗਲ ਹਕੂਮਤ ਦੇ ਅਤਿਆਚਾਰਾਂ ਅਤੇ ਦੂਜੇ ਬੰਨੇ ਆਪਣੇ ਹੀ ਧਰਮ ਸਮਾਜ ਵਿਚ ਬਾਹਮਣ ਦੇ ਤੰਤ ਨਜ਼ਗੀਏ ਨੇ ਆਮ ਜਨਤਾ ਨੂੰ ਬੇਇਤਹਾ ਦਾਬੀ ਕਰ ਰੱਖਿਆ ਸੀ। ਇਸ ਦੁਰਦਸ਼ਾ ਨੂੰ ਇਸ ਲੇਖ ਵਿਚ ਉਲੀਕਿਆ ਗਿਆ ਹੈ। ਇਸ ਨਿਘਾਰ ਵਿਚੋਂ ਕੱਢਣ ਲਈ ਹੀ 1699 ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਨਾ ਹੋਈ। ਖਾਲਸਾ ਇਕ ਪੂਰਨ ਇਨਸਾਨ, ਸੰਤ-ਸਿਪਾਹੀ, ਮਹਾਂ-ਤਪੱਸਵੀ ਅਤੇ ਸ੍ਰੈਮਾਨ, ਅਣਖ ਨਾਲ ਜੀਉਣ ਵਾਲਾ, ਮਜ਼ਲੂਮ ਦੀ ਰੱਖਿਆ ਕਰਨ ਵਾਲਾ ਨਿਰਭਉ ਨਿਰਵੈਰ ਯੋਧਾ, ਅੰਦਰ ਵਸਦੇ ਕਾਮ, ਕ੍ਰੋਧ ਆਦਿ ਵੈਗੀਆਂ ਨਾਲ ਸਦਾ ਜੰਗ ਕਰਨ ਵਾਲਾ ਉਹ ਇਨਸਾਨ ਹੈ ਜੋ ਹਰ

(ਬਾਕੀ ਪੰਨਾ 13 ਤੇ)

## ਸੰਤ ਤੁਮਾਰੇ, ਤੁਮਰੇ ਪ੍ਰੀਤਮ

ਪ੍ਰੋ. ਗੁਰਦੇਵ ਸਿੰਘ

(ਲੜੀ ਜੋੜਨ ਲਈ ਦੇਖੋ, ਮਾਰਚ ਅੰਕ, ਪੰਨਾ- 32)

ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਸਤਿਕਾਰਯੋਗ ਬੀਜੀ (ਮਾਤਾ ਰਣਜੀਤ ਕੌਰ) ਦੇ ਪਿਤਾ ਬਾਬਾ ਹੀਰਾ ਸਿੰਘ ਜੀ ਨਾਲ ਬਹੁਤ ਪਿਆਰ ਸੀ। ਭਾਈ ਸਾਹਿਬ ਜੀ ਨੇ ਬਾਬਾ ਹੀਰਾ ਸਿੰਘ ਨੂੰ ਆਪਣੀ ਪੁਸਤਕ “ਰੰਗਲੇ ਸੱਜਣ” ਵਿਚ ‘ਸੰਤ’ ਕਹਿ ਕੇ ਸੰਬੋਧਨ ਕੀਤਾ ਹੈ ਅਤੇ ਇਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਸੰਤ ਨਹੀਂ ਲਿਖਿਆ। ਭਾਈ ਸਾਹਿਬ ਕਈ ਕਈ ਦਿਨ ਇਹਨਾਂ ਦੇ ਗਹਿ ਵਿਖੇ ਠਹਿਰ ਕੇ ਵਿਸਰਾਮ ਕਰਿਆ ਕਰਦੇ ਸਨ। ਸਾਰੀ ਸਾਰੀ ਰਾਤ “ਰੈਣ ਸਬਾਈ” ਕੀਰਤਨ ਹੁੰਦਾ ਰਹਿੰਦਾ ਸੀ। ਅਗੰਮੀ ਪਿਆਰ ਤੇ ਨਾਮ ਰਸ ਭਿੰਨਾ ਵਾਤਾਵਰਣ ਬਣਿਆ ਰਹਿੰਦਾ ਸੀ। ਪਿੰਡ, ਸ਼ਹਿਰ ਜਾਂ ਕਸਬੇ ਵਿਚ ਕਿਧਰੇ ਵੀ “ਰੈਣ ਸਬਾਈ” ਕੀਰਤਨ ਹੁੰਦਾ ਹੋਵੇ ਤਾਂ ਸਾਰੇ ਸਿੰਘ ਇਸ ਵਿਚ ਸ਼ਾਮਲ ਹੋ ਕੇ ਇਸ ਦਾ ਰਸ ਤੇ ਆਨੰਦ ਮਾਣਿਆ ਕਰਦੇ ਸਨ। ਪੁਰਾਣੇ ਸਿੰਘ ਕੀਰਤਨ ਰਸ ਦੇ ਨਾਮ ਰਸ ਦੇ, ਭੈਂਕੇ ਹੋਇਆ ਕਰਦੇ ਸਨ, ਕੀਰਤਨ ਦੀ ਪ੍ਰਧਾਨਤਾ ਦੇ ਮਹਾਤਮ ਨੂੰ ਭਲੀ ਭਾਂਤ ਸਮਝਦੇ ਸਨ ਕਿ ਇਸ ਵਿਚ ਬਿਰਤੀ ਬਹੁਤ ਛੇਤੀ ਇਕਾਗਰ ਹੁੰਦੀ ਹੈ ਜਿਵੇਂ ਕਿ ਗੁਰੂ ਮਹਾਰਾਜ ਜੀ ਦਾ ਵੀ ਫੁਰਮਾਨ ਹੈ -

**ਕਲਜੁਗ ਮਹਿ ਕੀਰਤਨ ਪਰਧਾਨਾ॥**

**ਗੁਰਮੁਖਿ ਜਪੀਐ ਲਾਇ ਧਿਆਨਾ॥** ਪੰਨਾ - 1074

ਬਾਬਾ ਜੀ ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਰਾਂ ਦੇ ਬਚਨ ਤੋਂ ਕੀਰਤਨ ਸਰਵਣ ਕਰਨ ਦਾ ਸੁਭਾਗ ਵੀ ਦਾਉਂਦਿਪੁਰ ਵਿਖੇ ਪ੍ਰਾਪਤ ਹੁੰਦਾ ਰਹਿੰਦਾ ਸੀ। ਇਕ ਵਾਰ ਦਾ ਜਿਕਰ ਹੈ ਕਿ ਆਪਸ ਵਿਚ ਸਾਰੇ ਬੈਠੇ ਹੋਏ ਗੁਰਮਤਿ ਵਿਚਾਰਾਂ ਕਰ ਰਹੇ ਸਨ ਤਾਂ ਬਾਬਾ ਜੀ ਨੇਤਰ ਬੰਦ ਕਰਕੇ ਇਕ ਪਾਸੇ ਬੈਠੇ ਹੋਏ ਸਨ। ਕਾਫੀ ਸਮਾਂ ਲੰਘ ਗਿਆ ਇਹਨਾਂ ਨੇ ਨੇਤਰ ਨਾ ਖੋਲ੍ਹੇ ਤੇ ਭਾਈ ਸਾਹਿਬ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਹ ਨਿਕਾ ਇਸ ਤਰ੍ਹਾਂ ਸਮਾਧੀ ਵਿਚ ਬੈਠਾ ਹੈ ਜਿਵੇਂ ਕੋਈ ਤਪੱਸਵੀ ਹੋਵੇ। ਜਦੋਂ ਨੇਤਰ ਖੋਲ੍ਹੇ ਤਾਂ ਉਹਨਾਂ ਨੇ ਪੁਛਿਆ, ਨਿਕਿਆ! ਤੁਸਾਂ ਅੱਖਾਂ ਬੰਦ ਕੀਤੀਆਂ ਸਨ, ਅੰਦਰ ਕਿਹੜਾ ਸ਼ਬਦ ਸੁਣ ਰਿਹਾ ਸੀ? ਬਾਬਾ ਜੀ ਕਹਿਣ ਲੱਗੇ, ਮੇਰੇ ਅੰਦਰ ਉਸ ਵੇਲੇ ਇਹ ਸ਼ਬਦ ਚਲ ਰਿਹਾ ਸੀ -

**ਮਨ ਵੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਉ - 2.**

ਭਾਈ ਸਾਹਿਬ ਜੀ ਵਾਹ ਵਾਹ ਕਰ ਉਠੇ, ਕਹਿਣ ਲੱਗੇ, ਦੇਖੋ ਕਿੰਨੀ ਕਮਾਈ ਹੈ, ਇਸ ਨਿਕੀ ਅਵਸਥਾ ਵਿਚ ਹੀ ਵੈਰਾਗ ਲੱਗ ਗਿਆ ਹੈ ਪਿਆਰੇ ਦੇ ਦਰਸ਼ਨ ਕਰਨ ਦਾ, ਬਿਰਤੀ ਕਿੰਨੀ ਅਰੂੜ ਹੈ, ਹੋਰ ਕਿਸੇ ਦਾ ਧਿਆਨ ਹੀ ਨਹੀਂ ਤੇ ਇਸ ਉਮਰ ਵਿਚ ਹੀ ਸ਼ਬਦ ਸੁਣਾਈ ਦੇ ਰਿਹਾ ਹੈ। ਬਾਬਾ ਜੀ ਆਪ ਹੀ ਦੱਸਿਆ ਕਰਦੇ ਸਨ ਕਿ ਭਾਈ ਸਾਹਿਬ ਰਣਧੀਰ ਸਿੰਘ ਜੀ ਐਨੇ ਖੁਸ਼ ਹੋਏ ਕਿ ਉਨ੍ਹਾਂ ਨੇ ਘੁਟ ਕੇ ਮੈਨੂੰ ਛਾਤੀ

ਨਾਲ ਲਾ ਲਿਆ, ਬਹੁਤ ਪਿਆਰ ਕੀਤਾ ਤੇ ਅਸੀਸਾਂ ਦਿਤੀਆਂ। ਸੋ ਬਚਪਨ ਵਿਚ ਵੀ ਬਾਬਾ ਜੀ ਪੂਰਨ ਸਨ ਅਤੇ ਇੱਨੀ ਉਚੀ ਆਤਮਕ ਅਵਸਥਾ ਦੇ ਮਾਲਕ ਸਨ। ਸਤਸੰਗ ਤੇ ਸਾਧੂ ਸੰਤਾਂ ਨਾਲ ਪਿਆਰ ਸੀ ਅਤੇ ਇਨ੍ਹਾਂ ਦੀ ਸੰਗਤ ਕਰਨ ਦਾ ਸੌਂਕ ਸੀ। ਜਿਥੇ ਕਿਤੇ ਵੀ ਸੰਤ ਮੰਡਲੀ ਆਉਂਦੀ, ਆਪ ਉਥੇ ਹੀ ਚਲੇ ਜਾਇਆ ਕਰਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਸਮੇਂ ਚੰਗੇ ਸਨ, ਸਾਧੂ ਸੰਤਾਂ ਦੀਆਂ ਮੰਡਲੀਆਂ ਥਾਂ ਥਾਂ ਤੇ ਘੁੰਮ ਫਿਰ ਕੇ ਨਾਮ ਬਾਣੀ ਤੇ ਪੱਤ੍ਰ ਭਗਤੀ ਦਾ ਉਪਦੇਸ਼ ਦਿਆ ਕਰਦੀਆਂ ਸਨ। ਇਹ ਸਾਧੂ ਇਕ-ਇਕ ਦੋ ਦੋ ਮਹੀਨੇ ਇਕ ਥਾਂ ਤੇ ਟਿਕ ਕੇ ਬਿਤਾਉਂਦੇ ਤੇ ਸਾਰਾ ਸਾਲ ਇਸੇ ਤਰ੍ਹਾਂ ਬਿਤਾਅ ਦਿਆ ਕਰਦੇ ਸਨ। ਮਜ਼ਬ ਦਾ ਕੋਈ ਵਿਤਕਰਾ ਨਹੀਂ ਸੀ, ਸਾਰੇ ਮਜ਼ਬਾਂ ਦੇ ਲੋਕ ਆ ਕੇ ਸ਼ੁਣਿਆ ਕਰਦੇ ਸਨ। ਇਸੇ ਤਰ੍ਹਾਂ ਨਾਲ ਉਦਾਸੀ ਸਾਧੂ ਅਤੇ ਨਿਰਮਲੇ ਸੰਤ ਆਪਣੀਆਂ ਮੰਡਲੀਆਂ ਲੈ ਕੇ ਪਿੰਡਾਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਦਿਆ ਕਰਦੇ ਸਨ। ਗੁਰਬਾਣੀ ਪੜ੍ਹਨ, ਪੜ੍ਹਾਉਣ ਦੀ ਸੰਥਿਆ ਦੇ ਕੇ ਆਮ ਜਨ ਸਾਧਾਰਨ ਲੋਕਾਂ ਨੂੰ ਗੁਰਬਾਣੀ ਦੇ ਲੜ ਲਾਇਆ ਕਰਦੇ ਸਨ। ਪਿੰਡਾਂ ਦੇ ਲੋਕ, ਇਨ੍ਹਾਂ ਦੇ ਰਹਿਣ ਦਾ ਪ੍ਰਬੰਧ ਧਰਮਸ਼ਾਲਾ ਵਿਚ ਕਰ ਦਿਆ ਕਰਦੇ ਸਨ ਅਤੇ ਲੰਗਰ ਦਾ ਪ੍ਰਬੰਧ ਵੀ ਕਰਦੇ ਸਨ। ਇਸ ਤਰ੍ਹਾਂ ਨਾਲ ਲੋਕਾਂ ਨੂੰ ਸੇਵਾ ਤੇ ਸਿਮਰਨ ਕਰਨ ਦਾ ਅਵਸਰ ਪ੍ਰਾਪਤ ਹੋ ਜਾਇਆ ਕਰਦਾ ਸੀ ਅਤੇ ਸਤਸੰਗ ਦਾ ਮੰਡਲ ਵੀ ਜਾਰੀ ਰਹਿੰਦਾ ਸੀ। ਉਦਾਸੀ ਤੇ ਨਿਰਮਲੇ ਸਾਧੂਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰਚਾਰਨ, ਪੜ੍ਹਾਉਣ ਤੇ ਸੰਥਿਆ ਦੇਣ ਦਾ ਬਹੁਤ ਵੱਡਾ ਉਦਾਸ ਕੀਤਾ ਹੈ ਅਤੇ ਨਾਲ ਦੀ ਨਾਲ ਲੋਕਾਂ ਦੇ ਸਮਾਜਿਕ ਤੇ ਅਧਿਆਤਮਕ ਜੀਵਨ ਪੱਧਰ ਨੂੰ ਉਚਾ ਬਨਾਉਣ ਵਿਚ ਬਹੁਤ ਯੋਗਦਾਨ ਦਿਤਾ ਹੈ। ਇਸ ਤਰ੍ਹਾਂ ਦੇ ਵਿਚਾਰ ਬਾਬਾ ਜੀ ਵੀ ਅਕਸਰ ਸੰਗਤ ਵਿਚ ਦੱਸਿਆ ਕਰਦੇ ਸਨ ਅਤੇ ਦਾਸ ਨੇ ਵੀ ਬਜ਼ੁਰਗਾਂ ਤੋਂ ਘਟਨਾਵਾਂ ਸੁਣੀਆਂ ਹੋਈਆਂ ਤੇ ਅੱਖੀਂ ਦੇਖੀਆਂ ਹੋਈਆਂ ਹਨ।

ਬਜ਼ੁਰਗਾਂ ਨੇ ਦੱਸਿਆ ਸੀ ਕਿ ਸੰਨ 1910 ਦੇ ਕਰੀਬ ਦੇਸ਼ ਦੇ ਉਤਰੀ ਭਾਗ ਵਿਚ ਅਤੇ ਪੰਜਾਬ ਵਿਚ ਮਹਾਂਮਾਰੂ ਪਲੇਗ ਦੀ ਬੀਮਾਰੀ ਫੈਲ ਗਈ ਸੀ। ਇਹ ਹਾਲਤ ਹੋ ਗਈ ਸੀ ਤੇ ਚਾਰ ਬੰਦਿਆਂ ਦਾ ਸਸਕਾਰ ਕਰਦੇ ਤਾਂ ਆਉਂਦਿਆਂ ਅੱਗੇ ਚਾਰ ਹੋਰ ਮਰੇ ਪਏ ਹੁੰਦੇ ਸਨ। ਪਿੰਡਾਂ ਵਿਚ ਸੈਂਕੜੇ ਮੁਰਦਿਆਂ ਦੀਆਂ ਲਾਸ਼ਾਂ ਸਾਜ਼ਨ ਤੇ ਦਫ਼ਨਾਉਣ ਵਾਸਤੇ ਮੌਤ ਦੇ ਭੈਅ ਕਾਰਨ ਕੋਈ ਨੇੜੇ ਨਹੀਂ ਜਾਂਦਾ ਕਿਉਂਕਿ ਪਲੇਗ ਛੂਤ ਦੀ ਬੀਮਾਰੀ ਹੁੰਦੀ ਹੈ, ਮਰੀਜ਼ ਦੇ ਨੇੜੇ ਹੋਣ ਕਰਕੇ ਜਾਂ ਛੂਹਣ ਕਰਕੇ ਲਗ ਜਾਂਦੀ ਹੈ। ਉਸ ਵੇਲੇ ਪੰਜਾਬ ਵਿਚ ਉਦਾਸੀ ਸਾਧੂਆਂ ਦਾ ਇਕ ਕਾਫਲਾ ਆਇਆ ਜੋ ਕਿ ਆਮ ਤੌਰ ਤੇ ਹਾਬੀਆਂ, ਬੈਲ ਗੱਡੀਆਂ ਉਤੇ ਬਜ਼ੁਰਗ ਤੇ ਵੱਡੇ ਮਹਾਤਮਾ

ਅਤੇ ਸਮਾਨ ਹੁੰਦਾ ਤੇ ਬਾਕੀ ਦੇ ਹੌਲੀ ਹੌਲੀ ਪੈਦਲ ਚਲਿਆ ਕਰਦੇ ਸਨ। ਇਨ੍ਹਾਂ ਨੇ ਪਿੰਡ ਪਿੰਡ ਆ ਕੇ ਮੁਰਦਿਆਂ ਦੀਆਂ ਲਾਸ਼ਾਂ ਨੂੰ ਦਫਨਾਉਣਾ ਸ਼ੁਰੂ ਕੀਤਾ ਅਤੇ ਪਿੰਡਾਂ ਦੇ ਲੋਕਾਂ ਨੂੰ ਗੁਰਬਾਣੀ, ਕਥਾ ਕੀਰਤਨ ਸੁਣਾ ਕੇ ਧੀਰਜ ਤੇ ਹੌਸਲਾ ਦਿਤਾ। ਹੌਲੀ ਹੌਲੀ ਜਦੋਂ ਪਲੇਗ ਦੀ ਬੀਮਾਰੀ ਖਤਮ ਹੋ ਗਈ ਤਾਂ ਟਾਂਵੇਂ, ਟਾਂਵੇਂ ਪਿੰਡਾਂ ਵਿਚ ਕੁਝ ਉਦਾਸੀ ਸਾਧੂ ਨਾਮ ਬਾਣੀ ਦਾ ਪ੍ਰਚਾਰ ਕਰਨ ਲਈ ਟਿਕ ਗਏ। ਇਸ ਤਰੀਕੇ ਨਾਲ ਕਈ ਪਿੰਡਾਂ ਵਿਚ ਸਤਸੰਗ ਘਰ ਬਣ ਗਏ ਜਿਨ੍ਹਾਂ ਨੇ ਮਗਰੋਂ ਡੇਰਿਆਂ ਦਾ ਰੂਪ ਧਾਰਨ ਕਰ ਲਿਆ। ਲੰਗਰ ਚਲਣੇ ਸ਼ੁਰੂ ਹੋ ਗਏ। ਗੁਰਮੁਖੀ ਅੱਖਰਾਂ ਦੀ ਵਿਦਿਆ ਤੇ ਗੁਰਬਾਣੀ ਦੀ ਸੰਖਿਆ ਦੇ ਕੇ ਲੋਕਾਂ ਨੂੰ ਗੁਰਬਾਣੀ ਦੇ ਲੜ ਲਾਇਆ ਜਾਂਦਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਇਹਨਾਂ ਵਿਚੋਂ ਬਹੁਤੇ ਸਾਧੂ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ ਦੇ ਸਨ ਜੋ ਖੁਦ ਤਾਂ ਬਿੰਜ ਭਾਸ਼ਾ ਬੋਲਦੇ ਸਨ ਪਰ ਸੰਖਿਆ ਗੁਰਮੁਖੀ ਅੱਖਰਾਂ ਵਿਚ ਦਿੰਦੇ ਸਨ ਤੇ ਗੁਰਬਾਣੀ ਦਾ ਪਾਠ ਪਿੰਡਾਂ ਦੇ ਅਨਪੜ੍ਹ ਲੋਕਾਂ ਨੂੰ ਸਿਖਾਇਆ ਕਰਦੇ ਸਨ। ਸ੍ਰੀ ਗੁਰੂ ਗਰੰਥ ਸਾਹਿਬ ਦਾ ਸਤਿਕਾਰ ਬਹੁਤ ਕਰਦੇ ਸਨ ਅਤੇ ਘਰ ਵਿਚ ਸਾਧਾਰਨ ਪਾਠ ਤੇ ਅਖੰਡ ਪਾਠ ਕਰਿਆ ਕਰਦੇ ਸਨ ਅਤੇ ਗੁਰਬਾਣੀ ਐਨੀ ਮਧੁਰ ਬੋਲੀ ਵਿਚ ਉਚਾਰਨ ਕਰਦੇ ਸਨ ਕਿ ਇਨ੍ਹਾਂ ਦਾ ਪਾਠ ਬਹੁਤ ਸੁਖੈਨ ਤੇ ਸਰਲ ਹੋਇਆ ਕਰਦਾ ਸੀ।

ਐਸੇ ਹੀ ਇਕ ਮਹਾਤਮਾ ਦੇ ਦਰਸ਼ਨ ਮੈਂ ਬਚਪਨ ਵਿਚ ਕੀਤੇ ਹਨ ਜੋ ਪਲੇਗ ਦੇ ਸਮੇਂ ਸਾਡੇ ਪਿੰਡ ਵਿਚ ਆ ਕੇ ਟਿਕ ਗਏ ਸਨ ਅਤੇ ਗੁਰਦੁਆਰਾ ਸਾਹਿਬ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕੀਤੇ ਸਨ। ਅਤੇ ਲੰਗਰ ਹਰ ਵਕਤ ਚਲਦਾ ਸੀ। ਇਨ੍ਹਾਂ ਦਾ ਨਾਮ ਬਾਬਾ ਨਰਸਿੰਗ ਦਾਸ ਸੀ ਜੋ ਯੁ.ਪੀ. ਪ੍ਰਾਂਤ ਦੇ ਰਹਿਣ ਵਾਲੇ ਸਨ ਅਤੇ ਬਿੰਜ ਭਾਸ਼ਾ ਹੀ ਬੋਲਿਆ ਕਰਦੇ ਸਨ। ਇਨ੍ਹਾਂ ਦੇ ਸਿਰ ਤੇ ਜਟਾਵਾਂ ਦਾ ਜੂੜਾ ਹੁੰਦਾ ਸੀ ਤੇ ਕੱਪੜੇ ਨਾਲ ਢੱਕ ਕੇ ਰੱਖਦੇ ਸਨ ਅਤੇ ਅਕਸਰ ਚਿਟਾ ਚੋਗਾ ਰਹਿਨ ਕੇ ਰੱਖਿਆ ਕਰਦੇ ਸਨ। ਚਿਹਰੇ ਤੇ ਹਰ ਵਕਤ ਮੰਦ ਮੰਦ ਮੁਸਕਾਨ ਰਹਿੰਦੀ ਸੀ ਅਤੇ ਬਹੁਤ ਮਿਠ ਬੋਲੜੇ ਸੁਭਾਅ ਦੇ ਸਨ। ਇਨ੍ਹਾਂ ਨੇ ਪਿੰਡ ਵਿਚ ਬਹੁਤ ਸਾਰੇ ਅਨਪੜ੍ਹ ਲੋਕਾਂ ਨੂੰ ਗੁਰਮੁਖੀ ਲਿਪੀ ਦੀ ਪੜ੍ਹਾਈ ਕਰਵਾਈ ਜੋ ਉਸ ਸਮੇਂ ਵਿਚ ਧਰਤੀ ਉਤੇ ਉਗਲੀਆਂ ਨਾਲ ਲਿਖੀ ਜਾਂਦੀ ਸੀ। ਜਿਹੜੇ ਵੀ ਇਨ੍ਹਾਂ ਤੋਂ ਪੜ੍ਹੇ ਹੋਏ ਸਨ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਸਾਰੀਆਂ ਬਾਣੀਆਂ ਮੂੰਹ ਜ਼ਬਾਨੀ ਕੰਠ ਸਨ। ਸੋ ਇਹ ਮਹਾਤਮਾ ਲਾਗਲੇ ਪਿੰਡਾਂ ਵਿਚ ਵੀ ਇਸੇ ਤਰ੍ਹਾਂ ਪ੍ਰਚਾਰ ਕਰਦੇ ਰਹਿੰਦੇ ਸਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਨਾਨਕ ਨਾਲ ਜੋੜਨ ਦਾ ਯਤਨ ਕਰਿਆ ਕਰਦੇ ਸੀ। ਪਰਉਪਕਾਰੀ ਸੁਭਾਅ ਵਾਲੇ, ਸਿਧੇ ਸਾਦੇ ਲਿਬਾਸ ਵਿਚ ਰਹਿ ਕੇ ਬਿਨਾ ਕਿਸੇ ਲਾਲਚ ਤੋਂ ਨਿਸ਼ਕਾਮ ਸੇਵਾ ਨਿਭਾਉਂਦੇ ਰਹੇ। ਆਪਣਾ ਸਾਰਾ ਜੀਵਨ ਪਰਉਪਕਾਰ ਵਿਚ ਲਾ ਦਿਤਾ। ਪਿੰਡ ਵਾਲੇ ਉਨ੍ਹਾਂ ਦਾ ਬਹੁਤ ਆਦਰ ਮਾਣ ਕਰਦੇ ਸਨ। ਪੁਰਾਣੇ ਵਕਤਾਂ ਵਿਚ ਕਲਜੁਗ ਦਾ ਜੋਰ ਘੱਟ ਸੀ, ਆਮ ਕਰਕੇ ਲੋਕ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰਦੇ ਸਨ।

ਬਾਬਾ ਜੀ ਨੂੰ ਸਾਧੂ ਸੰਤਾਂ ਦੀ ਸੰਗਤ ਕਰਨ ਦਾ ਬਹੁਤ ਚਾਅ ਰਹਿੰਦਾ ਸੀ। ਉਹ ਆਪ ਵੀ ਇਹ ਬਚਨ ਕਈ ਵੇਰਾਂ ਕਰਿਆ ਕਰਦੇ ਸੀ ਕਿ ਛੋਟੇ ਹੁੰਦਿਆਂ ਮੈਂ ਜਿਥੇ ਵੀ ਸੁਣਨਾ ਕੋਈ ਸਾਧੂ ਮਹਾਤਮਾ ਆਏ ਹੋਏ ਹਨ ਉਥੇ ਹੀ ਚਲਿਆ ਜਾਇਆ ਕਰਦਾ ਸੀ। ਉਥੇ ਕਈ ਕਈ ਦਿਨ ਰਹਿ ਕੇ ਉਨ੍ਹਾਂ ਦੇ ਪ੍ਰਬਚਨ ਸੁਣਨਾ ਰਹਿੰਦਾ ਸੀ। ਘਰ ਵਾਲੇ ਵੀ ਫਿਕਰ ਨਹੀਂ ਸੀ ਕਰਿਆ ਕਰਦੇ ਕਿਉਂਕਿ ਉਨ੍ਹਾਂ ਨੂੰ ਮੇਰੀ ਆਦਤ ਦਾ ਪਤਾ ਸੀ ਕਿ ਉਹ ਕਿਸੇ ਸਾਧੂ ਸੰਤ ਪਾਸ ਹੀ ਗਿਆ ਹੋਵੇਗਾ, ਸਤਿਸੰਗ ਜਾਂ ਕੀਰਤਨ ਸੁਣਨ ਗਿਆ ਹੋਵੇਗਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਸੰਗਤ ਵੀ ਇਨ੍ਹਾਂ ਨੂੰ ਬਚਪਨ ਵਿਚ ਹੀ ਪ੍ਰਾਪਤ ਹੋਈ ਜਦੋਂ ਉਹ ਇਹਨਾਂ ਦੇ ਖੂਹ ਉਤੇ ਕਈ ਕਈ ਦਿਨ ਰਹਿ ਕੇ ਜਾਇਆ ਕਰਦੇ ਸੀ। ਦੂਰੋਂ ਦੂਰੋਂ ਪਿੰਡਾਂ ਤੋਂ ਸੰਗਤ ਆਉਂਦੀ ਰਹਿੰਦੀ ਸੀ ਤੇ ਸਤਸੰਗ ਦੇ ਪ੍ਰਬਚਨ ਚਲਦੇ ਰਹਿੰਦੇ ਸਨ। ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਸੰਗਤ ਵੀ ਉਹਨਾਂ ਨੂੰ ਬਚਪਨ ਵਿਚ ਪ੍ਰਾਪਤ ਹੋਈ ਸੀ। ਬਾਬਾ ਜੀ ਨੇ ਆਪ ਹੀ ਦੱਸਿਆ ਸੀ ਕਿ ਮੈਂ ਛੋਟਾ ਜਿਹਾ ਸੀ, ਬਾਬਾ ਨੰਦ ਸਿੰਘ ਜੀ ਦੇ ਦੀਵਾਨ ਲਾਗੇ ਕਿਸੇ ਪਿੰਡ ਵਿਚ ਲੱਗੇ ਹੋਏ ਸਨ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਤੁਰ ਪਏ ਅਤੇ ਉਹਨਾਂ ਦੇ ਪਿਛੇ ਬਹੁਤ ਸਾਰੀ ਸੰਗਤ ਤੁਰ ਪਈ। ਜਦੋਂ ਪਿੰਡ ਤੋਂ ਬਾਹਰ ਖੇਤਾਂ ਵਿਚ ਆਏ ਤਾਂ ਬਾਬਾ ਜੀ ਨੇ ਹੱਥ ਉਚਾ ਕਰਕੇ ਸਭ ਨੂੰ ਵਾਪਸ ਜਾਣ ਦਾ ਇਸ਼ਾਰਾ ਕੀਤਾ। ਮੈਂ ਵੀ ਨਾਲ ਨਾਲ ਚਲ ਰਿਹਾ ਸੀ ਤੇ ਉਹਨਾਂ ਨੇ ਮੇਰੇ ਵੱਲ ਦੇਖਿਆ ਤੇ ਮੈਨੂੰ ਕੁਝ ਨਾ ਕਿਹਾ, ਮੈਂ ਨਾਲ ਹੀ ਪਿਛੇ ਪਿਛੇ ਤੁਰਦਾ ਗਿਆ, ਖੋਤ ਦੇ ਵਿਚਕਾਰ ਇਕ ਛੂੰਘ ਟੋਆ, ਭੋਰੇ ਵਾਂਗ ਪੁਟ ਕੇ ਬਣਵਾਇਆ ਹੋਇਆ ਸੀ। ਬਾਬਾ ਜੀ ਹੇਠਾਂ ਉਤਰ ਗਏ ਤੇ ਮੈਂ ਵੀ ਨਾਲ ਹੀ ਭੋਰੇ ਵਿਚ ਚਲਾ ਗਿਆ। ਬਾਣ ਦੇ ਮੰਜੇ ਉਤੇ ਬਾਬਾ ਜੀ ਲੇਟ ਗਏ ਤੇ ਮੈਂ ਉਨ੍ਹਾਂ ਦੀ ਮੁਠੀ ਚਾਪੀ ਕਰਨ ਲਗ ਪਿਆ। ਕਾਫੀ ਦੇਰ ਮੈਂ ਉਥੇ ਬੈਠਾ ਮੁਠੀ ਚਾਪੀ ਕਰਦਾ ਰਿਹਾ ਤੇ ਫੇਰ ਮੈਨੂੰ ਪਿਆਰ ਦੇ ਕੇ ਕਹਿਣ ਲੱਗੇ, ਕਾਕਾ। ਹੁਣ ਤੂੰ ਵੀ ਜਾਹ, ਅਸੀਂ ਬੋੜਾ ਆਰਾਮ ਕਰਕੇ ਭਜਨ ਕਰਨਾ ਹੈ। ਤੂੰ ਵੀ ਹੋਰ ਜ਼ਿਆਦਾ ਭਜਨ ਕਰਿਆ ਕਰ।

ਸੋ ਇਥੇ ਗ੍ਰਹਿਣ ਕਰਨ ਵਾਲੀ ਗੱਲ ਇਹ ਹੈ ਕਿ ਹੋਰ ਬਹੁਤ ਸੰਗਤ ਪਿਛੇ ਆ ਰਹੀ ਸੀ, ਬਾਬਾ ਨੰਦ ਸਿੰਘ ਜੀ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਬੁਲਾਇਆ ਤੇ ਇਹਨਾਂ ਨੂੰ ਹੀ ਕਿਉਂ ਆਉਣ ਦਿਤਾ। ਉਹ ਜਾਣਦੇ ਸਨ ਕਿ ਇਹ ਨਾਮ ਜੱਪਣ ਵਾਲੀ ਤੇ ਪਿਆਰ ਵਾਲੀ ਰੂਹ ਹੈ। ਇਸੇ ਤਰ੍ਹਾਂ ਦਾ ਇਕ ਹੋਰ ਵੀ ਜ਼ਿਕਰ ਹੈ ਜੋ ਕਿ ਬਾਬਾ ਜੀ ਦੀ ਮੁਲਾਕਾਤ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨਾਲ ਹੋਈ ਸੀ। ਉਸ ਵੇਲੇ ਆਪ ਨੇ ਸਕੂਲ ਦੀ ਪੜ੍ਹਾਈ ਖਤਮ ਕਰ ਲਈ ਸੀ ਤੇ ਆਪ ਦੀ ਅਵਸਥਾ ਜਵਾਨੀ ਪਹਿਰੇ ਵਿਚ ਸੀ। ਬਾਬਾ ਈਸ਼ਰ ਸਿੰਘ ਜੀ ਕਿਸੇ ਪ੍ਰੇਮੀ ਦੇ ਘਰ ਚਰਨ ਪਾਉਣ ਆਏ ਹੋਏ ਸਨ। ਉਪਰ ਚੁਬਾਰੇ ਵਿਚ ਪਲੰਘ ਤੇ ਬਿਰਜਮਾਨ ਸਨ ਤੇ ਘਰ ਦੇ ਪ੍ਰੇਮੀ ਤੇ ਉਨ੍ਹਾਂ ਦੇ ਸਿੰਘ ਵੀ ਬੈਠੇ ਹੋਏ ਸਨ। ਜਦੋਂ ਬਾਬਾ ਜੀ ਉਨ੍ਹਾਂ ਦੇ ਦਰਸ਼ਨ ਕਰਨ ਪਹੁੰਚੇ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਉਠ ਕੇ ਖੜ੍ਹੇ ਹੋ ਗਏ

ਤੇ ਬਾਬਾ ਜੀ ਨੂੰ ਬਾਰੋਂ ਫੜ ਕੇ ਆਪਣੇ ਨਾਲ ਬਿਠਾ ਲਿਆ ਤੇ ਕਹਿਣ ਲੱਗੇ, ਆਪਾਂ ਪੁਰਾਣੇ ਸਾਥੀ ਹਾਂ, ਤੁਹਾਡਾ ਦਰਜਾ ਸਾਡੇ ਬਰਾਬਰ ਦਾ ਹੈ, ਹੇਠਾਂ ਬੈਠਣ ਦਾ ਨਹੀਂ ਹੈ। ਸੰਤਾਂ ਦੀ ਆਪਸੀ ਪਹਿਚਾਣ ਨਾਮ ਜਪਣ ਨਾਲ, ਨਾਮ ਦੀ ਅਵਸਥਾ ਪ੍ਰਾਪਤੀ ਕਰਕੇ ਹੋਇਆ ਕਰਦੀ ਹੈ ਨਾ ਕਿ ਬਾਹਰਲੀ ਭੇਸ ਭੁਸ਼ਾ ਨਾਲ ਕਿ ਇਸ ਨੇ ਸੰਤਾਂ ਵਾਲੇ ਕੱਪੜੇ ਪਾਏ ਹੋਏ ਹਨ। ਸੰਤ ਅੰਦਰਲੀ ਅਵਸਥਾ ਨੂੰ ਕਿਹਾ ਜਾਂਦਾ ਹੈ ਜਿਸ ਬਾਰੇ ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ—

**ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥  
ਧੰਨੁ ਸਿ ਸੇਈ ਨਾਨਕਾ ਪੁਰਨੁ ਸੇਈ ਸੰਤੁ ॥**

**ਪੰਨਾ - 319**

ਸੰਤ ਬਾਬਾ ਜੋਧ ਸਿੰਘ ਅਤੇ ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲਿਆਂ ਦੀ ਸੰਗਤ ਵਿਚ ਵੀ ਆਪ ਜਾਂਦੇ ਰਹਿੰਦੇ ਸਨ। ਭਜਨ ਬੰਦਰੀ ਤੇ ਨਾਮ ਅਭਿਆਸ ਲਈ ਆਪ ਕਈ ਕਈ ਦਿਨ ਬਾਹਰ ਇਨ੍ਹਾਂ ਸੰਤਾਂ ਪਾਸ ਬਿਤਾਇਆ ਕਰਦੇ ਸੀ। ਸੰਤ ਬਾਬਾ ਅਤਰ ਸਿੰਘ ਜੀ ਰੇਤੁ ਸਾਹਿਬ ਵਾਲਿਆਂ ਦੇ ਤਾਂ ਬਾਬਾ ਜੀ ਦੇ ਦਾਦਾ ਜੀ ਤੇ ਪਿਤਾ ਜੀ ਸਾਰਾ ਪਰਵਾਰ ਸੇਵਾ ਕਰਿਆ ਕਰਦਾ ਸੀ ਤੇ ਅਕਸਰ ਇਨ੍ਹਾਂ ਦਾ ਜਾਣਾ ਉਥੇ ਵੀ ਬਣਿਆ ਰਹਿੰਦਾ ਸੀ। ਇਨ੍ਹਾਂ ਸੰਤਾਂ ਦੀ ਚਰਨ ਛੁਹ ਤੇ ਦਰਸ਼ਨ ਵੀ ਪ੍ਰਾਪਤ ਹੁੰਦੇ ਰਹਿੰਦੇ ਸਨ। ਇਨ੍ਹਾਂ ਨੂੰ ਬਚਪਨ ਤੋਂ ਹੀ ਇਹ ਸੋਝੀ ਸੀ ਕਿ ਭਲੇ ਪੁਰਸ਼ਾਂ ਦੀ ਸੰਗਤ ਚੰਗੀ ਹੁੰਦੀ ਹੈ। ਇਹਨਾਂ ਭਲੇ ਪੁਰਸ਼ਾਂ ਦੀ ਸੰਗਤ ਵਿਚ ਰਹਿ ਕੇ ਬੁਰਿਆਈਆਂ ਮਨੁਖ ਦੇ ਨੇੜੇ ਨਹੀਂ ਪੋਹਦੀਆਂ ਅਤੇ ਸਤਪੁਰਸ਼ਾਂ ਦੀ ਸੋਭਤ ਜਗਿਆਸੂ ਲਈ ਕਿਲੇ ਦਾ ਕੰਮ ਕਰਦੀ ਹੈ। ਜਿਵੇਂ ਕਿਲੇ ਵਿਚ ਰਹਿ ਕੇ ਬਾਹਰਲੇ ਦੁਸ਼ਮਣਾਂ ਦਾ ਡਰ ਨਹੀਂ ਰਹਿੰਦਾ, ਇਸੇ ਤਰ੍ਹਾਂ ਸੰਗਤ ਰੂਪੀ ਕਿਲੇ ਵਿਚ ਰਹਿ ਕੇ ਅੰਦਰਲੇ ਪੰਜ ਚੌਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਦੇ ਹਮਲੇ ਦਾ ਡਰ ਨਹੀਂ ਰਹਿੰਦਾ। ਇਸੇ ਕਰਕੇ ਭਾਈ ਸਾਹਿਬ ਨੰਦ ਲਾਲ ਜੀ ਦਾ ਕਥਨ ਹੈ—

**ਸੁਹਭਤੇ ਨੇਕਾਂ ਅਗਰ ਬਾਸ਼ਿਦ ਨਸੀਬ ॥  
ਦੈਲਤੇ ਜਾਵੇਦ ਯਥੀ ਏ ਹਥੀਬ ॥**

ਐ ਪਿਆਰੇ! ਜੇਕਰ ਭਲੇ ਪੁਰਸ਼ਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਸਤ ਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਉਹ ਦੋ ਜਹਾਨ ਦੀ ਦੌਲਤ ਮਿਲਣ ਦੇ ਬਰਾਬਰ ਹੈ। ਇਸੇ ਤਰ੍ਹਾਂ ਦੀ ਸੰਗਤ ਕਰਨ ਵਾਲਿਆਂ ਦੇ ਲੋਕ ਤੇ ਪਰਲੋਕ ਦੋਵੇਂ ਸੰਵਰਦੇ ਹਨ ਕਿਉਂਕਿ ਉਥੇ ਕੇਵਲ ਸੱਤ ਦੀ ਵਿਚਾਰ ਹੋਇਆ ਕਰਦੀ ਹੈ।

**ਓਥੇ ਪਾਪੁ ਪੁੰਨੁ ਬੀਚਾਰੀਐ ਕੁੜੇ ਘਟੈ ਰਾਸਿ ॥  
ਪੰਨਾ - 146**

ਮਹਾਂਪੁਰਸ਼ਾਂ ਦੀ ਸੰਗਤ ਵਿਚ ਕੇਵਲ ਪਾਪ ਪੁੰਨ ਦੀ ਵਿਚਾਰ ਹੁੰਦੀ ਹੈ ਤੇ ਨਾਮ ਜਪਣ ਵਾਲਿਆਂ ਦੀ ਮਹਿਮਾ ਹੁੰਦੀ ਹੈ। ਐਸੇ ਵਿਚਾਰ ਸੁਣ ਕੇ ਪਾਪਾਂ ਦੀ ਰਾਸ ਘੱਟਦੀ ਹੈ ਤੇ ਪੁੰਨ ਕਰਮ ਬਣਦੇ ਹਨ ਅਤੇ ਕੁੜੇ ਦੀ ਮੈਲ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸਾਡੇ ਅੰਤਸ਼ਕਰਣ ਉਤੇ ਇਸ ਮੈਲ ਦੀਆਂ ਗਾੜ੍ਹੀਆਂ ਪੜਤਾਂ ਜੰਮੀਆਂ ਪਈਆਂ ਹੋਣ ਕਰਕੇ ਹੀ ਸਤ

ਸਰੂਪ ਪ੍ਰਭੂ ਦੇ ਦਰਸ਼ਨ ਅਨੁਭਵ ਨਹੀਂ ਹੁੰਦੇ ਅਤੇ ਇਹ ਜੀਵ ਮਾਇਆ ਦੇ ਥਪੇੜੇ ਖਾਂਦਾ ਹੋਇਆ ਚੰਗਾਸੀ ਦੇ ਚੱਕਰਾਂ ਵਿਚ ਭਟਕਦਾ ਹੋਇਆ ਜੰਮਦਾ ਅਤੇ ਮਰਦਾ ਰਹਿੰਦਾ ਹੈ।

**ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ  
ਕਾਲਾ ਹੋਆ ਸਿਆਹੁ ॥  
ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸਉ ਧੋਵਣਿ ਪਾਹੁ ॥  
ਪੰਨਾ - 651**

ਇਹ ਵਰਤਾਰਾ ਸਾਡੇ ਵਰਗੇ ਸੰਸਾਰੀ ਲੋਕਾਂ ਦਾ ਹੋਇਆ ਕਰਦਾ ਹੈ ਪਰੰਤੂ ਪਾਰਗ੍ਰਾਮੀ ਮਹਾਂਪੁਰਸ਼ਾਂ ਦਾ ਵਰਤਾਰਾ ਤਾਂ ਬਚਪਨ ਤੋਂ ਹੀ ਅਧਿਆਤਮਕ ਤੇ ਰੁਹਾਨੀ ਹੁੰਦਾ ਹੈ ਇਸੇ ਕਰਕੇ ਉਹ ਹਰ ਵਕਤ ਆਪਣੇ ਮਨ ਦੀ ਸੂਈ ਨੂੰ ਪ੍ਰਭੂ ਪਿਆਰ, ਪ੍ਰਭੂ ਸਿਮਰਨ ਅਤੇ ਪ੍ਰਭੂ ਪਿਆਰਿਆਂ ਦੀ ਸੰਗਤ ਵੱਲ ਝੁਕਾ ਕੇ ਰੱਖਿਆ ਕਰਦੇ ਹਨ। ਬਚਪਨ ਤੋਂ ਹੀ ਆਪ ਇਨ੍ਹਾਂ ਗੱਲਾਂ ਤੋਂ ਖਬਰਦਾਰ ਸਨ ਅਤੇ ਆਪ ਨੇ ਫਰੀਦ ਸਾਹਿਬ ਦੀ ਸਾਖੀ ਚੰਗੀ ਤਰ੍ਹਾਂ ਸੁਣੀ ਹੋਈ ਸੀ ਜਿਸ ਬਾਰੇ ਉਹ ਆਪ ਵੀ ਇਸ ਦਾ ਜਿਕਰ ਅਕਸਰ ਕਰਿਆ ਕਰਦੇ ਸਨ ਕਿ ਫਰੀਦ ਸਾਹਿਬ ਜਦੋਂ ਪਹਿਲੀ ਵੇਰਾਂ ਜੰਗਲ ਵਿਚ ਤੱਪ ਕਰਨ ਵਾਸਤੇ ਗਏ ਤਾਂ ਉਨ੍ਹਾਂ ਦੀ ਮਾਤਾ ਜੀ ਨੇ ਫਰੀਦ ਜੀ ਨੂੰ ਤਿੰਨ ਗੱਲਾਂ ਕਹੀਆਂ ਸਨ। ਪਹਿਲੀ ਤਾਂ ਇਹ ਸੀ ਕਿ ਛੱਤੀ ਪ੍ਰਕਾਰ ਦੇ ਭੋਜਨ ਖਾਵੀਂ, ਦੂਜਾ ਮਖਮਲੀ ਗਦੈਲਿਆਂ ਤੇ ਸੌਂਇਆ ਕਰੀਂ, ਤੀਜਾ ਇਹ ਕਿ ਕਿਲੇ ਵਿਚ ਰਹੀਂ ॥ ਬਾਬਾ ਫਰੀਦ ਜੀ ਹੈਰਾਨੀ ਨਾਲ ਮਾਤਾ ਜੀ ਨੂੰ ਪੁਛਣ ਲੱਗੇ ਕਿ ਮਾਤਾ ਜੀ ਜੰਗਲਾਂ ਬੀਆਬਾਨਾਂ ਵਿਚ ਮੇਰੇ ਲਈ ਛੱਤੀ ਪ੍ਰਕਾਰ ਦੇ ਭੋਜਨ ਕੌਣ ਲੈ ਕੇ ਬੈਠਾ ਹੋਵੇਗਾ, ਉਥੇ ਤਾਂ ਜੇ ਇਕ ਵਕਤ ਰੁਖੀ ਮਿਸੀ ਵੀ ਮਿਲ ਜਾਵੇ ਉਹੀ ਬਹੁਤ ਹੈ। ਤਾਂ ਮਾਤਾ ਜੀ ਨੇ ਸਮਝਾਇਆ ਕਿ ਬੇਟਾ! ਸਾਧੂ ਰਮਜ਼ ਵਿਚ ਗੱਲ ਕਰਿਆ ਕਰਦੇ ਹਨ, ਜੇ ਤੈਨੂੰ ਰਮਜ਼ ਸਮਝ ਨਾ ਆਈ ਤਾਂ ਤੈਨੂੰ ਅੱਤ-ਦਰਜੇ ਦੀ ਭੁਖ ਲੱਗੇ ਕਿ ਹੁਣ ਤਾਂ ਸਗੀਰ ਸਹਿ ਨਹੀਂ ਸਕਦਾ ਤਾਂ ਉਸ ਵੇਲੇ ਭਾਵੋਂ ਤੈਨੂੰ ਕਈਆਂ ਦਿਨਾਂ ਦਾ ਸੁਕਾ ਟੁਕੁ ਵੀ ਮਿਲ ਜਾਵੇਗਾ ਤਾਂ ਉਸ ਨੂੰ ਪਾਣੀ ਵਿਚ ਭਿਉਂ ਕੇ ਖਾ ਲਵੀਂ, ਤੈਨੂੰ ਛੱਤੀ ਪ੍ਰਕਾਰ ਦੇ ਭੋਜਨ ਦਾ ਸਵਾਦ ਆਵੇਗਾ। ਦੂਸਰਾ ਭਜਨ ਕਰਦੇ ਕਰਦੇ, ਬੰਦਰੀ ਕਰਦੇ ਕਰਦੇ, ਨਾਮ ਜਪਦੇ ਜਪਦੇ ਜਪਦੇ ਜਦੋਂ ਤੇਰਾ ਸਗੀਰ ਨਿਛਾਲ ਹੋ ਜਾਵੇ, ਉਸ ਵੇਲੇ ਸੌਂਵੀਂ ਤੇ ਉਸ ਵੇਲੇ ਭਾਵੋਂ ਉਭੜ-ਖੜ੍ਹਾਂ ਧਰਤੀ ਹੋਵੇ, ਜਿਸ ਨੂੰ ਕਿਸਾਨ ਨੇ ਹਲ ਵਾਹ ਕੇ ਛੱਡਿਆ ਹੁੰਦਾ ਹੈ, ਜੇਕਰ ਤੂੰ ਉਸ ਉਤੇ ਵੀ ਸੌਂਵੇਂਗਾ ਤਾਂ ਤੈਨੂੰ ਮਖਮਲੀ ਗਦੈਲਿਆਂ ਜੈਸਾ ਅਨੰਦ ਆਵੇਗਾ। ਇਨ੍ਹਾਂ ਦੋਵੇਂ ਰਮਜ਼ਾਂ ਦਾ ਭਾਵ ਇਹ ਹੈ ਕਿ ਘੱਟ ਤੋਂ ਘੱਟ ਖਾਣਾ ਹੈ ਤੇ ਘੱਟ ਤੋਂ ਘੱਟ ਸੌਣਾ ਹੈ ਪਰੰਤੂ ਭਜਨ ਵੱਧ ਤੋਂ ਵੱਧ ਕਰਨਾ ਹੈ। ਤੀਸਰੀ ਗੱਲ ਇਸ ਤਰ੍ਹਾਂ ਹੈ ਕਿ ਸੁਣ ਬੇਟਾ! ਤੇਰੀ ਉਮਰ ਕਿਸੋਰ ਅਵਸਥਾ ਤੋਂ ਜਵਾਨੀ ਦੇ ਪਹਿਰੇ ਵਲ ਜਾ ਰਹੀ ਹੈ। ਮਨੁਖ ਦੀ ਅਵਸਥਾ ਦਾ ਇਹ ਸਮਾਂ ਸਭ ਤੋਂ ਵੱਧ ਨਾਜੂਕ ਅਤੇ ਅਨਭੋਲ ਹੋਇਆ ਕਰਦਾ ਹੈ। ਕੋਈ ਵੀ ਨਾਸਤਿਕ ਬੰਦਾ ਤੈਨੂੰ ਇਧਰਲੀਆਂ ਉਧਰਲੀਆਂ ਗੱਲਾਂ ਕਰਕੇ ਵਰਗਲਾ ਸਕਦਾ ਹੈ, ਤੇਰੀ ਵੈਗਾਗਮਈ ਅਵਸਥਾ ਤੇ ਚੋਟ ਕਰਦਾ ਹੈ, ਆਸਤਿਕਤਾ ਨੂੰ ਨਾਸਤਿਕਤਾ ਵੱਲ ਮੋੜਨ ਦਾ ਕੋਝਾ ਯਤਨ

ਕਰ ਸਕਦਾ ਹੈ। ਤੈਨੂੰ ਭਜਨ ਬੰਦਰੀ ਵਾਲੇ ਪਾਸਿਓਂ ਹਟਾ ਕੇ ਦੁਨੀਆਂਦਾਰੀ ਦੀਆਂ ਗੱਲਾਂ ਸੁਣਾ ਕੇ, ਮਾਇਆ ਦੀ ਚਮਕ-ਚਮਕ ਦੀਆਂ ਕੂੜੀਆਂ ਗੱਲਾਂ ਨਾਲ ਬਹਿਕਾ ਕੇ, ਹਵਾਈ ਕਿਲੇ ਉਸਾਰ ਕੇ ਤੇਰਾ ਮਨ ਮੌਜ ਸਕਦਾ ਹੈ। ਜਵਾਨੀ ਦੀ ਆਉਣ ਵਾਲੀ ਹਨ੍ਹੇਗੀ ਤੈਨੂੰ ਵਿਸ਼ੇ ਵਿਕਾਰਾਂ ਵੱਲ ਨੂੰ ਧਕੇਲ ਸਕਦੀ ਹੈ। ਇਸ ਤੋਂ ਬਚਣ ਦਾ ਇਕੋ ਉਪਾਅ ਹੈ ਕਿ ਤੂੰ ਸਾਧੂ-ਸੰਤਾਂ ਤੇ ਮਹਾਂਪੁਰਸ਼ਾਂ ਦੀ ਸੰਗਤ ਵਿਚ ਰਹੀਂ ਤੇ ਕਦੀ ਵੀ ਇਕੱਲਾ, ਕਿਸੇ ਦੇ ਘਰ ਨਾ ਠਹਿਰੀਂ ਅਤੇ ਨਾ ਹੀ ਇਕੱਲਾ ਕਿਤੇ ਜਾਵੀਂ, ਨਾ ਹੀ ਇਧਰ ਉਧਰ ਭਟਕੀਂ ਕਿਉਂਕਿ ਸਤਪੁਰਸ਼ਾਂ ਦੀ ਸੰਗਤ ਤੋਂ ਦੂਰ ਹੋ ਕੇ ਮਾਇਆ ਪੈਣ ਦਾ ਡਰ ਰਹਿੰਦਾ ਹੈ। ਸਤਿਪੁਰਸ਼ਾਂ ਨੇ ਜਦੋਂ ਵੀ ਗਲ ਕਰਨੀ ਹੈ ਕੇਵਲ ਪ੍ਰਮੇਸ਼ਰ ਦੀ ਗੱਲ ਕਰਨੀ ਹੈ। ਪ੍ਰਭੂ ਪਿਆਰ ਤੇ ਪ੍ਰਭੂ ਭਗਤੀ ਦੀਆਂ ਹੀ ਕਬਾਵਾਂ ਸੁਣਾਉਣੀਆਂ ਹਨ ਜੋ ਤੇਰੇ ਮਨ ਨੂੰ ਹਮੇਸ਼ਾ ਵੱਧ ਤੋਂ ਵੱਧ ਨਾਮ ਜੱਪਣ ਦਾ ਉਤਸ਼ਾਹ ਦੇਣਗੀਆਂ, ਵੈਰ, ਵਿਰੋਧ, ਰਾਗ, ਦੈਸ਼, ਈਰਖਾ, ਬਖੀਲੀ, ਪਰਾਈ ਨਿੰਦਿਆ ਤੇ ਚੁਗਲੀ ਤੋਂ ਬਚਾ ਕੇ ਰਖਣਗੀਆਂ। ਉਹਨਾਂ ਦੀ ਸੰਗਤ ਵਿਚ ਸੱਤ ਮਾਰਗ ਤੇ ਚੱਲਣ ਦਾ, ਭਗਤੀ ਕਰਨ ਦਾ, ਨੇਕੀ, ਦਇਆ ਧਰਮ, ਸਤ, ਸੰਤੋਖ ਆਦਿ ਸ਼ੁਭ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਮਿਲਦਾ ਰਹੇਗਾ, ਤੇਰੇ ਲਈ ਇਕ ਕਿਲੇ ਦਾ ਕੰਮ ਦੇਵੇਗਾ। ਇਸ ਕਰਕੇ ਐਸੇ ਉਪਦੇਸ਼ ਸੁਣਨ ਦਾ, ਭਜਨ ਬੰਦਰੀ ਕਰਨ ਦਾ ਤੇ ਸੰਤਾਂ ਦੀ ਸੰਗਤ ਕਰਨ ਦਾ ਸ਼ੋਕ ਵੀ ਬਾਬਾ ਜੀ ਦੇ ਮਨ ਵਿਚ ਸੀ।

ਪੂਰਬਲੇ ਜਨਮਾਂ ਦੀ ਕਮਾਈ ਹੋਣ ਕਰਕੇ ਅਧਿਆਤਮਕ ਸੰਸਕਾਰ ਬਹੁਤ ਪਰਬਲ ਸਨ। ਅਸੂਲਾਂ ਦੀ ਪਰਪੱਕਤਾ ਅਤੇ ਨਿਰਭੈਤਾ ਆਪਦੇ ਹਿਰਦੇ ਵਿਚ ਕੁਟ ਕੁਟ ਕੇ ਭਰੀ ਹੋਈ ਸੀ। ਬਚਪਨ ਵਿਚ ਸੁਣੀਆਂ ਹੋਈਆਂ ਗੁਰ ਮਰਯਾਦਾ ਦੀਆਂ ਸਾਖੀਆਂ ਨੇ ਮਨ ਵਿਚ ਘਰ ਕੀਤਾ ਹੋਇਆ ਸੀ। ਆਪ ਜੀ ਨੇ ਇਹ ਸਾਖੀ ਸੂਣੀ ਹੋਈ ਸੀ ਕਿ ਇਕ ਦਫਾ ਦਾ ਜਿਕਰ ਹੈ ਕਿ ਗੁਰੂ ਦਸ਼ਮੇਸ਼ ਪਿਤਾ ਜੀ ਨੀਲੇ ਘੜੇ ਤੇ ਸਵਾਰ ਹੋ ਕੇ ਸਿੰਘਾਂ ਸਮੱਤ ਕਿਸੇ ਕਾਰਜ ਵਸ ਤੇਜ਼ੀ ਨਾਲ ਘੜਿਆਂ ਨੂੰ ਸਰਪਟ ਦੁੜਾਉਂਦੇ ਹੋਏ ਖੇਤਾਂ ਦੇ ਵਿਚੋਂ ਦੀ ਜਾ ਰਹੇ ਸਨ। ਅਚਾਨਕ ਹੀ ਗੁਰੂ ਦਸ਼ਮੇਸ਼ ਪਿਤਾ ਜੀ ਦਾ ਨੀਲਾ ਘੜਾ ਰੁਕ ਗਿਆ। ਗੁਰੂ ਮਹਾਰਾਜ ਜੀ ਘੜੇ ਨੂੰ ਅੱਗੇ ਤੁਰਨ ਲਈ ਕਹਿ ਰਹੇ ਹਨ ਪਰ ਘੜਾ ਪਿਛਲ-ਖੜੀ ਪਿਛੇ ਨੂੰ ਜਾ ਰਿਹਾ ਹੈ। ਗੁਰੂ ਮਹਾਰਾਜ ਜੀ ਨੇ ਸਿੰਘਾਂ ਨੂੰ ਇਸ਼ਾਰਾ ਕੀਤਾ, ਕਹਿੰਦੇ ਭਾਈ ਦੇਖੋ ਤਾਂ ਅੱਗੇ ਖੇਤ ਵਿਚ ਕੀ ਹੈ, ਸਾਡਾ ਨੀਲਾ ਅੱਗੇ ਵੱਧਣ ਤੋਂ ਇਨਕਾਰ ਕਰ ਰਿਹਾ ਹੈ। ਸਿੰਘ ਕਹਿਣ ਲੱਗੇ, ਸੱਚੇ ਪਾਤਿਸ਼ਾਹ! ਅਗਲੇ ਖੇਤਾਂ ਵਿਚ ਤਮਾਕੂ ਬੀਜਿਆ ਹੋਇਆ ਹੈ, ਇਸ ਕਰਕੇ ਆਪ ਜੀ ਦਾ ਨੀਲਾ ਘੜਾ ਅੱਗੇ ਨਹੀਂ ਵੱਧ ਰਿਹਾ। ਮਹਾਰਾਜ ਜੀ ਨੇ ਨੀਲੇ ਨੂੰ ਥਾਪੜਾ ਦਿਤਾ ਅਤੇ ਦੂਜੇ ਪਾਸੇ ਦੀ ਹੋ ਕੇ ਨਿਕਲ ਗਏ ਜਿਧਰ ਤਮਾਕੂ ਦੇ ਖੇਤ ਨਹੀਂ ਸਨ। ਗੁਰੂ ਮਹਾਰਾਜ ਜੀ ਨੇ ਖਾਲਸੇ ਨੂੰ ਇਸ ਕੁਰਹਿਤ ਤੋਂ ਮਨ੍ਹਾ ਕੀਤਾ ਹੋਇਆ ਹੈ ਜਿਸ ਕਰਕੇ ਉਹਨਾਂ ਦਾ ਕਰਮ ਧਰਮ ਵੀ ਨਾਸ਼ ਨਹੀਂ ਹੋਵੇਗਾ ਅਤੇ ਇਸ ਦੇ ਸੇਵਨ ਤੋਂ ਪੈਦਾ ਹੋਣ ਵਾਲੀਆਂ ਕੈਂਸਰ ਵਰਗੀਆਂ ਜਾਨ ਲੇਵਾ ਬੀਮਾਰੀਆਂ ਤੋਂ ਛੁਟਕਾਰਾ ਰਵੇਗਾ। ਕਲਜੁਗ ਦੇ ਭਿਆਨਕ ਸਮੇਂ ਵਿਚ ਬਹੁਤ

ਘੱਟ ਲੋਕ ਇਸ ਤੋਂ ਬਚ ਸਕਣਗੇ। ਇਸ ਦੇ ਸੇਵਨ ਨਾਲ ਕੈਂਸਰ ਵਰਗੀ ਬੀਮਾਰੀ ਦਾ ਬੀਜ ਸੌ ਕੁਲਾਂ ਤੱਕ ਖੂਨ ਦੇ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਪੁਸ਼ਤ ਦਰ ਪੁਸ਼ਤ ਇਹ ਬੀਮਾਰੀ ਅੱਗੇ ਤੁਰਦੀ ਰਹਿੰਦੀ ਹੈ। ਯੁਰਪੀਅਨ ਦੇਸ਼ਾਂ ਵਿਚ ਤਾਂ ਇਸ ਦੇ ਸੇਵਨ ਦੀ ਮਨਾਹੀ ਕਰ ਦੀਤੀ ਗਈ ਹੈ। ਪਬਲਿਕ ਬਾਵਾਂ ਤੇ ਸੈਰਗਾਹਾਂ ਵਿਚ, ਬੱਸਾਂ ਵਿਚ, ਟਰੇਨਾਂ ਵਿਚ, ਹਵਾਈ ਜਹਾਜਾਂ ਵਿਚ ਯੁਰਪਾਨ ਦੀ ਮਨਾਹੀ ਕਰ ਦਿੱਤੀ ਗਈ ਹੈ। ਪਰ ਅਫਸੋਸ! ਸਾਡੇ ਦੇਸ਼ ਵਿਚ ਇਸ ਸੰਬੰਧ ਵਿਚ ਹਾਲੇ ਬਹੁਤ ਕ਷ ਕਰਨਾ ਬਾਕੀ ਹੈ ਕਿਉਂਕਿ ਇਥੇ ਤਾਂ ਬਜ਼ਾਰਾਂ ਵਿਚ ਕੀ, ਬੱਸਾਂ ਵਿਚ, ਗੱਡੀਆਂ ਵਿਚ ਹਰ ਥਾਂ ਖਲੋਣਾ ਤੇ ਸਫਰ ਕਰਨਾ ਵੀ ਬਹੁਤ ਮੁਸ਼ਕਲ ਹੈ ਅਤੇ ਜੋ ਇਸ ਭੈੜੀ ਆਦਤ ਤੋਂ ਦੂਰ ਰਹਿੰਦੇ ਹਨ, ਉਹਨਾਂ ਦਾ ਸਾਹ ਘੁਟਣਾ ਸ਼ੁਰੂ ਹੋ ਜਾਂਦਾ ਪਰ ਕਨੂੰਨ ਦੀ ਢਿਲ ਹੋਣ ਕਰਕੇ ਕਿਸੇ ਨੂੰ ਕੁਝ ਵੀ ਕਹਿਣਾ ਉਸ ਨਾਲ ਲੜਾਈ ਮੁਲ ਲੈਣ ਦੇ ਬਗਬਾਰ ਹੈ। ਸੌ ਕਲਜੁਗ ਦੇ ਮਨੁਖਾਂ ਦਾ ਹਾਲ ਇਹ ਹੋ ਰਿਹਾ ਹੈ। ਦੂਜੇ ਪਾਸੇ ਦਸ਼ਮੇਸ਼ ਪਿਤਾ ਜੀ ਦੇ ਘੜੇ ਨੂੰ ਕਿੰਨੀ ਸੋਝੀ ਹੈ, ਹਾਲਾਂ ਇਕ ਬੇਜੁਬਾਨ ਜਾਨਵਰ ਹੈ, ਉਸ ਨੂੰ ਤਮਾਕੂ ਦੇ ਖੇਤ ਵੱਲ ਨੂੰ ਜਾਣਾ ਵੀ ਪ੍ਰਵਾਨ ਨਹੀਂ, ਕਿਉਂਕਿ ਉਹ ਦੋ ਜਹਾਨ ਦੇ ਵਾਲੀ ਦਾ ਵਾਹਨ ਹੈ, ਉਸ ਨੂੰ ਪਤਾ ਹੈ ਕਿ ਮੇਰੇ ਪਾਤਸ਼ਾਹ ਨੇ ਇਸ ਦੀ ਸਖਤ ਮਨਾਹੀ ਕੀਤੀ ਹੋਈ ਹੈ। ਬਾਬਾ ਜੀ ਦੇ ਮਨ ਤੇ ਵੀ ਇਸ ਘਟਨਾ ਦੀ ਗਹਿਰੀ ਛਾਪ ਸੀ। ਆਪ ਜਦੋਂ ਪਾਇਲ ਦੇ ਸਕੂਲ ਵਿਚ ਪੜ੍ਹਦੇ ਸਨ, ਮਾਸਟਰ ਜੀ ਕਲਾਸ ਵਿਚ ਸਾਧਾਰਨ ਵਿਗਿਆਨ ਪੜ੍ਹਾ ਰਹੇ ਸਨ। ਹਰ ਇਕ ਵਿਦਿਆਰਥੀ ਕਿਤਾਬ ਵਿਚੋਂ ਪਾਠ ਦੀਆਂ ਦੋ ਦੋ ਪੰਗਤੀਆਂ ਪੜ੍ਹ ਕੇ ਕਰਮਵਾਰ ਸੁਣਾਈ ਜਾ ਰਿਹਾ ਸੀ। ਜਦੋਂ ਬਾਬਾ ਜੀ ਦੀ ਵਾਰੀ ਆਈ ਤਾਂ ਇਹ ਪੜ੍ਹਦੇ ਪੜ੍ਹਦੇ ਰੁਕ ਗਏ ਤੇ ਚੁਪ ਕਰ ਗਏ। ਮਾਸਟਰ ਜੀ ਨੇ ਕਿਹਾ ਕਿ ਪੜ੍ਹਦੇ ਕਿਉਂ ਨਹੀਂ, ਅੱਗੇ ਪੜ੍ਹੋ ਪਰ ਇਹ ਫੇਰ ਵੀ ਚੁਪ ਹੀ ਰਹੇ। ਮਾਸਟਰ ਜੀ ਨੂੰ ਇਨ੍ਹਾਂ ਦੀ ਇਸ ਚੁਪ ਤੇ ਗੁਸਾ ਆ ਗਿਆ। ਪਹਿਲੇ ਸਮਿਆਂ ਵਿਚ ਮਾਸਟਰ ਹੱਥ ਵਿਚ ਬੈਂਤ ਜਾਂ ਲੱਕੜ ਦਾ ਡੰਡਾ ਰੱਖਿਆ ਕਰਦੇ ਸਨ ਜਿਸ ਨਾਲ ਵਿਦਿਆਰਥੀ ਡਰ ਨਾਲ ਪੜ੍ਹਾਈ ਵੀ ਕਰਦੇ ਰਹਿੰਦੇ ਸਨ ਅਤੇ ਜੋ ਕੋਈ ਬੱਚਾ ਜਿੱਦ ਕਰੇ ਜਾਂ ਪੜ੍ਹਾਈ ਨਾ ਕਰੇ ਤਾਂ ਡੰਡੇ ਨਾਲ ਮਾਰਦੇ ਵੀ ਸਨ। ਬਾਬਾ ਜੀ ਜਦੋਂ ਅੱਗੇ ਨਾ ਬੋਲੇ ਤਾਂ ਮਾਸਟਰ ਨੂੰ ਗੁਸਾ ਆਇਆ ਉਸ ਨੇ ਇਨ੍ਹਾਂ ਦੇ ਕੋਮਲ ਸਰੀਰ ਤੇ ਕਈ ਡੰਡੇ ਮਾਰੇ ਪਰ ਬਾਬਾ ਜੀ ਨੇ ਚੁਪ ਚਾਪ ਸਹਿ ਲਏ। ਜਦੋਂ ਅਗਲੇ ਬੱਚੇ ਨੇ ਪੜ੍ਹਨਾ ਸ਼ੁਰੂ ਕੀਤਾ ਤਾਂ ਮਾਸਟਰ ਨੇ ਪੁਛਿਆ ਕਿ ਇਹ ਕਿਉਂ ਨਹੀਂ ਸੀ ਅੱਗੇ ਬੋਲਦਾ, ਕੀ ਕਾਰਨ ਸੀ? ਤਾਂ ਨਾਲ ਦੇ ਵਿਦਿਆਰਥੀ ਨੇ ਦੱਸਿਆ ਕਿ ਮਾਸਟਰ ਜੀ ਅੱਗੇ 'ਤਮਾਕੂ' ਅੱਖ ਲਿਖਿਆ ਹੋਇਆ ਸੀ, ਇਸ ਕਰਕੇ ਇਹ ਨਹੀਂ ਬੋਲੇ, ਇਸ ਦੇ ਮਾਤਾ ਪਿਤਾ ਸਿੰਘ ਹਨ ਤੇ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ, ਇਸ ਕਰਕੇ 'ਤਮਾਕੂ' ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦਾ ਹੈ ਕਿਉਂਕਿ ਇਹ ਗੱਲਾਂ ਕਰਿਆ ਕਰਦਾ ਹੈ ਕਿ ਇਸ ਚੀਜ਼ ਦੇ ਪੀਣ ਨਾਲ ਸਗੀਰ ਦੂਸ਼ਤ ਹੋ ਜਾਂਦਾ ਹੈ ਤੇ ਨਾਮ ਲੈਣ ਨਾਲ ਜੁਬਾਨ ਅਪਵਿੱਤਰ ਹੋ ਜਾਂਦੀ ਹੈ। ਅਸੀਂ ਦਸ਼ਮੇਸ਼

ਪਿਤਾ ਦੇ ਸਿੰਘ ਹਾਂ, ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਵੇਲੇ ਇਸ ਦੀ ਸਖਤ ਮਨਾਹੀ ਕੀਤੀ ਹੋਈ ਹੈ। ਸ਼ਗਾਬ ਪੀਣ ਵਾਲੇ ਦੀਆਂ ਸੱਤ ਕੁਲਾਂ ਨਸ਼ਟ ਹੋ ਜਾਇਆ ਕਰਦੀਆਂ ਹਨ, ਭੰਗ ਪੀਣ ਵਾਲੇ ਦਾ ਆਪਣਾ ਸਰੀਰ ਨਾਸ਼ ਹੋ ਜਾਇਆ ਕਰਦਾ ਹੈ ਅਤੇ ਤਮਾਕੂ ਪੀਣ ਵਾਲੇ ਦੀਆਂ ਸੌ ਕੁਲਾਂ ਦਾ ਨਾਸ਼ ਹੋ ਜਾਇਆ ਕਰਦਾ ਹੈ। ਐਸਾ ਹੀ ਸਿਆਣਿਆਂ ਦਾ ਮੱਤ ਹੈ -

**ਮਦਰਾ ਦਹਤੀ ਸਪਤ ਕੁਲ ਭਾਂਗ ਦਹੈ ਤਨ ਏਕ ॥  
ਜਗਤ ਜੂਠ ਸਤ ਕੁਲ ਦਹੈ ਨਿੰਦਾ ਦਹੈ ਅਨੇਕ ॥**

ਸਤਿਗੁਰੂ ਜੀ ਨੇ ਵੀ ਇਨ੍ਹਾਂ ਨਸ਼ਿਆਂ ਨੂੰ ਸੇਵਨ ਕਰਨ ਵਾਲਿਆਂ ਦੀ ਹਾਲਤ ਦਾ ਜਿਕਰ ਕਰਦਿਆਂ ਇਸ ਦੀ ਸਖਤ ਮਨਾਹੀ ਕੀਤੀ ਹੈ। ਨਸ਼ਾ ਇਕ ਐਸੀ ਚੀਜ਼ ਹੈ ਕਿ ਜਿਉਂ ਹੀ ਇਹ ਇਨਸਾਨ ਦੇ ਸਰੀਰ ਵਿਚ ਦਾਖਲ ਹੁੰਦਾ ਹੈ ਤਾਂ ਇਸ ਦੀ ਮੱਤ ਮਾਰੀ ਜਾਂਦੀ ਹੈ। ਇਹ ਆਪਣੀ ਸੋਝੀ ਥੋੜ੍ਹਾ ਬੈਠਦਾ ਹੈ ਤੇ ਗਲਤ-ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਸ ਨੂੰ ਉਸ ਵੇਲੇ ਪਤਾ ਨਹੀਂ ਲਗਦਾ ਕਿ ਕੀ ਬੋਲ ਰਿਹਾ ਹੈ। ਜੋ ਮੁੰਹ ਵਿਚ ਆਉਂਦਾ ਹੈ ਬੋਲੀ ਜਾਂਦਾ ਹੈ, ਬੁਰਾ ਭਲਾ ਬੋਲਦਾ ਹੈ, ਫਿਕਾ ਬੋਲਦਾ ਹੈ, ਅਸੱਭਿਯ ਭਾਸ਼ਾ ਬੋਲਦਾ ਹੈ ਕਿਉਂਕਿ ਉਸ ਵੇਲੇ ਨਸ਼ਾ ਪੀ ਕੇ ਇਹ ਬਉਰਾ ਹੋ ਚੁਕਿਆ ਹੁੰਦਾ ਹੈ; ਜੋ ਇਸ ਨੂੰ ਸਵੇਰ ਵੇਲੇ ਪੁਛੋ ਕਿ ਤੁੰ ਆਹ ਬੋਲਿਆ ਸੀ ਤਾਂ ਕਹੇਗਾ, ਬਿਲਕੁਲ ਗਲਤ ਹੈ, ਮੈਂ ਤਾਂ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਕਿਉਂਕਿ ਉਸ ਵੇਲੇ ਮੱਤ ਮਾਰੀ ਹੋਈ ਹੁੰਦੀ ਹੈ। ਉਸ ਵੇਲੇ ਇਸ ਨੂੰ ਆਪਣੇ ਪਰਾਏ ਦਾ ਵੀ ਪਤਾ ਨਹੀਂ ਹੁੰਦਾ। ਇਸ ਤਰ੍ਹਾਂ ਦੋ ਕਰਮ ਕਰਕੇ ਇਸ ਨੂੰ ਗੁਰੂ ਦੀ ਮਾਰ ਪੈਂਦੀ ਹੈ। ਗੁਰੂ ਦੀ ਦਰਗਾਹ ਵਿਚੋਂ ਧੱਕਿਆ ਜਾਂਦਾ ਹੈ -

**ਜਿਤੁ ਪੀਤੈ ਮਤਿ ਦੁਰਿ ਹੋਇ ਬਰਲੁ ਪਵੈ ਵਿਚਿ ਆਇ ॥  
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੈ ਖਾਇ ॥**  
**ਪੰਨਾ - 554**

ਨਸੇ ਕਰਨ ਵਾਲਿਆਂ ਦੀ ਇਹ ਹਾਲਤ ਹੋਇਆ ਕਰਦੀ ਹੈ। ਇਨ੍ਹਾਂ ਗੱਲਾਂ ਦੀ ਬਾਬਾ ਜੀ ਨੂੰ ਬਚਪਨ ਤੋਂ ਹੀ ਸੋਝੀ ਸੀ।

ਸਕੂਲ ਦੀ ਪੜ੍ਹਾਈ ਕਰਨ ਦੇ ਨਾਲ ਨਾਲ ਆਪ ਘਰੇਲੂ ਕੰਮਾਂ ਵਿਚ ਵੀ ਹੱਥ ਵਟਾਉਂਦੇ ਸੀ। ਅੰਮ੍ਰਿਤ ਵੇਲੇ ਸਾਰੇ ਪਿੰਡ ਵਿਚ ਹਰ ਘਰ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ, ਅਖੰਡ ਪਾਠਾਂ ਦੀ ਰੌਲ ਲਾਉਣੀ, ਇਹ ਸਭ ਕੁਝ ਜਾਰੀ ਰਹਿੰਦਾ ਸੀ। ਘਰ ਦਾ ਕੰਮ ਕਰਦੇ ਹੋਏ ਜੇਕਰ ਖੇਤਾਂ ਨੂੰ ਪਾਣੀ ਦਿਤਾ ਜਾ ਰਿਹਾ ਹੈ ਤਾਂ ਖੂਹ ਹਲਟ ਦੁਆਰਾ ਚਲਦਾ ਰਹਿੰਦਾ ਤੇ ਆਪ ਕਿਆਰਿਆਂ ਵਿਚ ਪਾਣੀ ਦੇਣਾ ਜਿਸ ਨੂੰ ਨੱਕੇ ਛੱਡਣਾ ਕਹਿੰਦੇ ਹਨ, ਇਸ ਕੰਮ ਨੂੰ ਲੈ ਕੇ ਖੁਸ਼ ਹੁੰਦੇ। ਆਪ ਦੱਸਿਆ ਕਰਦੇ ਸਨ ਕਿ ਇਸ ਤਰ੍ਹਾਂ ਨਾਲ ਭਜਨ ਕਰਨ ਦਾ ਟਾਈਮ ਮਿਲ ਜਾਂਦਾ ਸੀ। ਕਿਆਰਾ ਭਰਨ ਨੂੰ ਦੇਰ ਲਗਦੀ ਸੀ ਤੇ ਓਨਾ ਚਿਰ ਕਿਆਰੇ ਦੇ ਸਿਰੇ ਤੇ ਜਾ ਕੇ ਬੈਠ ਜਾਂਦੇ ਤੇ ਜਦੋਂ ਪਾਣੀ ਹੇਠਾਂ ਸਰੀਰ ਨੂੰ ਛੁੱਹਦਾ ਤਾਂ ਪਤਾ ਲਗ ਜਾਂਦਾ ਕਿ ਕਿਆਰਾ ਭਰ ਗਿਆ ਹੈ। ਫੇਰ ਅਗਲੇ ਕਿਆਰੇ ਦਾ ਨੱਕਾ ਛੱਡ ਦਿੰਦੇ, ਇਸ ਤਰ੍ਹਾਂ ਨਾਲ ਕੰਮ ਦੇ

ਨਾਲ ਨਾਲ ਭਜਨ ਵੀ ਕਰਦੇ ਰਹਿੰਦੇ ਸਨ। ਘਰ ਵਿਚ ਪੱਠਿਆਂ ਆਦਿ ਦਾ ਕੁਤਰਾ ਕਰਨਾ ਹੁੰਦਾ ਤਾਂ ਆਪ ਹੀ ਕਰਦੇ ਹੁੰਦੇ ਸੀ। ਟੋਕੇ ਦੀ ਮਸੀਨ ਨਾਲ ਖਾਸ ਕਰਕੇ ਜਦੋਂ ਮੱਕੀ ਦੇ ਬੰਦ ਜਾਂ ਕਮਾਦ ਦੇ —— ਦਾ ਟੋਕਾ ਕਰਨਾ ਹੁੰਦਾ ਹੈ ਤਾਂ ਇਸ ਵਿਚ ਬਹੁਤ ਜੌਰ ਲਗਦਾ ਹੈ। ਉਨ੍ਹਾਂ ਸਮਿਆਂ ਵਿਚ ਹੁਣ ਵਾਂਗ ਇੰਜਨ ਅਤੇ ਬਿਜਲੀ ਦੀਆਂ ਮੋਟਰਾਂ ਨਹੀਂ ਸਨ ਹੁੰਦੀਆਂ, ਸਾਰਾ ਕੰਮ ਹੱਥੀਂ ਹੀ ਕਰਨਾ ਪੈਂਦਾ ਸੀ। ਆਪ ਜੀ ਨੇ ਟੋਕਾ ਕਰਨਾ ਸ਼ੁਰੂ ਕਰ ਦੇਣਾ ਅਤੇ ਰੁਗ ਲਾਉਣ ਵਾਲੇ ਨੂੰ ਕਹਿ ਦਿਆ ਕਰਦੇ ਸਨ ਕਿ ਜਦੋਂ ਉੱਗਲ ਨਾਲ ਇਸ਼ਾਰਾ ਕਰਾਂ ਤਾਂ ਰੁਗ ਲਾਉਣਾ ਸ਼ੁਰੂ ਕਰਨਾ। ਆਪਨੇ ਇਕਾਗਰ ਚਿਤ ਹੋ ਕੇ ਧਿਆਨ ਧਰਨਾ ਤੇ ਆਪ ਵਿਚ energy (ਸ਼ਕਤੀ) ਪਰਵੇਸ਼ ਹੋ ਜਾਂਦੀ ਸੀ ਤੇ ਉਸ ਵੇਲੇ ਆਪਨੇ ਇਸ਼ਾਰਾ ਕਰ ਦੇਣਾ ਤੇ ਘੰਟਿਆਂ ਬੱਧੀ ਟੋਕਾ ਕਰਦੇ ਰਹਿੰਦਾ। ਆਪ ਦੱਸਿਆ ਕਰਦੇ ਸੀ ਕਿ ਸਾਰੇ ਹੈਰਾਨ ਹੁੰਦੇ ਸਨ ਕਿ ਇਸਨੂੰ ਬਕੇਵਾਂ ਨਹੀਂ ਹੁੰਦਾ ਤੇ ਨਾ ਹੀ ਦਮ ਚੜ੍ਹਦਾ ਹੈ। ਇਸ ਤਰ੍ਹਾਂ ਨਾਲ ਜਦੋਂ ਵੀ ਮਸੀਨ ਤੇ ਜ਼ਿਆਦਾ ਪੱਠਿਆਂ ਆਦਿ ਦਾ ਕੁਤਰਾ ਕਰਨਾ ਹੁੰਦਾ ਸੀ ਤਾਂ ਆਪ ਨੂੰ ਹੀ ਲੱਭ ਕੇ ਇਸ ਕੰਮ ਤੇ ਲਾਇਆ ਜਾਂਦਾ ਸੀ। ਆਪ ਨੇ ਕੋਈ ਵੀ ਘਰ ਦਾ ਕੰਮ ਕਰਨਾ ਹੋਵੇ ਤਾਂ ਆਪ ਦੀ ਪਹਿਲ ਇਹੋ ਹੁੰਦੀ ਸੀ ਕਿ ਮੈਂ ਕੰਮ ਕਰਦਿਆਂ ਹੋਇਆਂ ਵੀ ਆਪਣਾ ਮਨ ਪੜ੍ਹੂ ਦੇ ਸਿਮਰਨ ਵਿਚ ਲਾ ਕੇ ਰੱਖਣਾ ਹੈ। ਇਸੇ ਤਰ੍ਹਾਂ ਜੇ ਖੂਹ ਚਲ ਰਿਹਾ ਹੈ ਤਾਂ ਅਗਰ ਆਪ ਦੀ ਡਿਊਟੀ ਬਲਦ ਹੋਕਣ ਦੀ ਹੈ ਤਾਂ ਆਪ ਹੱਥ ਵਿਚ ਆਰ ਵਾਲੀ ਸੋਟੀ ਜਾਂ ਬੈਂਤ ਵਾਲੀ ਸੋਟੀ ਨਹੀਂ ਸਨ ਰੱਖਦੇ ਬਲਕਿ ਸਣ ਆਦਿ ਦਾ ਕੱਚਾ ਕਾਨਾ ਜਿਹਾ ਰੱਖਦੇ ਤੇ ਉਸ ਨੂੰ ਬਲਦਾਂ ਦੇ ਮਾਰਦੇ ਨਹੀਂ ਸਨ ਸਗੋਂ ਡਰਾਉਣ ਵਾਸਤੇ ਹੀ ਉਪਰ ਨੂੰ ਚੁਕਿਆ ਕਰਦੇ ਸਨ। ਬਲਦਾਂ ਦੇ ਮਗਰ ਮਗਰ ਗਰਬਾਣੀ ਦੇ ਸ਼ਬਦਾਂ ਦਾ ਉਚਾਰਣ ਉੱਚੀ ਸੂਰ ਵਿਚ ਕਰਦੇ ਰਹਿੰਦੇ ਸਨ। ਕਈ ਦਫਾ ਅਗਰ ਖੂਹ ਉੱਤੇ ਬੋਤਾ ਜੋੜਿਆ ਹੋਇਆ ਤਾਂ ਆਪ ਨਿਸ਼ਚਿੰਤ ਹੋ ਕੇ ਲਾਗੇ ਬੇਰੀਆਂ ਦੇ ਝੂੰਡ ਵਿਚ ਅੱਖਾਂ ਮੀਚ ਕੇ ਸਮਾਧੀ ਸਥਿਤ ਹੋ ਜਾਇਆ ਕਰਦੇ ਸਨ ਕਿਉਂਕਿ ਬੋਤਾ ਪੂੰਗਰੂਆਂ ਦੀ ਆਵਾਜ਼ ਸੁਣ ਕੇ ਆਪਣੇ ਆਪ ਹੀ ਤੁਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਨਾਲ ਹਲਟ ਦੁਆਰਾ ਟਿੰਡਾਂ ਨਾਲ ਪਾਣੀ ਆਪਣੇ ਆਪ ਖੂਹ ਵਿਚੋਂ ਨਿਕਲਦਾ ਰਹਿੰਦਾ ਹੈ ਤੇ ਖੇਤਾਂ ਵਿਚ ਭਰਦਾ ਰਹਿੰਦਾ ਹੈ। ਪਿੰਡ ਦੇ ਲੋਕਾਂ ਤੇ ਘਰ ਵਾਲਿਆਂ ਨੇ ਆਪ ਨੂੰ ਕਈ ਵੇਰਾਂ ਸਾਵਧਾਨ ਕੀਤਾ ਸੀ ਕਿ ਇਥੇ ਨਾ ਬੈਠਿਆ ਕਰੋ। ਇਹਨਾਂ ਬੇਰੀਆਂ ਵਿਚ ਬਹੁਤ ਭਾਰਾ ਸੱਪ ਰਹਿੰਦਾ ਹੈ ਪਰ ਆਪ ਨੇ ਕਦੀ ਵੀ ਇਸ ਦੀ ਪਰਵਾਹ ਨਹੀਂ ਸੀ ਕੀਤੀ ਤੇ ਨਾ ਹੀ ਕਦੇ ਡਰੇ ਸਨ। ਇਸੇ ਤਰ੍ਹਾਂ ਜਦੋਂ ਆਪ ਧਲੇਤੇ ਭੈਣ ਜਸਵੰਤ ਕੌਰ ਜੀ ਪਾਸ ਗਏ ਹੋਏ ਸਨ ਆਪ ਉਥੇ ਵੀ ਇਕ ਬਹੁਤ ਵੱਡੇ ਦਰਖਤ ਤੇ ਹੇਠਾਂ ਜਾ ਕੇ ਬੈਠ ਜਾਂਦੇ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਥੇ ਸੱਪ ਰਹਿੰਦਾ ਹੈ ਪਰ ਆਪ ਨੇ ਕਦੀ ਵੀ ਇਸ ਗੱਲ ਨੂੰ ਗੱਲਿਆ ਨਹੀਂ। ਆਪ ਦਾ ਹਿਰਦਾ ਬਚਪਨ ਤੋਂ ਹੀ ਨਿਰਭੀਆ ਸੀ ਅਤੇ ਆਪ ਨੂੰ ਭਲੀ ਭਾਂਤ ਪਤਾ ਸੀ ਕਿ ਵਾਹਿਗੁਰੂ ਦਾ ਭਜਨ ਕਰਨ ਨਾਲ ਕੋਈ ਚੀਜ਼

ਨੇੜੇ ਨਹੀਂ ਫਟਕਦੀ ਕਿਉਂਕਿ ਵਾਹਿਗੁਰੂ ਆਪ ਰਾਖਾ ਹੋ ਜਾਂਦਾ ਹੈ। ਆਪ ਨੂੰ ਇਸ ਗੱਲ ਦਾ ਗਿਆਨ ਸੀ ਕਿ ਨਿਰਭਉ ਦਾ ਭਜਨ ਕਰਨ ਨਾਲ ਸਾਰੇ ਭੈਅ ਦੂਰ ਹੋ ਜਾਂਦੇ ਹਨ।

**ਨਿਰਭਉ ਜਪੈ ਸਗਲ ਭਉ ਮਿਟੈ॥  
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ॥**

ਪੰਨਾ - 293

ਆਪ ਨੂੰ ਬਚਪਨ ਤੋਂ ਹੀ ਕੀਰਤਨ ਸੁਣਨ ਅਤੇ ਕੀਰਤਨ ਕਰਨ ਦਾ ਸੌਂਕ ਸੀ। ਛੋਟੇ ਹੁੰਦੇ ਜਦੋਂ ਚਾਰ-ਪੰਜ ਸਾਲ ਦੇ ਸਨ, ਉਦੋਂ ਵੀ ਵੱਡੇ ਭੈਣ ਜਸਵੰਤ ਕੌਰ ਜੀ ਨੂੰ ਕਿਹਾ ਕਰਦੇ ਸੀ, “ਬੀਬੀ! ਆਪਾਂ ਦੋਵੇਂ ਜਣੇ ਕੀਰਤਨ ਕਰਿਆ ਕਰਾਂਗੇ।” ਆਪ ਰੋਜ਼ ਸ਼ੁਕਲ ਵੀ ਪੜ੍ਹਨ ਜਾਂਦੇ ਅਤੇ ਨਾਲ ਨਾਲ ਕੀਰਤਨ ਦਾ ਪਰਵਾਹ ਵੀ ਜਾਰੀ ਕਰ ਦਿਤਾ। ਹਰਮੋਨੀਅਮ ਲੈ ਲਿਆ, ਢੋਲਕੀ ਤੇ ਛੈਣੇ ਵਾਲੇ ਸਾਬਾ ਵੀ ਤਿਆਰ ਕਰ ਲਏ। ਇਸ ਤਰ੍ਹਾਂ ਨਾਲ ਦੋਵੇਂ ਭੈਣ ਭਗ ਨੇ ਸਾਬੀਆਂ ਨਾਲ ਮਿਲ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕਰ ਦਿਤਾ। ਗੁਰਮੁਖ ਪਰਵਾਰ ਹੋਣ ਕਰਕੇ ਆਪ ਦੇ ਘਰ ਵਿਚ ਸਾਰੇ ਹੀ ਅੰਮ੍ਰਿਤ ਵੇਲੇ ਜਾਗ ਪਿਆ ਕਰਦੇ ਸਨ। ਬਾਬਾ ਜੀ ਨੇ ਗਲੀਆਂ ਵਿਚ ਉਚੀ ਉਚੀ ਬਾਣੀ ਗਾਊਂਦੇ ਹੋਏ ਤੁਰੀ ਜਾਣਾ, ਜਿਸ ਨਾਲ ਆਂਢ-ਗਵਾਂਢ ਸਾਰੇ ਜਾਗ ਪੈਂਦੇ ਅਤੇ ਆਪੋ ਆਪਣੇ ਕੰਮਾਂ ਕਾਰਾਂ ਵਿਚ ਲੱਗ ਜਾਂਦੇ ਸਨ। ਇਕ ਤਰ੍ਹਾਂ ਨਾਲ ਆਪ ਦਾ ਇਸ ਤਰ੍ਹਾਂ ਬਾਣੀ ਪੜ੍ਹਦੇ ਹੋਏ ਗਾਊਂਦੇ ਜਾਣਾ ਪਿੰਡ ਵਾਲਿਆਂ ਲਈ ਅਲਾਰਮ ਦਾ ਕੰਮ ਕਰਦਾ ਸੀ ਜਿਸ ਨਾਲ ਸਾਰੇ ਜਾਗ ਪਿਆ ਕਰਦੇ ਸਨ। ਇਹ ਗੱਲ ਦਾਸ ਨੂੰ ਪਿੰਡ ਦੇ ਪੁਰਾਣੇ ਬਜੁਰਗਾਂ ਨੇ ਦੱਸੀ ਸੀ। ਸਾਰੇ ਬਜੁਰਗ ਤੇ ਨੌਜਵਾਨ ਖੂਹ ਉਤੇ ਇਸ਼ਨਾਨ ਕਰਿਆ ਕਰਦੇ ਸੀ। ਨੌਜਵਾਨਾਂ ਨੇ ਹਲਟੀ ਗੇੜ ਗੇੜ ਕੇ ਪਾਣੀ ਕੱਢੀ ਜਾਣਾ ਤੇ ਬਜੁਰਗਾਂ ਨੇ ਇਸ਼ਨਾਨ ਕਰਨਾ, ਇਹ ਆਮ ਰਿਵਾਜ਼ ਸੀ। ਇਸ਼ਨਾਨ ਕਰਕੇ ਸਾਰੇ ਆਪੋ ਆਪਣੇ ਥਾਵਾਂ ਤੇ ਇਕਾਂਤ ਵਿਚ ਬੈਠ ਜਾਂਦੇ ਤੇ ਪ੍ਰਭੂ ਦਾ ਸਿਮਰਨ ਕਰਿਆ ਕਰਦੇ ਸੀ। ਬਾਬਾ ਜੀ ਵੀ ਬਾਹਰੋਂ ਖੂਹ ਤੇ ਇਸ਼ਨਾਨ ਆਦਿ ਕਰਕੇ ਆ ਜਾਂਦੇ ਤੇ ਕੀਰਤਨ ਸ਼ੁਰੂ ਕਰ ਦਿੰਦੇ ਸਨ। ਜੋਟੀਆਂ ਦਾ ਕੀਰਤਨ ਹੁੰਦਾ ਸੀ, ਸਾਰੇ ਬਜੁਰਗ ਮਾਈ ਭਾਈ ਤੇ ਸਾਬਾ ਗੱਜ-ਵੱਜ ਕੇ ਸ਼ਬਦ ਵਿਚ ਬੋਲਿਆ ਕਰਦੇ ਹਨ ਤੇ ਸਾਰਾ ਵਾਤਾਵਰਣ ਸ਼ਾਂਤ ਹੋਣ ਕਰਕੇ ਸ਼ਬਦ ਗੂੰਜ ਉਠਦਾ ਸੀ। ਬਹੁਤ ਹੀ ਰਸ ਬੱਝਦਾ ਸੀ ਤੇ ਸਾਰੇ ਮਗਨ ਹੋ ਜਾਇਆ ਕਰਦੇ ਸਨ। ਬਾਬਾ ਜੀ ਨੇ ਸਾਰਾ ਪ੍ਰਬੰਧ ਕਰਕੇ ਘਰੋਂ ਘਰੀ ਕੀਰਤਨ ਦਾ ਪ੍ਰੋਗਰਾਮ ਜਾਰੀ ਰੱਖਿਆ ਕਰਦੇ ਸਨ। ਇਸ ਤਰ੍ਹਾਂ ਵਾਗੀ ਸਿਰ ਕਰਦੇ ਕਰਦੇ ਪਿੰਡ ਦੇ ਰਾਮਗੜੀਆ ਪਰਵਾਰ ਦੀ ਵਾਗੀ ਵੀ ਆ ਗਈ। ਇਹ ਸਾਰਾ ਪਰਵਾਰ ਵਿਸ਼ਕਰਮਾ ਉਪਾਸ਼ਕ ਸੀ ਅਤੇ ਇਨ੍ਹਾਂ ਨੂੰ ਸਿਖੀ ਰਹੀ ਤੇ ਬਾਰੇ ਕੁਝ ਪਤਾ ਨਹੀਂ ਸੀ, ਨਾ ਹੀ ਇਹ ਪਰਵਾਰ ਗੁਰਦੁਆਰਾ ਸਾਹਿਬ ਜਾਂਦਾ ਸੀ, ਕੇਵਲ ਵਿਸ਼ਵਕਰਮਾ ਜੀ ਦੇ ਮੰਦਰ ਵਿਚ ਹੀ ਜਾਇਆ ਕਰਦੇ ਸਨ। ਬਾਬਾ ਜੀ ਨੇ ਇਸ ਪਰਵਾਰ ਨੂੰ ਇਹਨਾਂ ਦੇ ਘਰ ਕੀਰਤਨ ਕਰਨ ਲਈ ਕਿਹਾ ਤਾਂ ਇਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਤੇ ਕਿਹਾ ਕਿ ਸਾਡੇ ਧੰਨਭਾਗ ਹਨ, ‘ਜੀ ਆਇਆਂ ਨੂੰ’ ਕਿਹਾ, ਧੰਨ ਗੁਰੂ ਨਾਨਕ ਦੇ ਪਿਆਰੇ ਸਾਡੇ ਘਰ ਕੀਰਤਨ ਕਰਨਗੇ। ਬਾਬਾ ਜੀ ਨੇ ਜਦੋਂ

ਪਹਿਲੀ ਵਾਰ ਇਸ ਪਰਵਾਰ ਦੇ ਗ੍ਰਹਿ ਵਿਖੇ ਕੀਰਤਨ ਕੀਤਾ ਤਾਂ ਇਹ ਸਾਰਾ ਪਰਵਾਰ ਬਹੁਤ ਪ੍ਰਭਾਵਿਤ ਹੋਇਆ ਅਤੇ ਮੰਗ ਕੀਤੀ ਕਿ ਸਾਡੇ ਘਰ ਹੋਰ ਕੁਝ ਦਿਨਾਂ ਲਈ ਕੀਰਤਨ ਕਰੋ। ਇਨ੍ਹਾਂ ਦੇ ਘਰ ਵਿਚ ਕਈ ਦਿਨ ਲਗਾਤਾਰ ਕੀਰਤਨ ਹੁੰਦਾ ਰਿਹਾ। ਕੀਰਤਨ ਦੇ ਨਾਲ ਨਾਲ ਬਾਬਾ ਜੀ ਗੁਰੂ ਸਾਹਿਬਾਨ ਦਾ ਇਤਿਹਾਸ ਵੀ ਛੋਟੀਆਂ ਛੋਟੀਆਂ ਸਾਬੀਆਂ ਰਾਹੀਂ ਸੁਣਾਇਆ ਕਰਦੇ ਸਨ। ਇਸ ਕਿਸੋਰ ਅਵਸਥਾ ਵਿਚ ਪ੍ਰਭੂ ਭਗਤੀ, ਗੁਰੂ ਦੀ ਸੇਵਾ, ਗੁਰੂ ਦਾ ਹੁਕਮ ਕਮਾਉਣ ਅਤੇ ਨਾਮ ਸਿਮਰਨ ਦਿੜ੍ਹੁ ਕਰਵਾਉਣ ਦੇ ਐਸੇ ਐਸੇ ਬਚਨ ਸੁਣਾਉਂਦੇ ਸਨ ਕਿ ਸੁਣਨ ਵਾਲੇ ਦੰਗ ਰਹਿ ਜਾਂਦੇ ਸਨ ਕਿ ਇਨ੍ਹਾਂ ਨੂੰ ਇਸ ਉਮਰ ਵਿਚ ਕਿਤਨਾ ਗਿਆਨ ਹੈ ਅਤੇ ਐਨਾ ਇਤਿਹਾਸ ਕਿਵੇਂ ਯਾਦ ਕੀਤਾ ਹੋਵੇਗਾ।

ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਹਿਬਜਾਦੀਆਂ ਦੇ ਸ਼ਹੀਦੀ ਸਾਕੇ ਸੁਣਾ ਕੇ ਐਸਾ ਵੈਰਾਗ ਪੈਦਾ ਕਰ ਦਿਆ ਕਰਦੇ ਸਨ ਕਿ ਆਪਦੇ ਨੈਣਾਂ ਵਿਚ ਛਮ ਛਮ ਹੰਝੂ ਵਗਿਆ ਕਰਦੇ ਅਤੇ ਸੁਣਨ ਵਾਲਿਆਂ ਦੇ ਨੇਤਰ ਵੀ ਤਰੈ ਜਾਇਆ ਕਰਦੇ ਸਨ। ਸੁਣਨ ਵਾਲਿਆਂ ਦਾ ਮਨ ਵੈਰਾਗਮਈ ਹੋ ਕੇ ਗੁਰੂ ਪਿਆਰ ਵਿਚ ਭਿਜ ਜਾਇਆ ਕਰਦਾ ਸੀ। ਦਸ਼ਮੇਸ਼ ਪਿਤਾ ਜੀ ਦੀ ਲਾਸਾਨੀ ਕੁਰਬਾਨੀ ਅਤੇ ਪੰਜ ਖਾਲਸੇ ਨੂੰ ਪਰਗਟ ਕਰਨ ਵਾਲੀ ਗਾਬਾ ਨੂੰ ਇਸ ਕਦਰ ਬਿਆਨ ਕਰਦੇ ਸਨ ਕਿ ਸੁਣਨ ਵਾਲਿਆਂ ਦੇ ਰੱਗਟੇ ਖੜ੍ਹੇ ਹੋ ਜਾਂਦੇ ਸਨ। ਸਭ ਦੇ ਅੰਦਰ ਗੁਰੂ ਧਾਰਨ ਕਰਨ ਦਾ ਜਜਬਾ ਪੈਦਾ ਕਰ ਦਿਆ ਕਰਦੇ ਸਨ। ਬਾਬਾ ਜੀ ਨੂੰ ਇਸ ਗੱਲ ਦੀ ਪੁਰੀ ਸੋਝੀ ਸੀ ਕਿ ਦਰਗਾਹ ਵਿਚ ਕੇਵਲ ਗੁਰੂ ਵਾਲੇ ਨੂੰ ਥਾਂ ਮੀਲਦਾ ਹੈ ਅਤੇ ਨਿਗਰੇ ਪੁਰਸ਼ ਨੂੰ ਥਾਂ ਨਹੀਂ ਮਿਲਦੀ, ਇਸੇ ਕਰਕੇ ਆਪ ਨੇ ਪੰਜ ਸਾਲ ਦੀ ਉਮਰ ਵਿਚ ਹੀ ਅੰਮ੍ਰਿਤ ਛੱਕ ਲਿਆ ਸੀ। ਨਿਗਰੇ ਪੁਰਸ਼ ਦਾ ਜੀਵਨ ਕਾਵਾਂ, ਕਤਿਆਂ, ਸੂਰਾਂ, ਗਾਧਿਆਂ ਅਤੇ ਸੱਪਾਂ ਦੀ ਨਿਆਈਂ ਹੁੰਦਾ ਹੈ। ਜਿਸ ਮਨੁਖ ਨੇ ਮਨੁਖ ਜਨਮ ਧਾਰ ਕੇ ਗੁਰੂ ਨਹੀਂ ਧਾਰਨ ਕੀਤਾ ਉਸ ਦਾ ਜੀਵਨ ਤਾਂ ਇਹਨਾਂ ਪ੍ਰਿਗਦ ਜੂਨਾਂ ਦੇ ਸਮਾਨ ਹੁੰਦਾ ਹੈ। ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ -

**ਗਰ ਮੰਦ੍ਰ ਹੀਣਸੁ ਜੋ ਪ੍ਰਾਣੀ ਪ੍ਰਿਗਤ ਜਨਮ ਬ੍ਰਸਟਣਹ॥  
ਕੁਕਰਹ ਸੁਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥**

ਪੰਨਾ - 1357

ਜਿਸ ਤਰ੍ਹਾਂ ਘੜੇ ਤੋਂ ਬਿਨਾਂ ਜਲ ਨੂੰ ਰੱਖਿਆ ਨਹੀਂ ਜਾ ਸਕਦਾ ਅਤੇ ਜਦ ਤਕ ਘੜੇ ਵਿਚ ਜਲ ਨਾ ਹੋਵੇ ਤਾਂ ਉਸ ਨੂੰ ਕੁੰਭ ਨਹੀਂ ਕਿਹਾ ਜਾ ਸਕਦਾ ਇਸੇ ਤਰ੍ਹਾਂ ਜੋ ਮਨ ਹੈ ਇਹ ਵੀ ਗਿਆਨ ਤੋਂ ਬਿਨਾਂ ਇਕ ਥਾਂ ਤੇ ਟਿਕ ਨਹੀਂ ਸਕਦਾ ਅਤੇ ਗਿਆਨ ਕੇਵਲ ਗੁਰੂ ਦੇ ਸਕਦਾ ਹੈ।

**ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭ ਨਾ ਹੋਇ॥  
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥**

ਪੰਨਾ - 469

**ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥  
ਪੁਛਹੁ ਬਹਮੇ ਨਾਰਦੈ ਬੇਦ ਬਿਆਸੈ ਕੋਇ॥**

ਪੰਨਾ - 59

ਪੁਰਾਤਨ ਕਥਾ ਹੈ ਜੋ ਬਾਬਾ ਜੀ ਸੁਣਾਇਆ ਕਰਦੇ ਸਨ ਕਿ ਨਾਰਦ ਮੁਨ ਜੀ ਦੇਵਤਿਆਂ ਦੀ ਸਭਾ ਵਿਚ ਜਾਇਆ ਕਰਦੇ ਸਨ ਤਾਂ ਇਕ ਦਿਨ ਦੀ ਗੱਲ ਹੈ ਕਿ ਇਹ ਸਤਸੰਗ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਉਸ ਥਾਂ ਤੇ ਪਹੁੰਚ ਗਏ। ਕੀ ਦੇਖਦੇ ਹਨ ਕਿ ਕੁਝ ਮਜ਼ਦੂਰ ਲੋਕ ਉਥੇ ਥਾਂ ਪ੍ਰਟ ਰਹੇ ਹਨ ਤੇ ਇਕ ਟੋਆ ਬਣਾ ਦਿਤਾ ਅਤੇ ਉਸ ਤੋਂ ਬਾਅਦ ਦੂਸਰੀ ਥਾਂ ਤੋਂ ਮਿਟੀ ਲਿਆ ਕੇ ਇਸ ਨੂੰ ਪੂਰਨਾ ਸ਼ੁਰੂ ਕਰ ਦਿਤਾ। ਨਾਰਦ ਜੀ ਦੇ ਪੁਛਣ ਤੇ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਹੁਕਮ ਹੈ, ਅਸੀਂ ਹਰ ਰੋਜ਼ ਇਸੇ ਤਰ੍ਹਾਂ ਕਰਦੇ ਹਾਂ ਜਿਸ ਦਿਨ ਦਾ ਸਤਸੰਗ ਸ਼ੁਰੂ ਹੋਇਆ ਹੈ। ਨਾਰਦ ਜੀ ਨੇ ਪੁਛਿਆ ਇਸ ਦਾ ਕੀ ਕਾਰਨ ਹੈ ਕਿ ਤੁਹਾਨੂੰ ਹਰ ਰੋਜ਼ ਮਿੱਟੀ ਪ੍ਰਟ ਕੇ ਭਰਨੀ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਥੇ ਨਾਰਦ ਨਾਮ ਦਾ ਇਕ ਰਿਸ਼ੀ ਸਭਾ ਵਿਚ ਆਉਂਦਾ ਹੈ ਅਤੇ ਜਿਸ ਥਾਂ ਤੇ ਉਹ ਬੈਠਦਾ ਹੈ ਸਾਨੂੰ ਸਵਾ ਗਜ਼ ਡੰਘੀ ਤੇ ਸਵਾ ਗਜ਼ ਲੰਬੀ ਚੌੜੀ ਧਰਤੀ ਪ੍ਰਟਣੀ ਪੈਂਦੀ ਹੈ ਕਿਉਂਕਿ ਉਹ ਨਿਗੁਰਾ ਹੈ। ਨਿਗੁਰਾ ਪੁਰਸ਼ ਜਿਸ ਥਾਂ ਤੇ ਬੈਠਦਾ ਹੈ ਉਥੇ ਸਵਾ ਗਜ਼ ਧਰਤੀ ਭਰਿਸ਼ਟ ਕਰ ਦਿੰਦਾ ਹੈ। ਨਾਰਦ ਜੀ ਹੈਰਾਨ ਹੋ ਗਏ ਤੇ ਇਹ ਸਾਰੀ ਵਾਰਤਾ ਆਪਣੇ ਪਿਤਾ ਬ੍ਰਹਮਾ ਜੀ ਨੂੰ ਦੱਸੀ ਕਿ ਮੈਂ ਤਾਂ ਬਹੁਤ ਤਪ ਕੀਤਾ ਹੈ ਤੇ ਮੈਨੂੰ ਇੰਨੀ ਸ਼ਕਤੀ ਪ੍ਰਾਪਤ ਹੈ ਕਿ ਮੈਂ ਬ੍ਰਹਮੰਡ ਦੇ ਕਿਸੇ ਲੋਕ ਵਿਚ ਬਿਨਾਂ ਕਿਸੇ ਰੋਕ ਟੋਕ ਤੋਂ ਜਾ ਸਕਦਾ ਹਾਂ, ਫੇਰ ਵੀ ਮੇਰੇ ਬੈਠਣ ਵਾਲੀ ਥਾਂ ਭਰਿਸ਼ਟ ਕਿਉਂ ਮੰਨੀ ਜਾਂਦੀ ਹੈ। ਬ੍ਰਹਮਾ ਜੀ ਨੇ ਦੱਸਿਆ ਕਿ ਪੁੱਤਰ ਠੀਕ ਹੈ ਤੂੰ ਤਪ ਸਾਧੇ ਹਨ, ਸ਼ਕਤੀਆਂ ਦਾ ਮਾਲਕ ਹੈ, ਪਰ ਤੂੰ ਹਾਲੇ ਗੁਰੂ ਨਹੀਂ ਧਾਰਨ ਕੀਤਾ, ਇਸ ਕਰਕੇ ਤੂੰ ਦਰਗਾਹ ਵਿਚ ਬੈਠਣ ਦੇ ਕਾਬਿਲ ਨਹੀਂ ਕਿਉਂਕਿ ਤੂੰ ਨਿਗੁਰਾ ਹੈਂ।

..... ਨਿਗੁਰੇ ਕਾ ਹੈ ਨਾਉ ਬੁਰਾ॥  
ਪੰਨਾ - 435

**ਜਿਉ ਨਿਗੁਰਾ ਬਹੁ ਬਾਤਾ ਜਾਣੈ**  
**ਓਹ ਹਰਿ ਦਰਗਹ ਹੈ ਭ੍ਰਾਸਟੀ॥**  
ਪੰਨਾ - 528

ਨਿਗੁਰਾ ਪੁਰਸ਼ ਗੱਲਾਂ ਬਹੁਤ ਕਰਿਆ ਕਰਦਾ ਹੈ, ਗੱਲਾਂ ਵਿਚ ਕਿਸੇ ਨੂੰ ਬਾਰੇ ਨਹੀਂ ਆਉਣ ਦਿਆ ਕਰਦਾ। ਕਹੇਗਾ ਕਿ ਗੁਰੂ ਧਾਰਨ ਕਰਨ ਦੀ ਕੀ ਲੋੜ ਹੈ ਜਦੋਂ ਮਨ ਸਾਫ਼ ਹੈ, ਸ਼ੁਭ ਕਰਮ ਕਰਦੇ ਹਾਂ ਤੇ ਕਿਸੇ ਦਾ ਬੁਰਾ ਨਹੀਂ ਚਿਤਵਦੇ, ਧਰਮ ਦੀ ਕਿਰਤ ਕਰਦੇ ਹਾਂ। ਪਰ ਇਸ ਨਾਲ ਨਹੀਂ ਕੰਮ ਚਲਦਾ, ਨਿਗੁਰੇ ਬੰਦਿਆਂ ਨੂੰ ਧਰਮਗਾਜ ਦੀ ਕਚਿਹਗੀ ਵਿਚ ਜਾ ਕੇ ਆਪਣੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ ਕਿਉਂਕਿ ਉਸ ਕੋਲ ਉਹ ਹੀ ਜਾਇਆ ਕਰਦੇ ਹਨ ਜਿਨ੍ਹਾਂ ਨੇ ਸੰਸਾਰ ਵਿਚ ਮਨ ਮਰਜ਼ੀ ਨਾਲ ਆਪਣਾ ਜੀਵਨ ਬਿਤਾਇਆ ਹੁੰਦਾ ਹੈ। ਇਨ੍ਹਾਂ ਨੂੰ 'ਦੂਜੇ ਭਾਈ' ਵਾਲੇ ਆਖਿਆ ਹੈ ਜੋ ਪ੍ਰਭੂ ਤੋਂ ਆਕੀ ਹੋਇਆ ਕਰਦੇ ਹਨ।

ਧਰਮ ਰਾਣੀ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥  
**ਦੂਜੇ ਭਾਈ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥**  
ਪੰਨਾ - 38

ਅਸਲੀ ਜੀਵਨ ਉਹ ਹੁੰਦਾ ਹੈ ਜੋ ਕਿਸੇ ਬੰਦਸ਼ ਵਿਚ ਹੋਵੇ, ਆਪ ਹੁਦਰਾ ਨਾ ਹੋਵੇ ਸਰੋਂ ਗੁਰੂ ਦੇ ਹੁਕਮ ਅਨੁਸਾਰ ਬਿਤਾਇਆ ਜਾਵੇ।

**ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ॥**  
ਪੰਨਾ - 465

ਵਾਹਿਗੁਰੂ ਦੇ ਦੀਦਾਰ ਕਰਨ ਲਈ, ਵਾਹਿਗੁਰੂ ਵਿਚ ਅਭੇਦ ਹੋਣ ਲਈ, ਗੁਰੂ ਦੇ ਹੁਕਮ ਅਨੁਸਾਰ discipline (ਅਨੁਸਾਸ਼ਨ) ਵਿਚ ਜੀਵਨ ਬਤੀਤ ਕਰਨਾ ਜ਼ਰੂਰੀ ਹੁੰਦਾ ਹੈ। ਬਾਬਾ ਜੀ ਤੋਂ ਐਸੇ ਬਚਨ ਸੁਣ ਕੇ ਇਸ ਪਰਵਾਰ ਦਾ ਮਨ ਮੰਨ ਗਿਆ ਕਿ ਸਚਮੁਚ ਇਹ ਮਨੁਖ ਜੀਵਨ ਬੜਾ ਕੀਮਤੀ ਹੈ ਤੇ ਇਸ ਨੂੰ ਕਿਸੇ ਬੰਦਸ਼ ਵਿਚ ਚਲਾਉਣਾ ਬਹੁਤ ਜ਼ਰੂਰੀ ਹੈ। ਬੇਲਗਾਮਾਂ ਜੀਵਨ ਪਸੂਆਂ ਵਰਗਾ ਹੋਇਆ ਕਰਦਾ ਹੈ। ਜਿਵੇਂ ਹਾਥੀ ਦਾ ਜੀਵਨ ਆਪ ਮੁਹਾਰਾ ਹੁੰਦਾ ਹੈ ਪਰ ਜਦੋਂ ਮਹਾਵਤ ਦਾ ਅੰਕੁਸ਼ ਉਸ ਦੇ ਸਿਰ ਤੇ ਪੈਂਦਾ ਹੈ ਤਾਂ ਉਹ ਸਿਧਾ ਹੋ ਕੇ ਤੁਰਨ ਲਗ ਪੈਂਦਾ ਹੈ ਜਿਸ ਦਿਸ਼ਾ ਵਿਚ ਮਹਾਵਤ ਦੀ ਇੱਛਾ ਹੋਵੇ। ਇਸੇ ਤਰ੍ਹਾਂ ਸਿਖ ਦਾ ਜੀਵਨ ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਨਿਯਮਬੱਧ ਹੋ ਜਾਂਦਾ ਹੈ ਤਾਂ ਇਸ ਦੇ ਸਿਰ ਤੇ ਹਮੇਸ਼ਾ ਸਤਿਗੁਰੂ ਜੀ ਦਾ ਅੰਕਸ਼ ਹੁੰਦਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਹੁਕਮ ਹੈ। ਗੁਰਬਾਣੀ ਨਾਮ ਜੱਪਣ ਵੱਲ ਪ੍ਰੇਰਦੀ ਹੈ ਤੇ ਨਾਮ ਜੱਪਣ ਵਾਲੇ ਸਤਪੁਰਸ਼ਾਂ ਦੀ ਸੰਗਤ ਕਰਨ ਤੇ ਜੋਰ ਦਿੰਦੀ ਹੈ ਕਿਉਂਕਿ ਸਤਸੰਗਤ ਵਿਚ ਕੇਵਲ ਨਾਮ ਦੀ ਵਿਆਖਿਆ ਹੁੰਦੀ ਹੈ, ਨਾਮ ਜੱਪਣ ਵਾਲਿਆਂ ਦੀ ਮਹਿਮਾ ਹੁੰਦੀ ਹੈ।

**ਸਤਸੰਗਤਿ ਕੈਸੀ ਜਾਣੀਐ॥**

**ਜਿਥੈ ਏਕੈ ਨਾਮੁ ਵਖਣੀਐ॥**

ਪੰਨਾ - 72

ਇਹ ਸਾਰਾ ਪਰਵਾਰ ਬਾਬਾ ਜੀ ਦੀ ਪ੍ਰੇਰਨਾ ਅਨੁਸਾਰ ਅੰਮ੍ਰਿਤ ਛੱਕ ਕੇ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਗਿਆ ਜੋ ਕਿ ਅੱਜ ਤਕ ਉਨ੍ਹਾਂ ਦੀ ਔਲਾਦ, ਸਾਰੇ ਗੁਰਸਿਖ ਹਨ ਅਤੇ ਧਮੇਟ ਤੋਂ ਇਸ ਪਰਿਵਾਰ ਦੀ ਮਾਤਾ ਹਰਬੰਸ ਕੌਰ ਜੋ ਬਾਬਾ ਜੀ ਨੂੰ ਵੀਰ ਜੀ ਕਹਿ ਕੇ ਸਤਿਕਾਰਿਆ ਕਰਦੀ ਹੈ, ਇਥੇ ਬਾਬਾ ਜੀ ਦੇ ਹੁਕਮ ਅਨੁਸਾਰ ਰਤਵਾੜਾ ਸਾਹਿਬ ਮਾਈਵਾੜੇ ਵਿਚ ਸੇਵਾ ਕਰਦੀ ਹੈ।

ਸੋ ਅੰਮ੍ਰਿਤ ਛਕਾਉਣ ਦੀ ਸ਼ੁਰੂਆਤ ਬਾਬਾ ਜੀ ਨੇ ਆਪਣੇ ਪਿੰਡ ਧਮੇਟ ਤੋਂ ਇਸ ਪਰਵਾਰ ਨੂੰ ਅੰਮ੍ਰਿਤ ਛਕਾ ਕੇ ਕੀਤੀ। ਉਸ ਤੋਂ ਬਾਅਦ ਗੁਰੂ ਨਾਨਕ ਦਾ ਝੰਡਾ ਲੈ ਕੇ ਅਗਾਂਹ ਅਗਾਂਹ ਹੀ ਵੱਧਦੇ ਰਹੇ, ਕਦੇ ਪਿਛੇ ਨੂੰ ਕਦਮ ਨਹੀਂ ਰੱਖਿਆ।



**For more information**

**please visit us on internet at -**

**<http://www.atammarg.org>**

&

**<http://www.atammarg.com>**

## ਜੋਲੁ ਚਿੱਠੀਆਂ

ਭਾਈ ਸਾਹਿਬ ਭਾਈ ਰਣਪੀਰ ਸਿੰਘ ਜੀ

(ਲੜੀ ਜੋੜਨ ਲਈ ਦੇਖੋ, ਮਾਰਚ ਅੰਕ, ਪੰਨਾ-64)

### ਗੁਰਮਤਿ ਨਾਮ ਦਾ ਪ੍ਰਕਾਸ਼

ਪਰ ਮਲਕ ਮਲਕ ਪੈਰ ਧਰਾਂ। ਜਦੋਂ ਮੈਂ ਅਤਿ ਨੇੜੇ ਢੁੱਕਾ ਤਾਂ ਮਧੁਰ ਮਧੁਰ ਪਾਠ ਦੀ ਰਸੀਲੀ, ਅਤਿ ਮਨਮੋਹਣੀ ਦਿਲ ਖਿੱਚਵੀਂ ਧੁਨੀ ਸੁਣੀ, ਜੋ ਮੈਨੂੰ ਮਸਤ ਕਰਦੀ ਜਾਵੇ ਪਰ ਬਾਣੀ ਸਪਸ਼ਟ ਤੌਰ ਤੇ ਸੁਣੀ ਤੇ ਸਮਝੀ ਨਾ ਜਾਵੇ। ਬੜਾ ਹੈਰਾਨ ਕਿ ਅੱਜ ਸੁਵਖਤੇ ਹੀ ਕਿਸ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਤੇ ਕੌਣ ਐਸੀ ਚਿੱਤ ਚੀਰਵੀਂ ਪ੍ਰੇਮ ਲਟਕ ਵਿਚ ਅਟਕ ਅਟਕ ਕੇ ਤੇ ਲਮਕ ਲਮਕ ਕੇ ਪਾਠ ਕਰ ਰਿਹਾ ਹੈ। ਜਦੋਂ ਮੈਂ ਐਨ ਦਰਵਾਜ਼ੇ ਦੀ ਦੇਹੁਲੀ ਪਾਸ ਪੁੱਜਾ ਅਤੇ ਅੰਦਰ ਵਾਰ ਵੜਨ ਲੱਗਾ ਤਾਂ ਮੇਰਾ ਸੀਸ ਇਕ ਦਮ ਝੁਕ ਗਿਆ ਅਤੇ ਫੜੱਕ ਮੇਰੇ ਸਰਵਣ ਸਰੋਤ ਦੇ ਦਰਵਾਜ਼ੇ ਅੰਦਰ ਏਹੁ ਦੋ ਤੁਕਾਂ ਸਪਸ਼ਟ ਆ ਪਈਆਂ। ਯਥਾ ਦੁਤੁਕੀ -

**ਵੇਮੁਹਤਾਜਾ ਵੇਪਰਵਾਹੁ ॥**

**ਨਾਨਕ ਦਾਸ ਕਹਹੁ ਗੁਰ ਵਾਹੁ ॥**

‘ਕਹਹੁ ਗੁਰ ਵਾਹੁ’ ਦੀ ਐਸੀ ਜ਼ਬਰਦਸਤ ਚੁੰਭਕ ਕਲਾ ਵਾਲੀ ਸੱਟ ਪਈ ਕਿ ਤੁਰੰਤ ‘ਵਾਹਿਗੁਰੂ’ ‘ਵਾਹਿਗੁਰੂ’ ਦੀ ਝਰਨਾਟ ਦਾ ਰਾਗ ਮੇਰੇ ਰਗ ਰੇਸੇ ਤੇ ਲੂੰ ਲੂੰ ਅੰਦਰ ਛਿੜ ਗਿਆ। ਮਾਨੋ ਕੋਈ ਅਗੰਮ ਦੀ ਅਨਾਹਦ ਚਾਬੀ ਮੇਰੇ ਘਟ ਰੂਪੀ ਘੜੀ ਨੂੰ ਲਗ ਗਈ। ਮੇਰੇ ਰੋਮ ਰੋਮ ਨੂੰ ਜੀਭਾਂ ਲੱਗ ਗਈਆਂ, ਜਿਨ੍ਹਾਂ ਵਿਚੋਂ ਉਹ ਚੁਅਖਰਾ ਜਾਪ (ਵਿਰਦ) ਛਿੜ ਪਿਆ। ਸੱਟ ਪੈਂਦੇ ਸਾਰ ਹੀ ਮੈਂ ਉਭੜਕੇ ਮਹਾਰਾਜ ਦੀ ਚਰਨ ਸਰਨ ਡੰਡਉਤ ਵਿਚ ਜਾ ਪਿਆ। ਪਰ ਮੈਨੂੰ ਇਹ ਪਤਾ ਨਹੀਂ ਕਿ ਕਿਹੜੀ ਤਾਕਤ, ਕਿਹੜਾ ਅਮਰ ਕਲਾ ਨੇ ਮੈਨੂੰ ਗੁਰਦੁਆਰੇ ਦੀ ਦੇਹੁਲੀ ਵਿਚੋਂ ਉਭੜਾ ਕੇ ਤੇ ਉਛਾਲਾ ਦੇ ਕੇ ਇਕ ਛਿਨ ਮਾਤਰ ਅੱਖ ਦੇ ਫੋਰ ਵਿਚ ਗੁਰੂ ਸਾਹਿਬ ਦੇ ਨਿਕਟ ਸਨਮੁਖੀ ਹਜੂਰੀ ਸਰਣਾਗਤ ਵਿਚ ਧੜੰਮ ਜਾ ਸਿਟਿਆ। ਪਾਠ ਹੋਣਾ ਉਦੋਂ ਬਣਦ ਹੋ ਚੁੱਕਾ ਸੀ। ਮੈਂ ਡੰਡਉਤ ਵਿਚੋਂ ਉਠ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਫਤਹਿ ਬੁਲਾਈ ਤਾਂ ਕੀ ਦੇਖਾਂ, ਮਹਾਰਾਜ ਜੀ ਉਤੇ ਚੰਵਰ ਹੋ ਰਿਹਾ ਹੈ ਪਰ ਤਾਬੇ ਕੋਈ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਵਾਰ ਚੰਦੋਆ ਸਾਹਿਬ ਤੇ ਸੀ ਗੁਰੂ ਸਾਹਿਬ ਦੇ ਵਿਚਕਾਰ ਅਦੁੱਤੀ ਚਮਤਕਾਰਕ ਅਤੇ ਝਿਲਮਿਲਕਾਰ ਛਥੰਨੀ ਚੱਕੜ ਚਿਤਰਕਾਰੀ ਵਿਚ ‘ਵਾਹਿਗੁਰੂ’ ਸ਼ਬਦ ਚਿਤਰਿਆ ਝਿਲਮਿਲ ਝਿਲਮਿਲ ਕਰੇ, ਜੋ ਆਸਰੇ ਬਿਹੁਣ ਹਵਾ ਵਿਚ ਮੁਅਲਕ ਟਿਕਿਆ ਲਹਿਰੇ ਮਾਰੇ। ਗੁਰਦੁਆਰੇ ਦੋ ਹਵਾਈ ਪੁਲਾੜ ਵਿਚ ਚਾਰ ਚੁਫੇਰੇ ਇਹ ਹੀ ਕਉਤਕ ਵਰਤ ਰਿਹਾ ਸਾਂਗੋ ਪਾਂਗ ਦਿਸੇ।

ਮੈਂ ਸਿਦਕ ਵਿਚ ਪੰਘਰ ਕੇ ਸਿਦਕ ਦਾ ਰੂਪ ਹੋ ਗਿਆ। ਗੁਰੂ ਸਾਹਿਬ ਤੇ ਮੇਰੇ ਬਿਨਾਂ ਗੁਰਦੁਆਰੇ ਵਿਚ ਕੈਈ ਨਾਸ ਪਰ ਚੌਰ ਹੋਈ ਜਾਵੇ। ਨਾ ਚੌਰ ਕਰਨ ਵਾਲਾ ਹੱਥ ਦਿਸੇ ਤੇ ਨਾ

ਕੋਈ ਚੌਰ ਕਰਨ ਵਾਲਾ ਨਜ਼ਰ ਆਵੇ। ਮੈਂ ਬਿਸਮਾਦ ਪਰ ਸਿਦਕ ਵਿਚ ਬਿਸਮਾਦ ਹੋ ਗਿਆ ਅਤੇ ਧੰਨ ਗੁਰੂ ਦੀ ਸੰਕੇਤਕ ਮਹਿਮਾ ਵਾਲੇ ‘ਵਾਹਿਗੁਰੂ’ ਨਾਮ ਦੀ ਝਨਕਾਰ ਹੋਰ ਭੀ ਬਿਸਮ ਰੰਗਾਂ ਵਿਚ ਅਹੁੜ੍ਹ ਹੋ ਤੁਹਾਂ। ਧੈਣ ਨੀਵੀਂ ਸੁੱਟ ਲਈ ਤੇ ਮੇਰੇ ਹੱਥ ਜੁੜ ਗਏ, ਗਲ ਵਿਚ ਪੱਲੂ ਪਿਆ ਹੋਇਆ ਸੀ। ਮੈਂ ਬੜੇ ਅਦਬ ਭੈ ਭਾਵਨੀ ਨਾਲ ਮਹਾਰਾਜ ਦੀ ਦੀ ਪ੍ਰਕਰਮਾ ਕਰਨ ਲਗ ਗਿਆ। ਮੈਂ ਪ੍ਰਕਰਮਾ ਕਰ ਹੀ ਰਿਹਾ ਸੀ ਕਿ ਇਤਨੇ ਨੂੰ ਗੰਥੀ ਸਿੰਘ ਅੰਦਰ ਵਾਰ ਤੇ ਪਰਲੇ ਪਾਸਿਓਂ ਨਿਕਲ ਆਇਆ। ਉਸ ਨੂੰ ਦੇਖ ਮੈਂ ਠਠੰਬਰ ਕੇ ਭੂਰੇ ਦੀ ਬੱਕਲ ਮਾਰ ਮਹਾਰਾਜ ਦੇ ਸਨਮੁਖ ਹੋ ਕੇ ਬੈਠ ਗਿਆ। ਗੰਥੀ ਭਾਈ ਨੇ ਆਉਂਦੇ ਹੀ ਪੁਛਿਆ ਕਿ ਪ੍ਰਕਾਸ਼ ਕਿਸ ਨੇ ਕੀਤਾ ਹੈ? ਕੀ ਤੁਸੀਂ ਕੀਤਾ ਹੈ? ਮੈਂ ਉਪਰ ਨੂੰ ਸਿਰ ਚੁੱਕ ਕੇ ਉਸ ਵਲ ਦੇਖਿਆ, ਪਰ ਮੈਥਾਂ ਉਤਰ ਕੁਝ ਨਾ ਦਿਤਾ ਗਿਆ। ਪਰ ਹੁਣ ਮਹਾਰਾਜ ਜੀ ਉਤੇ ਚੌਰ ਹੁੰਦਾ ਨਾ ਦਿਸੇ ਅਤੇ ਉਹ ਅਲੋਂਕਿਰ ਗਰਮੰਤਰ ਚਿਤ੍ਰਕਾਰੀ ਭੀ ਗੁੰਮ। ਇਤਨੇ ਨੂੰ ਗੰਥੀ ਸਿੰਘ ਦਾ ਛੋਟਾ ਭਾਈ ਭਾਈ ਭੀ ਆ ਗਿਆ ਜੋ ਬਹੁਤ ਗੁਰਮੁਖ ਸੀ। ਉਸ ਨੂੰ ਭੀ ਗੰਥੀ ਨੇ ਓਹੋ ਪੁੱਛ ਗਿੱਛ ਕੀਤੀ। ਪਰ ਉਸ ਨੇ ਵੀ ਕੌਨਾਂ ਤੇ ਹੱਥ ਰੱਖਿਆ। ਉਹ ਫੇਰ ਚੁੱਪ ਹੋ ਗਏ। ਮੈਨੂੰ ਪਤਾ ਨਹੀਂ ਕਿ ਉਨ੍ਹਾਂ ਕੀ ਸਮਝਿਆ ਵਿਚਾਰਿਆ ਤੇ ਕਿਵੇਂ ਖਿਆਲ ਕੀਤਾ ਹੋਉ।

ਫੇਰ ਗੰਥੀ ਜਦੋਂ ਤਾਬੇ ਬੈਠ ਕੇ ਆਵਾਜ਼ਾ ਲੈਣ ਨੂੰ ਰੁਮਾਲ ਚੁੱਕਣ ਲੱਗਾ ਜੋ ਗੁਰੂ ਸਾਹਿਬ ਉਪਰ ਦਿਤਾ ਹੋਇਆ ਸੀ, ਤਾਂ ਮੈਂ ਛੜੱਪ ਦੇ ਕੇ ਤਾਬੇ ਵਲ ਨੂੰ ਆ ਖੜ੍ਹਾ ਹੋਇਆ। ਉਪਰ ਗੰਥੀ ਨੇ ਆਵਾਜ਼ਾ ਅੰਭ ਦਿਤਾ। ਆਵਾਜ਼ਾ ਦਾ ਜੋ ਵਾਕ ਸੀ, ਉਹ ਦਰਸ਼ਨ ਕਰਨ ਤੋਂ ਇੰਨ ਬਿੰਨ ਉਹੀ ਨਿਕਲਿਆ, ਜੋ ਮੈਂ ਸੁਣਿਆ ਸੀ ਜਾਂ ਮੇਰਾ ਸੁਣਿਆ ਪੇਖਿਆ ਇਕ ਹੋ ਗਿਆ ਤਾਂ ਮੈਂ ਹੋਰ ਭੀ ਹੱਕਾ ਬੱਕਾ ਰਹਿ ਗਿਆ। ਮੈਂ ਮੂੰਧ ਮੂੰਘ ਮਹਾਰਾਜ ਜੀ ਦੇ ਅਗਰ ਭਾਗ ਜਾ ਪਿਆ। ਗੰਥੀ ਤਾਂ ਵਾਕ ਲੈ ਕੇ ਬਾਹਰ ਚਲਿਆ ਗਿਆ, ਉਸ ਦਾ ਪ੍ਰੇਮੀ ਭਾਈ ਬੜੇ ਪਿਆਰ ਸਤਿਕਾਰ ਨਾਲ ਸਹਿਮ ਕੇ ਮੇਰੇ ਕੌਲ ਆ ਬੈਠਾ ਤੇ ਮੈਨੂੰ ਆਖਣ ਲੱਗਾ ਇਉਂ ਕਿਉਂ ਪਏ ਹੋ? ਮੈਂ ਆਖਿਆ, ਜੀ! ਅਰਦਾਸ ਸੋਧ ਕੇ ਚੁੱਭਾ ਮਾਰ ਕੇ ਮੇਰੀ ਨਮਿਤ ਵਾਕ ਲੈ ਦਿਓ। ਉਸ ਕਿਹਾ ਅਰਦਾਸਾ ਮੈਂ ਕਰ ਦਿੰਦਾ ਹਾਂ, ਵਾਕ ਤੁਸੀਂ ਲਵੋ। ਮੈਂ ਆਖਿਆ, ਚੁੱਭਾ ਭੀ ਤੁਸੀਂ ਹੀ ਮਾਰ ਦਿਓ, ਮੈਂ ਖੜ੍ਹਾ ਖੜੋਤਾ ਵਾਕ ਲੈ ਲਵਾਂਗਾ। ਮੈਂ ਤਾਬੇ ਨਹੀਂ ਬੈਠਣਾ, ਤੁਸੀਂ ਬੈਠੋ ਰਹੋ। ਉਸ ਪ੍ਰੇਮੀ ਨੇ ਮੰਨਣ ਵਿਚ ਹੁੱਤ ਨਹੀਂ ਕੀਤਾ। ਬੜੇ ਪ੍ਰੇਮ ਨਾਲ ਅਰਦਾਸਾ ਸੋਧਿਆ, ਬੜੀ ਸਿਦਕ ਭਾਵਨੀ ਨਾਲ ਅੰਤਰ ਧਿਆਨ ਹੋ ਕੇ ਚੁੱਭਾ ਮਾਰਿਆ। ਜਾ ਮੈਂ ਵਾਕ ਲਿਆ ਤਾਂ ਐਨ ਪ੍ਰਥਮ ਪੰਨੇ ਦੀ ਪਹਿਲੀ ਸਤਰ ਦਾ ਅੰਭ ਇਹ ਸੀ, ਜਿਸ ਤੇ ਦ੍ਰਿਸ਼ਟੀ ਚੁੰਭਕ ਫੁਰਤੀ ਨਾਲ ਜਾ ਟਿਕੀ -

ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥  
 ਪੂਰੇ ਸਬਦਿ ਪ੍ਰਭੁ ਮਿਲਿਆ ਆਈ ॥  
 ਵਡਭਾਗੀਆ ਵਾਹੁ ਵਾਹੁ ਮੁਹਰੁ ਕਚਾਈ ॥  
 ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ  
 ਤਿਨ ਕਉ ਪਰਜਾ ਪੁਜਣ ਆਈ ॥  
 ਵਾਹੁ ਵਾਹੁ ਕਰਮਿ ਪਰਾਪਤਿ ਹੋਵੈ  
 ਨਾਨਕ ਦਰਿ ਸਰੈ ਸੋਭਾ ਪਾਈ ॥

ਪੜ੍ਹਨ ਸਾਰ ਹੀ ਮੇਰੀ ਰਸਨਾ ਤੇ ਮੋਹਰ ਲੱਗ ਗਈ। ਪੂਰੇ ਸ਼ਬਦ ਦੀ ਤੇ ਇਸ ਪੂਰੇ ਸ਼ਬਦ ਕਰਕੇ ‘ਪ੍ਰਭੁ ਮਿਲਿਆ ਆਈ’ ਦੀ ਸਫਲ ਬਿਵਸਥਾ ਸ਼ੀਘਰ ਹੀ ਵਾਪਰ ਜਾਣ ਦਾ ਰਾਈ ਸੰਸਾ ਸੰਦੇਹ ਨਾ ਰਿਹਾ ਅਤੇ ਇਸ ਗੱਲ ਦੀ ਦਿੜ੍ਹਤਾ ਮੇਰੇ ਰੋਮ ਰੋਮ ਅੰਦਰ ਅੰਕ੍ਰਿਤ ਹੋ ਗਈ ਕਿ ਸੱਚਮੁੱਚ ਸਤਿਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰਮੰਤਰ ਰੂਪੀ ਸੌਚੇ ਰਤਨ ਹਰਿ ਨੂੰ ਕੱਢ ਕੇ ਤਲੀ ਪਰ ਰੱਖ ਦਿਤਾ ਹੈ - ‘ਰਤਨੁ ਜਵੇਹਰੁ ਲਾਲੁ ਹਰਿ ਨਾਮਾ ਗੁਰਿ ਕਾਢਿ ਤਲੀ ਦਿਖਲਾਇਆ॥’

ਧਾਈ ਕਰਕੇ ਇਸ ਥੋੜ੍ਹੇ ਪ੍ਰਬਣ ਸਲੋਕ ਪੜਾ ਪਰਤ ਕੇ ਪੜ੍ਹਿਆ ਤਾਂ ਹੋਰ ਪਤਾ ਲੱਗਾ ਕਿ ‘ਵਾਹੁ ਵਾਹੁ ਆਪਿ ਅਖਾਇਦਾ’ ਹੈ ਅਤੇ ਅਖਾਇਦਾ ‘ਗੁਰ ਸਬਦੀ’ ਹੈ। ਨਾਲੇ ਇਹ ਪਤਾ ਲੱਗਾ ਕਿ ‘ਵਾਹੁ ਵਾਹੁ ਸਿਫਤਿ ਸਲਾਹ’ ਹੈ। ਜੋ ਜਪੁਜੀ ਸਾਹਿਬ ਦੇ ਪਾਠ ਵਿਚ ਪੜ੍ਹਦੇ ਹੁੰਦੇ ਸ੍ਰੀ ‘ਸਾਲਾਹੀ ਸਾਲਾਹ’ ਉਹ ਇਹੋ ਸਿਫਤ ਸਾਲਾਹ ਹੈ ਤੇ ਨਾਲ ਇਸ ਸਲੋਕ ਵਿਚੋਂ ਇਹ ਪਤਾ ਲੱਗਾ ਕਿ ‘ਵਾਹੁ’ ਇਸ ਪੂਰੇ ਸਬਦਿ ਰੂਪੀ ਨਾਮ (ਗੁਰਮੰਤਰ ਵਾਹਿਗੁਰੂ) ਦੇ ਜਾਪ ਮਈ ਸਿਫਤ ਸਲਾਹਿ ਕਰਦੇ ਹੋਇਆਂ ਹੀ ‘ਸਚਿ ਮਿਲਾਵਾ’ ਹੁੰਦਾ ਹੈ ਅਤੇ ‘ਪ੍ਰਭੁ ਪਾਇਆ’ ਜਾਂਦਾ ਹੈ। ਮੈਨੂੰ ਇਸ ਵਾਰੀ ਪੁਲੀ ਦੇ ਭੋਗ ਪਾਉਣ ਸਾਰ ਹੀ ਅੰਤਰਗਤੀ ਇਹ ਪ੍ਰੇਰਨਾ ਹੋਈ ਕਿ ਅਗਾੜੀ ਦੀਆਂ ਪੁਲੀਆਂ ਭੀ ਸਲੋਕਾਂ ਸਹਿਤ ਪੜ੍ਹਾਂ। ਪ੍ਰੇਰਨਾ ਹੁੰਦੇ ਸਾਰ ਮੈਂ ਅਗਲਾ ਸਲੋਕ ਪੜ੍ਹਨ ਲੱਗ ਪਿਆ ਤਾਂ ਮੈਨੂੰ ਨਾਮ ਦੀ (ਸਿਫਤਿ ਸਲਾਹ) ਮਹਿਮਾ ਹੋਰ ਤੋਂ ਹੋਰ ਵਧੀਕ ਪ੍ਰਗਟੀਂਦੀ ਜਾਇ। ਐਥੋਂ ਤਾਈਂ ਕਿ ‘ਸਦਾ ਅਨੰਦੁ ਹੋਵਣ’ ਹੋਰਿ ਸਿਉਂ ਲਿਵ ਲਾਉਣ’ ਤੇ ‘ਸਤਿ ਰਜਾ ਵਿਚ ਸਮਾਉਣ’ ਦਾ ਏਹੀ ਕੇਵਲ ਏਹੀ ਵਸੀਲਾ ਹੈ। ਅਗਲੇਰੇ ਸਲੋਕ ਤੋਂ ਸਪਸ਼ਟ ਹੋਇਆ ਕਿ ‘ਵਾਹੁ ਵਾਹੁ’ ਪੂਰਾ ਸ਼ਬਦ ਅਰਥਾਤ (ਸਿਫਤਿ ਸਲਾਹਿ) ਰੂਪੀ ਬਾਣੀ ਸੱਚ (ਅਸਲ ਸੱਚ) ਹੈ ਜੋ ਕੇਵਲ ‘ਗੁਰਮੁਖਿ ਲਧੀ ਭਾਲਿ’। ਫੇਰ ਇਹ ਕਿ ਇਸ ਸਿਫਤ ਸਲਾਹ ਨੂੰ ‘ਸਬਦੇ’ (ਬੈਖਰੀ ਬਾਣੀ ਦਵਾਰਾ) ਭੀ ਉਚੇਰੇ। ਹਿਰਦੈ ਨਾਲਿ (ਪਰਾ ਪਸੰਤੀ ਮਧਰਾ ਬਿਵਸਥਾ ਵਿਚ ਭੀ) ਅਗਧਨ ਕਰੈ। ਤੇ ‘ਰਿਦੈ ਸਮਾਲਿ’ (ਨਾਭੀ ਵਿਚ ਉਤਾਰ ਕੇ) ਭੀ ਰੱਖੋ, ਹਰ ਤਰ੍ਹਾਂ ਬੇੜਾ ਪਾਰ ਹੈ। ਫਿਰ ਇਸ ਤੋਂ ਅਗਲੇਰੀ ਸੋਲੂਵੀਂ ਪੁਲੀ ਦੇ ਪ੍ਰਥਮ ਸਲੋਕ ਵਿਚ ‘ਵਾਹਿਗੁਰੂ’ ਨਾਮ ਦੀ ਮਹੱਤਤਾ ਅਤੇ ਸਰੂਪ ਵਰਨਣ ਕਰਕੇ ‘ਵਾਹਿਗੁਰੂ’ ਨਾਮ ਦੀ ਸਿਫਤ ਸਲਾਹਿ ਪੱਕੀ ਕਰਕੇ ਦਿੜ੍ਹਾ ਦਿਤੀ। ਤੇ ‘ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ’ ਦਾ ਠੱਪਾ ਲਾ ਦਿਤਾ ਕਿ ਕੇਵਲ ਇਸੇ ਏਕੇ ਨਾਮ ਤੇ ਕਾਇਮ ਦਾਇਮ ਰਹਿਣਾ ਹੈ, ਜੋ ਹੁਣ ਹੈ

ਸਤਿਗੁਰੂ ਸਾਹਿਬ ਜੀ ਨੇ ਬੁਝਾਇ ਦੀਆ ਹੈ। ਦੂਜੇ ਸਲੋਕ ਵਿਚ ਇਸ ਗੁਰਮਤਿ ਨਾਮ ਜਪਣ ਹਾਰਿਆਂ ਦਾ ਪਰਤਾਪ ਵਰਨਣ ਕੀਤਾ ਹੈ। ਇਥੋਂ ਤਾਈਂ ਕਿ ‘ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤਿੰਭਵਣ ਸੋਝੀ ਪਾਇ’ ਵਾਲੀ ਉਚ ਪਰਤਾਪੀ ਬਿਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਅਗਾਂਹ ਦੀ ਪੁਲੀ ਦਾ ਜੋ ਸਲੋਕ ਪੜ੍ਹਿਆ ਤਾਂ ਇਸ ਗੱਲ ਦਾ ਨਿਤਾਰਾ ਹੋਇਆ ਕਿ ਇਸ ਨਾਮ ਨੂੰ ਕੇਵਲ ਉਹੀ ਵਡਭਾਗੇ ਜਨ ਸਦਾ ਲਈ ਜਪਦੇ ਰਹਿੰਦੇ ਹਨ ‘ਜਿਨ ਕਉ ਆਪੇ ਦੇਇ ਬੁਝਾਇ’ ‘ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ’। ਅਤੇ ਨਾਮ ਜਪਣ ਨਾਲ ਹੀ ਮਨ ਦੀ ਹਉਮੇ ਮਲ ਦੂਰ ਹੁੰਦੀ ਹੈ। ਗੱਲ ਕੀ ਨਾਮ ਦੀ ਪਾਰਸ ਕਲਾ ਨਾਮਜਪਣ ਹਾਰਿਆਂ ਦੀ ਸੋਭਾ, ਸੁੰਦਰਤਾ, ਨਾਮ ਦੀ ਸਰਬ ਫਲ ਪਰਦਾਇਕ ਸਮਰੱਥਾ, ਨਾਮ ਜਪਣਹਾਰਿਆਂ ਦੀ ਸੰਗਤ ਤੇ ਮਿਲਾਪ ਦੀ ਖਿਨ ਖਿਨ ਲੋੜ, ਹਿਰਦੇ ਕਰਕੇ ਤੇ ਮੁਖ ਕਰਕੇ ਭੀ ਨਾਮ ਨੂੰ ਸੂਅਸ ਸੂਅਸ ਜਪਦੇ ਰਹਿਣ ਦੀ ਤੱਦੀ ਤਾਕੀਦ ਅਤੇ ਨਾਮ ਅਗਧਨ ਕਰਨਹਾਰਿਆਂ ਵਿਟਹੁੰ ਤਨ, ਮਨ, ਨਛਾਵਰ ਕਰਨ ਦੀ ਅਕਾਖਿਆ, ਆਗਯਾ ਏਹ ਸਭ ਪਰਮਾਰਥੀ ਅਰਥ ਇਸ ਸਲੋਕ ਦੇ ਭਾਵ ਵਿਚ ਸੰਚਤ ਹੋਏ ਦੇਖੋ। ਸਤਾਰੂਵੀਂ ਪੁਲੀ ਦੇ ਦੂਜੇ ਸਲੋਕ ਵਿਚ ਨਾਮ ਦੀ ਅਭੇਦਤਾ, ਨਾਮ ਦੀ ਅੰਮ੍ਰਿਤ ਕਲਾ, ਨਾਮ ਦੇ ਸੇਵਨਹਾਰਿਆਂ ਨੂੰ ਨਾਮ ਰੂਪੀ ਫਲ ਦੀ ਪ੍ਰਾਪਤੀ, ਨਾਮ ਅਭਿਆਸ ਦਵਾਰਾ ਨਾਮੀ ਦੀ ਸਰਬ ਵਿਆਪਕਤਾ ਦੀ ਲੱਖਤਾ (realisation) ਵਾਹੁ, ਵਾਹਿਗੁਰੂ ਨਿਤ ਕਰਨਹਾਰੇ ਗੁਰਸੰਖਾਂ ਦਾ ‘ਵਾਹੁ’ ਕਰਨਾ ਗੁਰੂ ਪੂਰੇ ਨੂੰ ਭਾਉਣਾ ਤੇ ਇਕ ਮਨ ਇਕ ਚਿੱਤ ਹੋ ਕੇ ‘ਵਾਹੁ ਵਾਹੁ’ ਕਰਨ ਕਰਕੇ ਜਮਕੰਕਰ ਦਾ ਨਿਕਟ ਨਾ ਆਉਣਾ ਅਤੇ ਮਨ ਚਿੰਦੇ ਫਲ ਪਾਉਣਾ ਇਹ ਸਰਬ ਗੱਲਾਂ ਵਰਣਨ ਹਨ। ਅਠਾਰੂਵੀਂ ਪੁਲੀ ਦੇ ਪਹਿਲੇ ਸਲੋਕ ਦਾ ਵਾਕ ‘ਵਾਹੁ ਵਾਹੁ’ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ, ਜਦੋਂ ਪਾਠ ਵਿਚ ਆਇਆ ਤਾਂ ਸਪਸ਼ਟ ਨਿਤਰਵਾਂ ਫੈਸਲਾ ਹੋਇਆ ਕਿ ਗੁਰਮਤਿ ਅੰਮ੍ਰਿਤ ਨਾਮ ਬਸ ਕੇਵਲ ਇਹੋ ਹੀ ਹੈ। ਸਭ ਤੋਂ ਪਿਛਲੀ ਤੁਕ ਵਿਚ ‘ਅਨਦਿਨੁ ਨਾਮੁ ਲਏਇ’ ਵਾਲੀ ਪੰਗਤੀ ਨੇ ਮੈਨੂੰ ਪਹਾੜ ਵਾਂਛੂ ਅਟੱਲ ਖੜ੍ਹਾ ਕਰ ਦਿਤਾ, ਹੁਣੇ ਤੋਂ ਹੀ ਅੱਠੋ ਪਹਿਰ ਨਾਮ ਵਿਚ ਜੁਟੇ ਰਹਿਣਾ ਹੈ ਤੇ ਐਸਾ ਜੁਟਣਾ ਹੈ ਕਿ ਖਾਨ ਪਾਨ ਸੈਨ ਚੈਨ ਸਭ ਤਿਆਗ ਦੇਣੇ ਹਨ। ਮੇਰਾ ਹੌਸਲਾ ਹੁਣ ਸਿਖਲੀ ਟੀਸੀ ਦਾ ਸੀ। ਹਿੰਮਤ, ਸਾਹਸ, ਉਦਾਸ ਮੇਰੇ ਦੁਆਲੇ ਇੱਬ ਦੈਵ ਰੂਪ ਧਾਰ ਕੇ ਆਣ ਹਾਜ਼ਰ ਹੋਏ। ਮੈਂ ਹੱਲਾਸ਼ੇਰੀ ਨਾਮ ਮਹਾਰਾਜ ਨੂੰ ਮਾਥਾ ਟੇਕ ਕੇ ਜਦੋਂ ਗੁਰਦੁਵਾਰਿਓਂ ਵਿਦਾ ਹੋਣ ਦੀ ਆਗਿਆ ਮੰਗਣ ਲੱਗਾ ਤਾਂ ਮੈਨੂੰ ਤੁਰਨੇ ਲੱਗੇ ਨੂੰ ਇਹ ਗੁਰ ਅਸੀਸ ਮਿਲੀ -

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਤੂੰਚੁ ॥  
 ਧਿਆਇਦਿਆ ਤੂੰ ਪ੍ਰਭੁ ਮਿਲੁ ਨਾਨਕ ਉਤਰੀ ਚਿੰਤ ॥

ਮੈਂ ਇਸ ਅਸੀਸ ਦੇ ਮਿਲਣ ਸਾਰ ਧੰਨਾ ਹੋ ਗਿਆ, ਵਡਭਾਗਾ ਹੋ ਗਿਆ, ਆਪਣੇ ਆਪ ਨੂੰ ਪ੍ਰਤੀਤ ਹੋਵਾਂ। ਇਸ ਅਸੀਸ ਮਈ ਗੁਰਵਾਕ ਤੇ ਪਹਿਲੇ ਗੁਰਵਾਕਾਂ ਦੇ ਅਨੁਭਵੀ ਅਰਥਾਂ ਤੇ ਭਾਵਾਂ ਦਾ ਐਸਾ ਗਹਿ ਗੱਡ ਸਿਕਾ ਮੇਰੇ ਰਿਦੰਤਰ ਬੈਠ ਗਿਆ ਕਿ ਮੇਰਾ ਡਰ ਮਗ ਡੋਲਣਾ ਸਦੀਵ ਲਈ ਉਡੰਤ ਹੋ ਗਿਆ। ਉਸ ਸਮੇਂ ਜੋ ਉਕਤ ਵਾਕਾਂ ਦੀ ਅਨੁਭਵੀ ਵਿਆਖਿਆ ਮੈਨੂੰ ਸਫਰ ਹੋਈ, ਉਸ ਨੂੰ ਮੇਰੀ ਪੱਖੋਂ ਨਹੀਂ ਕਿ ਅੱਖਾਂ ਵਿਚ ਲਿਖ ਕੇ ਵਰਣਨ ਕਰ ਸਕਾਂ, ਮੇਰੇ ਹਿਰਦੇ ਤੇ ਉਕਗੀ ਗਈ ਪਰ ਮੇਰਾ ਚਾਉ ਹੁਲਾਸ ਕਿ ਮੈਂ ਨਾਮ ਨਾਲ ਨਿਵਾਜਿਆ ਗਿਆ ਹਾਂ, ਕਿ ਦਾਤ ਇਲਾਹੀ ਮੈਂ ਥੀਂ ਪਾਈ ਗਈ ਹੈ, ਮੈਨੂੰ ਟਿਕਣ ਨਾ ਦੇਵੇ ਕਿ ਕਦੋਂ ਏਕਾਂਤ ਸਹਿਜ ਅਸਥਾਨ ਵਿਖੈ ਬੈਸ ਕੇ ਨਾਮ ਦੇ ਅਖੰਡ ਜਾਪ ਵਿਚ ਜੰਮ ਕੇ ਜੁੱਟ ਜਾਵਾਂ ਅਤੇ ਫੇਰ ਅੱਖਾਂ ਨਾ ਉਘੇੜਾਂ, ਪਰ ਅੰਦਰ ਨਿਜਤਨ ਹੀ ਟੱਕ ਟੱਕ ਖੰਡਾ ਖੜਕ ਰਿਹਾ ਸੀ। ਉਠਦੇ ਬੈਠਦੇ, ਜਿੱਧਰ ਜਾਵਾਂ, ਫਿਰਾਂ ਤੁਰਾਂ ਟੱਕ ਟੱਕ ਦੀ ਤਾਨ ਉਵੇਂ ਬੱਝ ਰਹੀ ਸੀ। ਵਾਹੁ ਚਾਬੀ ਲਾਉਣ ਹਾਰਿਆਂ ਦਾਤਿਆ! ਬੂਬ ਚਾਬੀਆਂ ਲਾਈਆਂ ਪਰ ਮੇਰੀਆਂ ਅਜੇ ਭੁੱਖਾਂ ਨਹੀਂ ਗਵਾਈਆਂ। ਹੁਣ ਆਪੇ ਛਹਿਬਰ ਲਾ ਦੇਵੀਂ ‘ਮੈਨੂੰ ਕੀ ਚਿੰਤਾ! ਮੈਂ ਨਿਚਿੰਤ ਪਰ ‘ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਬਾਨ ਸਬਾਏ॥’ ਖੋ ਪੈ ਰਹੀ ਸੀ ਤੇ ਅਣਡਿੱਠੇ ਆਤਮ ਰਹੱਸ ਦੀ ਤੋਟ ਸੀ। ਮੈਂ ਐਵੇਂ ਉਪਰਲੇ ਦਿਲੋਂ ਦੜੇ ਦਫਤਰ ਜਾ ਕੇ ਬੱਧਾ ਚੱਟੀ ਭਰ ਆਇਆ। ਕਾਲਜਾ ਅੰਨ ਜਲ ਵਲੋਂ ਪ੍ਰਿਯਮ ਦਿਵਸ ਦਾ ਹੀ ਖਾਲੀ ਸੀ ਮੈਨੂੰ ਦਿਸ਼ਾ ਆਦਿਕ ਫਿਰਨ ਦੀ ਦੁਬਿਧਾ ਕੋਈ ਹੈ ਹੀ ਨਹੀਂ ਸੀ ਤੇ ਅਗਾਂਹ ਨੂੰ ਭੋਜਨ ਆਦਿਕ ਨਾਲ ਢਿੱਡ ਭਰਨ ਦੀ ਰੁਚੀ ਹੀ ਨਹੀਂ ਸੀ। ਸਗੋਂ ਕੜਾਕੇ ਰਹਿ ਕੇ ਖੰਡਾ ਬੂਬ ਖੜਕੇ ਤੇ ਕੋਈ ਅਟਕਾ ਝਟਕਾ ਨਾ ਪਵੇ।

ਅੱਜ ਭੀ ਮੈਂ ਬੰਗੇ ਪਰ ਆਉਣ ਸਾਰ, ਬਿਨਾਂ ਹੀ ਖਾਨ ਪਾਨ ਕੀਤੇ ਆਪਣੀ ਗੁਫਾ ਵਿਚ ਜਾ ਵੜਿਆ, ਪਰ ਮੇਰੇ ਮਗਰ ਹੀ ਭਾਈ ਰੂੜ ਸਿੰਘ ਗਡੇ ਛਕਾਉਣ ਨੂੰ ਬਿਰ ਬਿਰ ਕਰਦੇ ਫਿਰਨ। ਮੈਂਬੋਂ ਉਨ੍ਹਾਂ ਦੀ ਨਿਰਾਸਤਾ ਵਾਲੀ ਨਿਮੋਝਾਣੀ ਝੀਣੀ ਬਾਣ ਝੱਲੀ ਨਾ ਜਾਵੇ। ਮੈਂ ਬਾਹਰ ਵਾਰ ਨੂੰ ਫਿਰ ਉਠ ਤੁਰਿਆ। ਉਨ੍ਹਾਂ ਨੂੰ ਹੌਲੀ ਦੇ ਕੇ ਆਖ ਦਿਤਾ ਕਿ ਮੈਨੂੰ ਅਜੇ ਭੀ ਪ੍ਰਸ਼ਾਦੇ ਦੀ ਰੁਚੀ ਨਹੀਂ। ਤੂੰ ਗੁੱਫਾ ਲਾ ਲੈ, ਮੈਂ ਬਾਹਰ ਫਿਰਨ ਤੁਰਨ ਚਿਤ ਪਰਚਾਉਣ ਚਲਿਆ ਹਾਂ, ਤੂੰ ਮੇਰੇ ਪਿਛੇ ਨਾ ਆਈਂ। ਮੈਂ ਇਤਨਾ ਆਖ ਕੇ ਉਥੋਂ ਜਿਉਂ ਨਿਕਲਿਆ ਇਕ ਹਰਿਆਵਲੀ ਪਹਾੜੀ ਦੀ ਕੰਦਰਾ ਦੇ ਕੁਦਰਤੀ ਨਜ਼ਾਰਿਆਂ ਵਿਚ ਜਾ ਰਿਆ। ਕੁਦਰਤ ਦੇ ਚਿਤ ਚੁੱਭਵੇਂ ਤੇ ਦਿਲ ਖਿੱਚਵੇਂ ਰਮਣੀਕ ਸੁੰਦਰ ਨਜ਼ਾਰਿਆਂ ਨੇ ਕਾਦਰ ਦੀ ਅਮਿੱਤ ਸੁੰਦਰਤਾ ਦੇ ਅਨੁਮਾਨਕ ਲਹਿਰੇ ਅਜਿਹੇ ਚਿੱਤ ਬਿੜੀ ਅੰਦਰ ਉਤਪੰਨ ਕੀਤੇ ਕਿ ਨਾਮ ਦਾ ਰਟਨ ਸੰਕਲਪ ਵਿਕਲਪ ਰਹਿਤ ਅਫੁਰ ਦਸ਼ਾ ਵਿਚ ਜ਼ੋਰੋ ਜ਼ੋਰੀ ਜਾਰੀ ਹੋ ਗਿਆ -

ਮੈਨੂੰ ਨਾਮ ਜਪਣ ਦਾ ਕੋਈ ਬਹੁ ਪਤਾ ਨਹੀਂ, ਨਾ ਕੋਈ ਨਾਮ ਅਭਯਾਸ ਦੀ ਜੁਗਤੀ ਆਉਂਦੀ ਹੈ ਤੇ ਨਾ ਹੀ ਸ਼ਾਸ

ਹਿਠਹਾਂ, ਉਤਾਹਾਂ ਚੜ੍ਹਾਉਣ ਉਤਾਰਨ ਦੀ ਮੈਂ ਕਿਤੋਂ ਸੰਬਿਆ ਸਿੱਖੀ ਹੈ। ਮੈਨੂੰ ਕੇਵਲ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੀ ਲਿੱਲ ਲੱਗੀ ਹੋਈ ਹੈ। ਇਹ ਪ੍ਰੇਮ ਭਿੰਨੀ ਲਿੱਲ ਯਾ ਪ੍ਰੇਮ ਪਲੀਤਾ ਹੈ, ਜੋ ਮੇਰੀ ਹਿਰਕਦੀ ਹਟਕਦੀ ਤੇ ਹਟਕੋਰੇ ਖਾਂਦੀ ਬਿੜੀ ਨੂੰ ਚਾਬਕ ਮਾਰ ਮਾਰ ਕੇ ਚੜ੍ਹਦੀ ਕਲਾ ਵਲ ਸਿੱਧੇ ਤੌਰੀ ਜਾਣ ਲਈ ਸਹਾਇਕ ਬਣੀ ਹੋਈ ਹੈ।

ਤਿੰਨ ਬਜੇ ਤੋਂ ਮੈਨੂੰ ਉਸ ਅਸਥਾਨ ਵਿਚ ਬੈਠੇ ਹੋਏ ਨੂੰ ਸਾਂਜ ਕਾਲ ਦਾ ਸਮਾਂ ਹੋ ਗਿਆ ਅਤੇ ਹਨੂੰਰਾ ਹੋਣ ਹੀ ਲੱਗਾ ਸੀ ਕਿ ਇਤਨੇ ਨੂੰ ਭਾਈ ਰੂੜ ਸਿੰਘ ਜੀ ਮੇਰੀ ਖੋਜ ਕਰਦੇ ਹੋਏ ਉਧਰੇ ਹੀ ਆ ਨਿਕਲੇ। ਰਹਿਰਾਸ ਸਾਹਿਬ ਦਾ ਪਾਠ ਕਰਦੇ ਹੋਏ ਮੇਰੇ ਅੱਗੇ ਆਣ ਖਲੋਤੇ। ਉਸ ਵੇਲੇ ਉਨ੍ਹਾਂ ਦੇ ਮੁੰਹ ਵਿਚ ਇਹ ਤੁਕ ਸੀ ‘ਤੁਧੁ ਆਪਿ ਵਿਛੋਤਿਆ ਆਪਿ ਮਿਲਾਇਆ॥’ ਮੈਨੂੰ ਇਹ ਤੁਕ ਬੜੀ ਮਿੱਠੀ, ਪਿਆਰੀ, ਗੂੜੁ ਅੰਤਰੀਵ ਅਰਥਾਂ ਵਾਲੀ ਲੱਗੀ। ਨਾਲੇ ਮੈਨੂੰ ਚੇਤਾ ਆ ਗਿਆ ਕਿ ਰਹਿਰਾਸ ਸਾਹਿਬ ਦਾ ਸਮਾਂ ਹੋ ਗਿਆ ਹੈ ਤੇ ਮੈਂ ਅਜੇ ਪਾਠ ਕਰਨ ਹੀ ਨਹੀਂ ਲੱਗਾ। ਮੈਂ ਭਾਈ ਰੂੜ ਸਿੰਘ ਨੂੰ ਫੇਰ ਉਤੇ ਹੀ ਆਪਣੇ ਸਾਮੁਣੇ ਬਿਠਾ ਕੇ ਮੁੰਢ ਤੋਂ ਫੇਰ ਦੂਜੀ ਵਾਰ ਪਾਠ ਸੁਣਾਉਣ ਲਈ ਆਖਿਆ। ਉਹ ਪਾਠ ਸੁਣਾਉਣ, ਮੈਂ ਨਾਲੇ ਪਾਠ ਸੁਣਾਂ ਨਾਲ ਨਾਮ ਜਪਾਂ। ਜਿਉਂ ਜਿਉਂ ਸੁਣਾਂ, ਤਿਉਂ ਤਿਉਂ ਮੈਨੂੰ ਰਹਿਰਾਸ ਸਾਹਿਬ ਦੇ ਪਾਠ ਦਾ ਅਨੰਦ ਅੱਗੇ ਨਾਲੋਂ ਅਨੋਖਾ ਹੀ ਆਇਆ। ਭੋਗ ਪਏ ਪਿਛੋਂ ਮੈਨੂੰ ਭਾਈ ਰੂੜ ਸਿੰਘ ਜੀ ਆਖ ਵੇਖ ਕੇ ਆਪਣੇ ਨਾਲ ਹੀ ਬਸਤੀ ਵਲ ਮੌਜ ਲਿਆਏ। ਮੈਂ ਬੁੰਗੇ ਤੇ ਛਪਾ ਛਪ ਪਹਿਲਾਂ ਹੀ ਜਾ ਚੜ੍ਹਿਆ ਤੇ ਝੱਟ ਅੰਦਰ ਵੜ ਕਿਵਾੜ ਦੇ ਕੇ ਕੁੰਡੇ ਜੜ ਦਿਤੇ ਤੇ ਆਸਣ ਪੁਰ ਬੈਠ ਕੇ ਲਗਾ ਗੁਰੂ ਗੁਰੂ ਜਪਣ। ਲਗਾਤਾਰ ਇਕੇ ਸਾਹ ਲੱਗਾ ਜਾਵਾਂ। ਜੱਦੋਂ ਸਾਹ ਆਪੇ ਮੁੜੇ ਤੇ ਮੁੜ ਪਵੇ, ਮੈਨੂੰ ਮੌਜਨ ਹੋੜਨ ਦੀ ਕੋਈ ਪਵਾਹ ਤੇ ਸੁਰਤ ਸੰਮਾਲ ਨਾ ਸੀ, ਕੇਵਲ ਗੁਰੂ ਗੁਰੂ ਕਰਨ ਦੀ ਬਣੀ ਹੋਈ ਸੀ। ਦਸ਼ਾ ਐਸੀ ਬਣ ਆਈ ਕਿ ਆਸ਼ਾ, ਮਨਸ਼ਾ, ਫੁਰਨੇ, ਫਿਕਰ ਆਦਿਕ ਦੀ ਰਿੰਦਰਤਰ ਰਾਈ ਨਾ ਰਹੀ, ਭਰਮ ਭ੍ਰਾਂਤੀ ਦੀ ਕਾਈ ਮਿਟ ਗਈ। ਇਕ ਦਰਸ ਪਿਆਸ ਦੀ ਆਸ ਯਥਾ ਗੁਰਵਾਕ -

**ਏਕਹਿ ਆਸਾ ਦਰ ਪਿਆਸਾ ਆਨ ਨ ਭਾਵੇ॥**

ਇਹ ਆਸਾ ਭੀ ਤੀਬਰ ਤੋਂ ਤੀਬਰ ਹੁੰਦੀ ਜਾਂਦੀ ਹੈ ਤੇ ਨਾਮ ਦੇ ਜਾਪ ਵਲ ਮੈਨੂੰ ਹੋਰ ਭੀ ਹੱਲਾ-ਸ਼ੇਰੀ ਕਰਕੇ ਲਿਆਉਂਦੀ ਹੈ। ਮੈਂ ਹੱਲੇ ਕਰ ਕਰ ਪਵਾਂ। ਰਾਤ ਤਕੜੀ ਚਲੀ ਗਈ ਸੀ। ਬਾਹਰ ਕੋਈ ਬਿਰਕਣ ਨਹੀਂ ਸੀ। ਚਤੁਰਾਈ ਸਿਆਣਪ ਮੈਨੂੰ ਕੋਈ ਵਿਆਪਦੀ ਨਹੀਂ ਸੀ। ਮੈਂ ਸਿੱਧਾ ਪੱਧਰਾ ਨਾਮ ਨੂੰ ਦੱਬੀ ਜਾਵਾਂ। ਆਲਸ ਮੇਰੇ ਨੇੜੇ ਨਾ ਆਵੇ। ਸੰਕਲਪ ਸੰਸਾ ਮੈਨੂੰ ਕੋਈ ਸੰਤਾਵੇ ਨਹੀਂ। ਨਾਮ ਜਪਣ ਦੇ ਅਨੇਕਾਂ ਹੀ ਤਰੰਗ ਮੈਨੂੰ ਭੁਰੇ ਪਏ। ਜਿਹੜਾ ਫੁਰੇ ਉਸੇ ਨੂੰ ਦੱਬ ਤੁਰਾਂ ਤੇ ਤੁਰੀ ਜਾਵਾਂ ਜਦ ਤਾਈਂ ਸਾਹ ਨਾ ਮੁੜੇ। ਸਾਹ ਮੁੜੇ ਤਾਂ ਫੇਰ ਹੋਰ ਤਰੰਗ ਦਾ ਤੇਰਾ ਤੁਰ ਪਵੇ। ਮੇਰੇ ਲਈ ਇਹ ਅਨਿਕ ਤਰੰਗ ਵਾਲੀਆਂ ਨਾਮ ਜਪਣ ਦੀਆਂ ਜੁਗਤੀਆਂ ਅਰਸ਼ਾਂ ਕੁਰਸ਼ਾਂ ਤੋਂ

ਆਣ ਉਤਰੀਆਂ। ਅਣਭੋਲ ਹੀ ਵਾਹੋ ਦਾਹ ਲਗਨ ਵਿਚ ਲੱਗਿਆ ਤੁਰਿਆ ਜਾਵਾਂ। ਗਿਣਤੀ ਮਿਣਤੀ ਕੁਛ ਨਾ ਵਿਚਾਰਾਂ। ਜੇ ਕਿਤੇ ਅੱਕ ਬੱਕ ਜਾਵਾਂ ਜਾਂ ਮਨ ਅੜੀ ਕਰ ਖੜ੍ਹਵੇ ਤਾਂ ਫੇਰ ਮਨ ਨੂੰ ਤਹੜਾ ਦੇਣ ਲਈ ਹੱਠ ਕਰਕੇ ਮੱਧ ਲਵਾਂ ਕਿ ਐਨੀਆਂ ਪੱਕੀਆਂ ਮਾਲਾਂ ਫੇਰ ਕੇ ਸਾਹ ਲੈਣਾ ਹੈ, ਕਿਉਂਕਿ ਸਰਬ ਲੋਹ ਦੀ ਮਾਲਾ ਹਰ ਵਕਤ ਮੇਰੇ ਹੱਥ ਵਿਚ ਹੀ ਰਹਿੰਦੀ ਸੀ। ਮੈਨੂੰ ਸਰਬ ਲੋਹ ਦੀ ਮਾਲਾ ਨੇ ਬੜੀ ਹੀ ਸਹਾਇਤਾ ਦਿਤੀ, ਛਿਨ ਮਾਤ੍ਰ ਭੀ ਨਿਸ਼ਾਨੇ ਤੋਂ ਉਕਣ ਨਹੀਂ ਦਿਤਾ ਤੇ ਚੜ੍ਹਦੀਆਂ ਕਲਾਂ ਵਾਲੀਆਂ ਜਾਪ ਪਦਵੀ ਤੇ ਮੈਨੂੰ ਜਾ ਚਾੜ੍ਹਿਆ। ਹੱਥ ਜਦ ਸੱਚੀ ਕਾਰ ਵਿਚ ਤਦਰੂਪ ਹੋ ਗਏ ਤਾਂ ਮਾਨੋ ਮੈਂ ਮੁਜਸ਼ਮ ਸਾਵਧਾਨਤਾ ਹੀ ਬਣ ਗਿਆ। ਆਲਸ ਨੇੜੇ ਨਹੀਂ, ਦਲਿੱਦਰ ਦੂਰ ਹੋ ਗਿਆ। ਬਕੇਵਾਂ ਅਕੇਵਾਂ ਤੇ ਢਿੱਲ ਪੁਣਾ ਬਖਰ ਨਹਾ ਕਿਧਰ ਨੌਸ ਭੱਜ ਗਏ। ਐਸੀ ਸਰਬ ਲੋਹੀ ਸ਼ਕਤੀ ਵਰਤੀ ਤੇ ਐਸੀ ਸਰਬਲੋਹੀ ਰਖਸ਼ਾ ਹੋਈ ਕਿ ਮੇਰੀਆਂ ਉੱਗਲੀਆਂ ਦੇ ਪੋਟਿਆਂ ਵਿਚੋਂ ਜਿਥੇ ਦਬਾ ਦਬ ਸਰਬ ਲੋਹੀ ਮਾਲਾ ਦੇ ਮੌਤੀਆਂ ਦੀ ਘਾਸ ਪੈਂਦੀ ਸੀ, ਇਹੋ ਜਿਹੇ ਬਿਜਲੀ ਦੀਆਂ ਤਾਰਾਂ ਵਾਲੇ ਠੰਡੇ ਠਾਰ ਚਿੰਗਾਰੇ ਉਠੇ ਤੇ ਉਨ੍ਹਾਂ ਪੋਟਿਆਂ ਵਿਚੋਂ ਉਠ ਕੇ ਸਰੇ ਸਰੀਰ ਦੀ ਤਾਰ ਤਾਰ ਵਿਚ ਜਾ ਪ੍ਰਵੇਸ਼ ਹੋਏ ਕਿ ਅੱਗੇ ਜਿਥੇ ਜਿਗਰ (ਹਿਰਦੇ) ਅਸਥਾਨ ਤੇ ਇਕ ਖੰਡਾ ਖੜਕਦਾ ਸੀ, ਹੁਣ ਉਥੇ ਹੀ ਅਨੇਕਾਂ ਖੰਡੇ ਦੇਹੀ (ਪਿੰਡੇ) ਦੇ ਤਿਲ ਤਿਲ ਮਾਤ੍ਰੀ ਖੰਡ ਖੰਡ ਵਿਖੇ ਖੜਕਣ ਲਗ ਪਏ। ਇਸ ਦੇਹੀ ਰੂਪੀ ਪਿੰਡ ਦੀ ਇਹ ਅਖੰਡਕਾਰ ਖੰਡੇ ਖੜਕਦੀ ਦਸ਼ਾ ਦੇਖ ਕੇ ਇਕ ਛਿਨ ਤਾਂ ਦਿਲ ਨੇ ਧੜਕਾ ਖਾਧਾ ਪਰ ਦੂਜੀ ਛਿਨ ਹੀ ਸ਼ਾਂਤ ਛਾ ਗਈ ਤੇ ਸੁੰਨ ਦਸ਼ਾ ਵਾਪਰ ਗਈ।

ਮੈਨੂੰ ਆਪਣਾ ਸਰੀਰ ਆਪਣੇ ਆਤਮਾ ਤੋਂ ਅੱਡੋ ਅੱਡ ਹੋਇਆ ਹੋਇਆ ਦਿਸੇ। ਫੇਰ ਸਰੀਰ ਦਿਸੇ ਹੀ ਨਾ ਕਿ ਕਿਧਰ ਗਿਆ। ਜਾਪ ਹੀ ਜਾਪ ਦੀ ਝਰਨਾਟ ਪਈ ਸੁਣਾਈ ਦੇਵੇ। ਕੰਨ ਸਣੇ ਸਰੀਰ ਦੇ ਹਨ ਹੀ ਨਾ, ਤਾਂ ਸੁਣਦਾ ਕਉਣ ਹੈ? ਇਸ ਝੇਲੇ ਵਿਚ ਪੈ ਕੇ ਮੈਂ ਫਿਰ ਭਮੱਤਰ ਗਿਆ। ਅਗਲੀ ਛਿਨ ਦੇਖਾਂ ਤਾਂ ਮੈਂ ਹਾਂ ਮੈਂ ਆਤਮਾ ਸਰੂਪ ਹਾਂ ਮੈਨੂੰ ਹੁਣ ਆਪਣਾ ਸਰੂਪ ਆਪਣਾ ਆਪਾ ਨਿਰਾਲਾ ਹੀ ਨਜ਼ਰੀਂ ਆਉਣ ਲੱਗਾ। ਉਸ ਆਪੇ ਦੇ ਆਤਮ ਸਰੂਪ ਨੂੰ ਮੈਂ ਲਖ ਲਖ ਪੇਖ ਪੇਖ ਕੇ ਅਚਰਜੇ ਅਚਰਜ ਹੁੰਦਾ ਜਾਵਾਂ, ਪਰ ਮੈਨੂੰ ਐਸ ਸ੍ਰੈ ਪੇਖਣਹਾਰ ਦਸ਼ਾ ਦਾ ਅਨੰਦ, ਸੁਆਦ ਕੁਝ ਬਾਹਲਾ ਲੰਮਾ ਨਾ ਆਵੇ ਕਿਉਂਕਿ ਮੈਂ ਤਾਂ ਪ੍ਰਮਾਤਮ ਦੇਵ ਦੇ ਦਿਦਾਰਿਆਂ ਦਾ ਆਸ਼ਕ ਸੀ। ਮੈਨੂੰ ਉਰਲੀਆਂ ਪਰਲੀਆਂ ਪਰਚਾਵੇ ਦੀਆਂ ਚਾਟਾਂ ਕਿਥੇ ਲੁਭਾ ਸਕਦੀਆਂ। ਮੇਰੀ ਸਿੱਕ, ਮੇਰਾ ਹਾਵਾ ਓਡਾ ਕੇਡਾ ਹੀ ਬਣਿਆ ਤਣਿਆ ਰਿਹਾ। ਮੇਰੀ ਸਿੱਕ ਜਾਵੀਂ ਦੀ ਸਾਵੀਂ! ਮੇਰੀ ਆਸ਼ਾ ਦਰਸ਼ਨ ਦੀ ਦੂਠੀ ਚੌਣੀ, ਹੋਰ ਆਸਾਂ ਦੇ ਫੁਰਨੇ ਤਾਂ ਪਹਿਲਾਂ ਹੀ ਮਿਟ ਚੁਕੇ ਸਨ, ਇਕੋ ਇਹੋ ਆਸ਼ਾ ਸੀ, ਏਸੇ ਦਾ ਛੁਰਨਾ ਸੀ।

(ਪੰਨਾ 2 ਦੀ ਬਾਕੀ)

ਤਰ੍ਹਾਂ ਦੇ ਪਾਖੰਡਾਂ, ਕਰਮ ਕਾਂਡਾਂ, ਫੋਕਟ ਰਸਮਾਂ ਰਿਵਾਜਾਂ ਤੋਂ ਮੁਕਤ ਹੈ। ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਕਿਸੇ ਦੇਵੀ ਦੇਵਤੇ, ਮੜੀ ਮਸਾਣ ਦਾ ਪੂਜਕ ਨਹੀਂ, ਜਾਤ-ਪਾਤ ਵਰਣ ਆਸਰਮ ਦੀਆਂ ਵੰਡਾਂ ਤੋਂ ਮੁਕਤ ਹੈ, ਉਹ ਬਾਣੀ ਪੜ੍ਹਨ ਪੜ੍ਹਾਉਣ ਵਾਲਾ ਬਾਹਮਣ ਵੀ ਹੈ, ਜੂਲਮ ਵਿਰੁੱਧ ਜੁਝਣ ਵਾਲਾ ਖੱਤਰੀ ਵੀ, ਕਿਰਤ ਕਰਨ ਵਾਲਾ ਵੈਸ਼ ਵੀ ਹੈ ਅਤੇ ਛੋਟੀ ਤੋਂ ਛੋਟੀ ਸੇਵਾ - ਬਰਤਨ ਸਾਫ ਕਰਨੇ, ਝਾੜ ਦੇਣਾ, ਜੋੜੇ ਸਾਫ ਕਰਨੇ ਆਦਿ ਸ਼ੁਦਰ ਦੇ ਕੰਮ ਕਰਨ ਲਈ ਹਰ ਸਮੇਂ ਤੱਤਪਰ ਰਹਿਣ ਵਾਲਾ ਖਾਲਸਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ-ਸਰੂਪ ਅਤੇ ਨਿਆਰਪਣ ਬਖਸ਼ਿਆ, ਆਤਮ ਰਸ ਦੀ ਦਾਤ ਬਖਸ਼ੀ, ਚੜ੍ਹਦੀ ਕਲਾ ਬਖਸ਼ੀ, ਸੰਸਾਰ ਦੀ ਸੇਵਾ ਲਈ ਤੱਤਪਰ ਕੀਤਾ। ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇਣ ਉਪਰੰਤ ਉਨ੍ਹਾਂ ਨੂੰ ਗੁਰੂ-ਰੂਪ ਜਾਣ ਕੇ ਉਨ੍ਹਾਂ ਤੋਂ ਅੰਮ੍ਰਿਤ ਦੀ ਦਾਤ ਲਈ ਅਤੇ ਗੋਬਿੰਦ-ਰਾਇ ਤੋਂ ਗੋਬਿੰਦ ਸਿੰਘ ਸਜ ਗਏ। 1708 ਈ। ਵਿਚ ਬ੍ਰਹਮਲੀਨ ਹੋਣ ਸਮੇਂ ਗੁਰੂ ਗੰਬਥ ਅਤੇ ਗੁਰੂ ਪੰਬ ਨੂੰ ਗੁਰਿਆਈ ਬਖਸ਼ੀ। ਇਸ ਤਰ੍ਹਾਂ ਸਰਬ ਗੁਣ ਸੰਪੰਨ ਖਾਲਸਾ ਸਰਬ-ਸ਼ਕਤੀ ਸੰਪੰਨ ਖਾਲਸਾ ਹੈ ਨਿਬੜਿਆ। ਅੱਜ ਸੰਸਾਰ ਕਈ ਭਿਆਨਕ ਰੋਗਾਂ ਨਾਲ ਗਸਤ ਹੈ, ਏਡਜ਼ ਅਤੇ ਤਮਾਕੁ ਸੇਵਨ ਤੋਂ ਪੇਦਾ ਹੋਈਆਂ ਕੈਂਸਰ ਵਰਗੀਆਂ ਭਿਅੰਕਰ ਬਿਮਾਰੀਆਂ ਤੋਂ ਬਚਣ ਲਈ ਸੰਸਾਰ ਭਰ ਦੀਆਂ ਸਰਕਾਰਾਂ ਕਰੋੜਾਂ ਰੁਪਏ ਖਰਚ ਕੇ ਮੁਹਿਮਾਂ ਚਲਾ ਰਹੀਆਂ ਹਨ, ਇਨ੍ਹਾਂ ਤੋਂ ਖਾਲਸੇ ਨੂੰ ਸਦਾ ਲਈ ਮੁਕਤ ਕਰ ਦਿਤਾ। ਐਸੀ ਕ੍ਰਿਪਾ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸਰਬ ਮਨੁੱਖਤਾ ਉਪਰ ਕੀਤੀ। ਜਿਸ ਪੰਜਾਬ ਨੂੰ ਧਾੜਵੀ ਪੈਰਾਂ ਹੇਠ ਰੌਂਦ ਕੇ ਬ੍ਰਾਂਬੋਟੀਆਂ ਨੂੰ ਗੁਲਾਮ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿਚ ਨੀਲਾਮ ਕਰਦੇ ਸੀ, ਉਨ੍ਹਾਂ ਨੂੰ ਖਾਲਸੇ ਹੱਥੋਂ ਮੁੰਹ ਦੀ ਖਾਣੀ ਪਈ ਅਤੇ ਦਰਾ ਬੈਬਰ ਅਤੇ ਬਲੋਚਸਤਾਨ ਤਕ ਖਾਲਸੇ ਦੀ ਸ਼ਾਨ ਦਾ ਪਰਚਮ ਬੁਲੰਦ ਹੋਇਆ।

ਗੁਰੂ ਮਹਾਰਾਜ ਦਾ ਖਾਲਸੇ ਨਾਲ ਇਕ ਵਿਸ਼ੇਸ਼ਪ੍ਰਣ ਹੈ। ਜਦ ਤਕ ਖਾਲਸਾ ਰਹਿਤ ਬਹਿਤ ਵਿਚ ਰਹੇਗਾ, ਆਤਮ ਰਸੀਆ ਹੋਵੇਗਾ, ਬਿਪਰਨ ਦੀ ਰੀਤੀ ਵਿਚ ਮੁੜ ਨਹੀਂ ਘਿਰੇਗਾ, ਗੁਰੂ ਉਨ੍ਹਾਂ ਦੀ ਪ੍ਰਤੀਤੀ ਕਰੇਗਾ। ਐਸੇ ਖਾਲਸੇ ਦੀ ਸ਼ਬਦੀਅਤ ਨੂੰ ਸੰਤ ਮਹਾਰਾਜ ਨੇ ਇਸ ਲੇਖ ਵਿਚ ਉਜਾਗਰ ਕੀਤਾ ਹੈ, ਜੋ ਪਾਠਕ ਨੂੰ ਟੁੰਬਦਾ ਵੀ ਹੈ ਅਤੇ ਪੱਥਰ ਪਦਰਸ਼ਨ ਵੀ ਕਰਦਾ ਹੈ। ‘ਆਤਮ ਮਾਰਗ’ ਦੀ ਇਹੋ ਵਿਸ਼ੇਸ਼ਤਾ ਹੈ ਕਿ ਇਸ ਦੀ ਸਾਰੀ ਲਿਖਤ ਜੀਵਨ ਨੂੰ ਉਚੇਰਾ, ਸੋਹਣਾ, ਸਹਿਜਮਈ ਅਤੇ ਅਨੰਦਮਈ ਬਣਾਉਣ ਲਈ ਯਤਨਸ਼ੀਲ ਹੈ।

ਆਪ ਜੀ ਸਭਨਾਂ ਨੇ ਸਾਨੂੰ ਰੱਜਵਾਂ ਸਹਿਯੋਗ ਤੇ ਪਿਆਰ ਦਿਤਾ ਹੈ, ਗੁਰੂ ਇਹ ਪਿਆਰ ਬਣਾਈ ਰੱਖੇ, ਮਹਾਂਪੁਰਸ਼ਾਂ ਦੇ ਪਿਆਰ ਸਤਿਕਾਰ ਦਾ ਘੇਰਾ ਹੋਰ ਵਧੇ। ਵਿਸਾਖੀ ਦੇ ਇਸ ਸ਼ੁਭ ਅਵਸਰ ਤੇ ਆਪ ਜੀ ਵੀ ਆਤਮ ਮਾਰਗ ਦਾ ਘੱਟੋਂ ਘੱਟ ਇਕ ਮੈਂਬਰ ਹੋਰ ਬਣਾਉਣ ਦਾ ਪ੍ਰਣ ਲਵੇ ਤਾਕਿ ਵੱਧ ਤੋਂ ਵੱਧ ਸੰਗਤ ਗੁਰੂ ਪਿਆਰ ਨੂੰ ਮਾਣ ਸਕੇ। ਗੁਰੂ ਤਾਂ ਸਦਾ ਅੰਗ ਸੰਗ ਹੈ, ਉਸ ਦੀ ਰੰਗਮੰਤ ਸਭਨਾਂ ਤੇ ਸਦਾ ਹੀ ਹੋ ਰਹੀ ਹੈ, ਕੇਵਲ ਗੁਰੂ ਵਲ ਮੁੱਖ ਕਰਨ ਦੀ ਦੇਰ ਹੈ।



## ਦੋਸ ਕਰੰਮਾ ਆਪਣਿਆ

ਸੰਤ ਵਰਿਆਮ ਸਿੰਘ ਜੀ  
ਉਤਾਰਾ ਕਰਤਾ - ਪ੍ਰੋ. ਗੁਰਦੇਵ ਸਿੰਘ

| ਨੋਟ - ਸੰਤ ਮਹਾਰਾਜ਼ ਜੀ ਦੀ ਇਹ ਕੈਸਟ ਸੰਨ 1981-82 |  
| ਵਿਚ ਪਿੰਡ ਸਕੁਲਾਪੁਰ ਵਿਖੇ ਰਿਕਾਰਡ ਕੀਤੀ ਗਈ ਸੀ। |  
| ਦਾਸ ਇਸ ਦੀਵਾਨ ਵਿਚ ਹਾਜ਼ਰ ਸੀ। ਉਨ੍ਹਾਂ ਦਿਨਾਂ ਵਿਚ |  
| ਪਿੰਡਾਂ ਵਿਚ ਇਕ ਦਿਨ ਵਿਚ ਦੋ ਜਾਂ ਤਿੰਨ ਦੀਵਾਨ ਲਗਾ |  
| ਕੇ ਲੋਕਾਂ ਨੂੰ ਸਾਧਾਰਨ ਬੋਲੀ ਵਿਚ ਗੁਰਸਿਖੀ ਦੇ ਮੂਲ ਸਿਧਾਂਤ |  
| ਸਮਝਾਏ ਜਾਂਦੇ ਸਨ। ਇਸ ਵਿਚ ਸੰਤ ਮਹਾਰਾਜ਼ ਜੀ ਕਿਸਾਨਾਂ |  
| ਨੂੰ ਖੇਤੀ ਬੀਜਣ ਤੇ ਉਸ ਦੀ ਸੰਭਾਲ ਕਰਨ ਦੇ ਛੋਟੇ ਛੋਟੇ ਨੁਸਖੇ |  
| ਵੀ ਦੱਸ ਕੇ ਇਸ ਨੂੰ ਹੋਰ ਉਪਯੋਗੀ ਬਣਾ, ਉਨ੍ਹਾਂ ਦੀਆਂ |  
| ਸਮੱਸਿਆਵਾਂ ਦਾ ਸਮਾਧਾਨ ਵੀ ਦੱਸ ਦਿਆ ਕਰਦੇ ਸਨ। |  
| ਸਮਾਜਿਕ ਕੁਰੀਤੀਆਂ ਦੇਹਜ ਆਦਿ ਦੀ ਪ੍ਰਥਾ ਤੋਂ ਵੀ ਹਟਾ ਕੇ |  
| ਸਾਦੀਆਂ ਰਸਮਾਂ ਕਰਨ ਤੇ ਜੋਰ ਦਿੰਦੇ ਸਨ। ਇਸੇ ਕਰਕੇ ਲੋਕ |  
| ਬਹੁਤ ਦਿਲਚਸਪੀ ਨਾਲ ਸੁਣਦੇ ਸਨ। ਹਜ਼ਾਰਾਂ ਲੋਕਾਂ ਦੇ ਨਸੇ |  
| ਛਡਾ ਕੇ ਉਹਨਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਂਦੀ ਅਤੇ |  
| ਗੁਰਬਾਣੀ ਤੇ ਕੀਰਤਨ ਦੁਆਰਾ ਮਨ ਨੂੰ ਨਵਾਂ ਨਰੋਆ ਬਣਾ |  
| ਦਿਆ ਕਰਦੇ ਸਨ। ਦੀਵਾਨਾਂ ਦੇ ਆਖਰੀ ਦਿਨ ਸੈਂਕੜੇ ਪ੍ਰੇਮੀ |  
| ਅੰਮ੍ਰਿਤ ਛੱਕ ਲਿਆ ਕਰਦੇ ਸਨ। |  
ਸ਼ਾਨ .....

**ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼!**

**ਡੱਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ॥**  
**ਡੌਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ॥**

ਪੰਨਾ - 256

**ਫਿਰਤ ਫਿਰਤ ਪੜ ਆਇਆ ਪਰਿਆ ਤਉ ਸਰਨਾਇ॥**  
**ਨਾਨਕ ਕੀ ਪੜ ਬੇਨਤੀ ਅਪਨੀ ਭਗਤੀ ਲਾਇ॥**

ਪੰਨਾ - 289

**ਧਾਰਨਾ - ਇਹੋ ਮਨੋਰਥ ਮੇਰਾ ਪੜ ਜੀ,**  
**ਇਹੋ ਮਨੋਰਥ ਮੇਰਾ -2, 4.**

**ਕ੍ਰਿਪਾ ਨਿਧਾਨ ਦਇਆਲ ਮੌਹਿ ਦੀਜੈ ਕਰਿ ਸੰਤਨ ਕਾ ਚੇਗਾ॥**  
**ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਸੁਰ ਦਰਸੁ ਪਾਵਉ॥**  
**ਤਨੁ ਮਨੁ ਅਗਪਿ ਕਰਉ ਜਨ ਸੇਵਾ ਗਸਨਾ ਹਰਿ ਗੁਨ ਗਾਵਉ॥**  
**ਸਾਸਿ ਸਾਸਿ ਸਿਮਰਉ ਪ੍ਰਭੂ ਅਪੁਨਾ ਸੰਤਸੰਗਿ ਨਿਤ ਰਹੀਐ॥**  
**ਏਕੁ ਅਧਾਰੁ ਨਾਮੁ ਧਨੁ ਮੇਰਾ ਅਨਦੁ ਨਾਨਕ ਇਹੁ ਲਹੀਐ॥**

ਪੰਨਾ - 533

**ਧਾਰਨਾ - ਤੈਨੂੰ ਬਾਰ ਬਾਰ ਨਾ ਮਿਲਣੀ,**  
**ਮਾਨਸ ਦੇਹੀ, ਮਾਨਸ ਦੇਹੀ -2, 2.**  
**ਬਾਰ ਬਾਰ ਨਾ ਮਿਲਣੀ ਪਿਆਰੇ -2, 2.**  
**ਤੈਨੂੰ ਬਾਰ ਬਾਰ ਨਾ ਮਿਲਣੀ,..... -2.**

**ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥**  
**ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ॥**

ਪੰਨਾ - 631

ਸਾਧ ਸੰਗਤ ਜੀ! ਗੱਜ ਕੇ ਬੋਲਣਾ ਸਤਿਨਾਮ ਸ੍ਰੀ ਵਾਹਿਗੁਰੂ।

ਆਪ ਆਪਣੇ ਨਗਰਾਂ ਤੋਂ ਦੂਰ ਦੂਰ ਤੋਂ ਗੁਰੂ ਦਰਬਾਰ ਦੇ ਵਿਚ ਪਹੁੰਚੇ ਹੋ। ਸਤਸੰਗ ਐਵੇਂ ਨਹੀਂ ਪ੍ਰਾਪਤ ਹੋਇਆ ਕਰਦਾ ਕਿ ਆਦਮੀ ਦੇ ਮਨ ਵਿਚ ਆ ਗਿਆ ਤੇ ਸਤਸੰਗ ਪ੍ਰਾਪਤ ਹੋ ਜਾਵੇ। ਇਸ ਤਰ੍ਹਾਂ ਨਾਲ ਕੋਈ ਵੀ ਪ੍ਰਾਪਤ ਨਹੀਂ ਕਰ ਸਕਿਆ ਕਰਦਾ। ਗੁਰੂ ਦੀ ਕਿਰਪਾ ਦੇ ਨਾਲ ਸਤਸੰਗ ਦੀ ਪ੍ਰਾਪਤੀ ਹੋਇਆ ਕਰਦੀ ਹੈ। ਜਿਵੇਂ ਪ੍ਰਤਾਂ ਧੀਆਂ ਦਾ ਦਾਨ ਮੰਗਦੇ ਹਾਂ, ਮੱਝਾਂ ਗਾਈਆਂ ਦਾ ਮੰਗਦੇ ਹਾਂ, ਸਿਹਤ ਦਾ ਮੰਗਦੇ ਹਾਂ; ਇਹ ਦਾਨ ਮੰਗਣਾ ਪੈਂਦਾ ਹੈ। ਇਹ ਦਾਨ ਪ੍ਰਮੇਸ਼ਰ ਪਾਸੋਂ ਮੰਗਣਾ ਪੈਂਦਾ ਹੈ।

**ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥**  
**ਨਾਨਕ ਦਾਸੁ ਇਹੈ ਸੁਖ ਮਾਰੀ ਮੌ ਕਉ ਕਰਿ ਸੰਤਨ ਕੀ ਪੂਰੇ ॥**

ਪੰਨਾ - 13

ਸੰਤਾਂ ਦੇ ਦਰਸਨ, ਤੇ ਸਤਿਸੰਗ ਤਾਂ ਹੀ ਪ੍ਰਾਪਤ ਹੁੰਦਾ ਹੈ ਜੇਕਰ ਪ੍ਰਮੇਸ਼ਰ ਦਇਆਲ ਹੋ ਜਾਵੇ। ਜਿਸ ਦੇ ਉੱਤੇ ਪ੍ਰਮੇਸ਼ਰ ਪ੍ਰਸੰਨ ਹੋ ਜਾਵੇ ਉਸ ਨੂੰ ਸਤਸੰਗ ਪ੍ਰਾਪਤ ਹੋਇਆ ਕਰਦਾ ਹੈ। ਇਸ ਸ਼ਬਦ ਦੇ ਅੰਦਰ ਵੀ ਆਪਾਂ ਨੇ ਦਾਨ ਮੰਗਿਆ ਹੈ, ਮਨੋਰਥ ਦੱਸਿਆ ਹੈ ਕਿ ਹੋ ਪਾਤਸ਼ਾਹ! ਮੇਰਾ ਮਨੋਰਥ ਇਹੋ ਹੀ ਹੈ ਕਿ ਜੇ ਤੁਸੀਂ ਕਰ ਸਕਦੇ ਹੋ, ਤਾਂ ਤੁਸੀਂ ਕਿਰਪਾ ਦੇ ਖਜਾਨੇ, ਹੱਦ ਤੋਂ ਜਿਆਦਾ ਦਇਆਲੂ, ਮੈਨੂੰ ਸੰਤ ਦਾ ਸੇਵਕ ਬਣਾ ਦਿਓ, ਮੈਨੂੰ ਗੁਰੂ ਦਾ ਸਿਖ ਬਣਾ ਦਿਓ। ਇਹ ਇਕ ਦਾਨ ਹੋਇਆ ਕਰਦੇ ਕਿਉਂਕਿ ਕਰੋੜਾਂ ਜਨਮ ਸਾਨੂੰ ਭਟਕਦਿਆਂ ਨੂੰ ਲੰਘ ਗਏ ਹਨ, ਜੇਕਰ ਗੁਰੂ ਦੇ ਚਰਨੀ ਨਾ ਪਏ ਤਾਂ ਕਰੋੜਾਂ ਹੀ ਹੋਰ ਲੰਘ ਜਾਣਗੇ। ਇਸ ਕਰਕੇ ਅਰਦਾਸ ਕੀਤੀ ਜਾਂਦੀ ਹੈ। ਬਾਕੀ ਚੀਜ਼ਾਂ ਤਾਂ ਮਿਲ ਹੀ ਜਾਣੀਆਂ ਹਨ ਜੋ ਹਰ ਬੰਦੇ ਦੀ ਕਿਸਮਤ ਵਿਚ ਦਰਗਾਹ ਤੋਂ ਲਿਖੀਆਂ ਹੋਈਆਂ ਹਨ। ਜਦੋਂ ਆਦਮੀ ਸੰਸਾਰ ਤੇ ਆਉਂਦਾ ਹੈ ਉਸ ਦੇ ਮੱਥੇ ਉੱਤੇ ਤਿੰਨ ਲੇਖ ਵੱਡੇ ਲਿਖ ਜਾਂਦੇ ਹਨ। ਪਹਿਲਾ ਤਾਂ ਇਹ ਲਿਖਿਆ ਜਾਂਦੈ ਕਿ ਇਹ ਜਿਹੜਾ ਜੀਵ ਅਸੀਂ ਭੇਜ ਰਹੇ ਹਾਂ ਇਹ ਕਿਸ ਤਾਰੀਖ ਨੂੰ ਸਰੀਰ ਧਾਰੇਗਾ ਤੇ ਕਿਸ ਤਾਰੀਖ ਨੂੰ ਇਹ ਵਾਪਸ ਆਏਗਾ। ਕਿਸ ਥਾਂ ਦੇ ਉੱਤੇ, ਕਿਸ ਸਮੇਂ, ਕਿਸ ਕਾਰਨ ਦੇ ਨਾਲ ਇਹਦੇ ਸਰੀਰ ਦਾ ਅੰਤ ਹੋਵੇਗਾ। ਇਹ ਇਕ ਲੇਖ ਲਿਖ ਦਿਤਾ ਜਾਂਦਾ ਹੈ। ਉਹਦੇ ਮੁਤਾਬਕ ਹੀ ਇਹ ਵਾਪਰਿਆ ਕਰਦਾ ਹੈ। ਆਉਣਾ ਜਾਣਾ ਪ੍ਰਮੇਸ਼ਰ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ। ਦੂਸਰਾ ਇਹ ਲਿਖਿਆ ਜਾਂਦੈ ਕਿ ਜਿੰਨੀ ਦੇਰ ਇਸ ਨੇ ਸੰਸਾਰ ਤੇ ਰਹਿਣੈ, ਇਸ ਨੂੰ ਤਿੰਨ ਚੀਜ਼ਾਂ ਦੀ ਲੋੜ ਪੈਣੀ ਹੈ, ਇਕ ਕੁੱਲੀ ਦੀ, ਇਕ ਜੁੱਲੀ ਦੀ ਤੇ ਇਕ ਗੁੱਲੀ ਦੀ। ਕੁੱਲੀ ਰਹਿਣ ਵਾਸਤੇ ਥਾਂ ਮਕਾਨ ਆਦਿ ਨੂੰ ਕਹਿੰਦੇ ਹਨ, ਭਾਵੇਂ ਵੱਡਾ ਹੋਵੇ ਜਾਂ ਛੋਟਾ, ਇਹ ਤਾਂ ਇਕ ਵਹਿਮ ਹੀ ਹੈ ਸਾਧ ਸੰਗਤ ਜੀ! ਮੈਂ ਤਾਂ ਸਭ ਕੁਝ ਦੇਖਿਆ

ਹੋਇਐ। ਵੱਡੀਆਂ ਵੱਡੀਆਂ ਕੌਠੀਆਂ ਹੋ ਜਾਣ, ਬਹੁਤ ਵੱਡੇ ਵੱਡੇ ਫਾਰਮ ਹੋ ਜਾਣ, ਵੱਡੇ ਵੱਡੇ ਕਾਰਖਾਨੇ ਲੱਗ ਜਾਣ, ਕੋਈ ਵੀ ਫਰਕ ਨਹੀਂ ਪਿਆ ਕਰਦਾ, ਕੇਵਲ ਦੇਖਣ ਵਾਲਿਆਂ ਨੂੰ ਫਰਕ ਪਿਆ ਕਰਦਾ ਹੈ ਕਿ ਇਸ ਦੇ ਕੌਲ ਬੜਾ ਧਨ ਹੈ। ਪਰ ਉਸ ਨੂੰ ਕੋਈ ਫਰਕ ਨਹੀਂ ਹੁੰਦਾ, ਉਹ ਤਾਂ ਸਗੋਂ ਅੱਖਾਂ ਹੁੰਦੇ ਕਿਉਂਕਿ ਜਦੋਂ ਧਨ ਕਮਾਉਣ ਦੇ ਚਕਰਾਂ ਵਿਚ ਪਵਾਂਗੇ ਤਾਂ ਕਲਪਣਾ ਤੇ ਚਿੰਤਾ ਆਪਣੇ ਆਪ ਹੀ ਆ ਕੇ ਚੰਬੜ ਜਾਣਗੀਆਂ। ਇਕ ਆਦਮੀ ਛੋਟੇ ਜਿਹੇ ਘਰ ਵਿਚ ਰਹਿੰਦੇ, ਐਵੇਂ ਮਾਮੂਲੀ ਸ਼ਤੀਰ ਪਾ ਕੇ ਕੜੀਆਂ ਪਾਈਆਂ ਹੋਈਆਂ ਹਨ, ਉਸ ਦਾ ਜੇ ਮਨ ਠੀਕ ਹੈ ਤੇ ਸੰਤੁਸ਼ਟ ਹੈ ਤਾਂ ਸੁਖ ਦੇ ਹਿਸਾਬ ਨਾਲ ਜਿਆਦਾ ਸੁਖੀ ਹੈ ਅਤੇ ਕੌਠੀ ਵਾਲਾ ਦੁਖੀ ਹੈ ਕਿਉਂਕਿ ਕੌਠੀ ਵਾਲੇ ਦੇ ਟੈਲੀਫੋਨ ਲੱਗਿਐ, ਡਾਕਟਰ ਨੂੰ ਟੈਲੀਫੋਨ ਕਰਦੇ ਕਿ ਮੇਰਾ ਸਿਰ ਦੁਖ ਰਿਹੈ, ਮੈਨੂੰ ਬਲੱਡ ਪਰੈਸ਼ਰ ਹੋ ਗਿਆ, ਮੈਨੂੰ ਆ ਕੇ ਦੇਖੋ ਕੀ ਹੋ ਗਿਆ। ਡਾਕਟਰ ਦੌੜੇ ਫਿਰਦੇ ਹਨ ਕਿਉਂਕਿ ਚਿੰਤਾ ਲੱਗੀ ਹੋਈ ਹੈ। ਕਿਤੇ ਇਨਕਮ ਟੈਕਸ ਦਾ ਕਾਗਜ਼ ਆ ਰਿਹੈ, ਕਿਸੇ ਪਾਸਿਓਂ ਕੁਝ ਆ ਰਿਹੈ, ਕਿਸੇ ਪਾਸਿਓਂ ਕੁਝ ਆ ਰਿਹੈ। ਕਾਰ ਦੇ ਵਿਚ ਬੈਠਾ ਛੇਤੀ ਦੇ ਕੇ ਲੰਘਦਾ ਬਹੁਤ ਸੋਹਣਾ ਲਗਦੈ ਕਿ ਬੜਾ ਅਮੀਰ ਹੈ ਅਤੇ ਬੜਾ ਸੁਖੀ ਹੈ। ਲੇਕਿਨ ਜੇ ਉਸ ਦੇ ਅੰਦਰ ਜਾ ਕੇ ਦੇਖਿਆ ਜਾਵੇ ਤਾਂ ਉਹਦੇ ਵਰਗਾ ਦੁਖੀ ਕੋਈ ਸ਼ਾਇਦ ਹੀ ਹੁੰਦਾ ਹੋਵੇ। ਮਹਾਰਾਜਾ ਜੀ ਕਹਿੰਦੇ ਹਨ ਕਿ ਸੁਖ ਤਾਂ ਕੇਵਲ ਨਾਮ ਦੇ ਵਿਚ ਹੈ। ਜਿਸ ਦੀ ਬਿਰਤੀ ਨਾਮ ਦੇ ਨਾਲ ਲੱਗ ਗਈ ਉਹ ਸੁਖੀ, ਜਿਸ ਦੀ ਬਿਰਤੀ ਨਾਮ ਨਾਲ ਨਹੀਂ ਲੱਗੀ, ਮਾਇਆ ਨਾਲ ਲੱਗੀ ਹੋਈ ਹੈ ਉਹ ਦੁਖੀ ਹੋਇਆ ਕਰਦੇ ਕਿਉਂਕਿ ਮਾਇਆ ਦੇ ਵਿਚ ਦੋਸ਼ ਹੋਇਆ ਕਰਦਾ ਹੈ। ਪਹਿਲਾਂ ਤਾਂ ਅਤ੍ਰਿਪਤੀ ਹੋਇਆ ਕਰਦੀ ਹੈ। ਅਤ੍ਰਿਪਤੀ ਤੋਂ ਭਾਵ ਹੈ ਕਿ ਇਹ ਰੱਜਿਆ ਨਹੀਂ ਕਰਦਾ। ਆਦਮੀ ਲੱਖ ਜੋੜ ਲਵੇ, ਕਹਿੰਦੇ ਹਨ ਕਿ ਇਹ ਤਾਂ ਥੋੜ੍ਹਾ ਹੀ ਹੈ, ਦੱਸ ਲੱਖ ਵੀ ਨਹੀਂ ਹੈ, ਮੇਰੇ ਕੌਲ ਤਾਂ ਪੰਜਾਹ ਲੱਖ ਚਾਹੀਦੇ। ਪੰਜਾਹ ਲੱਖ ਵੀ ਨਹੀਂ ਹੈ, ਸੋ ਕਿ ਅਜੇ ਮੇਰੇ ਕੌਲ ਕਰੋੜ ਰੁਪਿਆ ਨਹੀਂ ਹੈ। ਮੈਂ ਤਾਂ ਛੋਟਾ ਜਿਹਾ ਹਾਂ, ਮੇਰੇ ਨਾਲੋਂ ਤਾਂ ਵੱਡੇ ਵੱਡੇ ਹੋਰ ਹੈਗੇ ਨੇ। ਇਸ ਨੂੰ ਅਤ੍ਰਿਪਤੀ ਕਹਿੰਦੇ ਹਨ, ਰੱਜ ਨਹੀਂ ਆਇਆ ਕਰਦਾ। ਰੱਜ ਉਸ ਵੇਲੇ ਆਉਂਦਾ ਹੈ ਜਦੋਂ ਇਹ “ਯਥਾ ਲਾਭ ਸੰਤੁਸ਼ਟੇ” ਦੇ ਕਥਨ ਤੇ ਅਮਲ ਕਰੇ। ਮਿਹਨਤ ਕਰੋ ਜੀਅ ਭਰ ਕੇ, ਜਿਹੜਾ ਕੁਛ ਆ ਗਿਆ, ਜੋ ਕੁਛ ਹਾਸਲ ਹੋ ਗਿਆ ਉਸ ਦੇ ਉਤੇ ਸੰਤੁਸ਼ਟ ਹੋ ਜਾਵੇ, ਉਹਦੇ ਨਾਲ ਸਮਝੌਤਾ ਕਰ ਲੈਣਾ ਕਿ ਮੈਂ ਤਾਂ ਬਹੁਤ ਮਿਹਨਤ ਕੀਤੀ ਹੈ, ਖਾਦ ਮੈਂ ਪਾਇਐ, ਪਾਣੀ ਮੈਂ ਦਿਤੇ, ਗੁਡਾਈ ਮੈਂ ਸਮੇਂ ਸਿਰ ਕਰਵਾਉਂਦਾ ਰਿਹਾ ਹਾਂ, ਸਮੇਂ ਸਿਰ ਫਸਲ ਬੀਜੀ ਹੈ, ਸਮੇਂ ਸਿਰ ਪਾਣੀ ਦਿੰਦਾ ਰਿਹਾ ਹਾਂ, ਕੋਈ ਨੁਕਸ ਨਹੀਂ ਪੈਣ ਦਿਤਾ। ਸਾਰੇ ਖਾਦ ਮੈਂ ਦੇਖ ਕੇ ਪਵਾਏ ਹਨ ਕਿ ਸੁਪਰ ਫਾਸਫੇਟ ਕਿੰਨਾ ਪਾਉਣੈ, ਜਿੰਕ ਕਿੰਨਾ ਪਾਉਣੈ, ਨਾਈਟਰੋਜਨ ਕਿੰਨੀ ਪਾਉਣੀ ਹੈ, ਪੋਟਾਸਿਅਮ ਕਿੰਨੀ ਪਾਉਣੀ ਹੈ। ਮੇਰੇ ਵਲੋਂ ਕੋਈ ਗਲਤੀ ਨਹੀਂ ਹੋਈ। ਹੁਣ

ਜੇ ਠੰਢੀ ਹਵਾ ਚਲ ਗਈ, ਕਈ ਦਿਨ ਸੁਰਜ ਨਹੀਂ ਨਿਕਲਿਆ, ਇਹ ਤਾਂ ਹੁਣ ਮੇਰੀ ਗਲਤੀ ਨਹੀਂ ਹੈ। ਸੋ ਜੋ ਕੁਝ ਵੀ ਹਾਸਲ ਹੋ ਗਿਆ, ਉਹਦੇ ਨਾਲ ਸਮਝੌਤਾ ਕਰ ਲੈਣਾ ਇਸ ਨੂੰ ‘ਯਥਾ ਲਾਭ ਸੰਤੁਸ਼ਟੇ’ ਕਹਿੰਦੇ ਹਨ। ਜਿਹੜੇ ਆਦਮੀ ਦਾ ਮਨ ਸਮਝੌਤਾ ਕਰ ਲਵੇ, ਉਹ ਸਹੀ ਹੋਇਆ ਕਰਦਾ ਹੈ। ਜੇ ਸਮਝੌਤਾ ਨਾ ਕਰ ਸਕੇ, ਉਹਦੇ ਕੌਲ ਭਾਵੇਂ ਕਰੋੜ ਰੁਪਿਆ ਹੋਵੇ ਉਹ ਦੁਖੀ ਹੋਇਆ ਕਰਦਾ ਹੈ।

ਸੋ ਸੁਖ ਤੇ ਦੁਖ ਜਿਹੜੇ ਹਨ, ਉਹ ਆਦਮੀ ਦੇ ਆਪਣੇ ਪਸਾਰੇ ਦੇ ਵਿਚ ਹਨ। ਆਦਮੀ ਨੂੰ ਗੁਜ਼ਾਰਾ ਕਰਨ ਵਾਸਤੇ ਰੋਟੀ ਚਾਹੀਦੀ ਹੈ। ਕਈਆਂ ਨੂੰ ਰੋਟੀ ਬੁਹਤ ਜ਼ਿਆਦਾ ਮਿਲਦੀ ਹੈ, ਪਿਛਿ ਮਿਲਦਾ ਹੈ, ਬੜੇ ਪਦਾਰਥ ਮਿਲਦੇ ਹਨ, ਉਹ ਰੋਗੀ ਹੋ ਜਾਇਆ ਕਰਦੇ ਹਨ।

ਕਈ ਰੁਖੀਆਂ ਰੋਟੀਆਂ ਖਾਂਦੇ ਨੇ, ਉਹਨਾਂ ਦੇ ਅੰਦਰ ਇਹੋ ਜਿਹਾ ਸਿਸਟਮ ਹੁੰਦੇ ਕਿ ਰੁਖੀਆਂ ਰੋਟੀਆਂ ਖੂਨ ਬਣਾਈ ਜਾਂਦੀਆਂ ਹਨ। ਉਹ ਨਾ ਹੀ ਡਾਕਟਰ ਦੇ ਜਾਂਦੇ ਹਨ ਤੇ ਨਾ ਹੀ ਬਿਮਾਰ ਹੁੰਦੇ ਹਨ। ਇਹ ਵੀ ਸਵਾਲ ਗਲਤ ਹੈ ਕਿ ਇਹ ਦਸ ਕੌਲੀਆਂ ਲਾ ਕੇ ਖਾਂਦੇ, ਬੜਾ ਕੁਝ ਹੋਰ ਹੁੰਦਾ ਹੈ, ਬੇਅੰਤ ਕਿਸਮ ਦੇ ਆਚਾਰ ਹਨ, ਇਹ ਸਭ ਫਜ਼ੂਲ ਗੱਲਾਂ ਹਨ। ਆਦਮੀ ਨੂੰ ਬਿਲਕੁਲ ਸਾਦਾ ਭੋਜਨ ਖਾਣਾ ਚਾਹੀਦਾ ਹੈ; ਜਿਹੋ ਜਿਹਾ ਕਦਰਤ ਨੇ ਪੈਦਾ ਕੀਤਾ ਹੈ ਉਹੋ ਜਿਹਾ ਸਾਦਾ ਖਾਵੇ, ਉਹਦੇ ਵਿਚ ਸਿਹਤ ਠੀਕ ਰਿਹਾ ਕਰਦੀ ਹੈ।

ਸੋ ਪਹਿਲੀ ਕੁੱਲੀ ਹੁੰਦੀ ਹੈ। ਪ੍ਰਮੇਸ਼ਰ ਰਹਿਣ ਵਾਸਤੇ ਸਭ ਨੂੰ ਦਿੰਦਾ ਹੈ। ਦੂਜੀ ਗੁੱਲੀ ਹੁੰਦੀ ਹੈ - ਪ੍ਰਮੇਸ਼ਰ ਖਾਣ ਵਾਸਤੇ ਰੋਟੀ ਸਭ ਨੂੰ ਦਿੰਦੇ ਅਤੇ ਤੀਜੀ ਜੁੱਲੀ ਹੁੰਦੀ ਹੈ, ਪਹਿਨਣ ਵਾਸਤੇ ਕੱਪੜੇ ਪ੍ਰਮੇਸ਼ਰ ਸਭ ਨੂੰ ਦਿੰਦਾ ਹੈ। ਭਾਵੇਂ 500 ਰੁਪਏ ਮੀਟਰ ਦਾ ਪਾਇਆ ਹੋਇਆ, ਸਾਦਾ ਸਸਤਾ ਖਦਰ ਪਾਇਆ ਹੋਇਆ ਪਰ ਦੌਨਾਂ ਨੇ ਤਨ ਢਕਿਆ ਹੋਇਆ ਹੈ। ਇਹ ਤਿੰਨੀ ਚੀਜ਼ਾਂ ਪ੍ਰਮੇਸ਼ਰ ਲਿਖਿਆ ਕਰਦੇ, ਕੁੱਲੀ, ਜੁੱਲੀ ਤੇ ਗੁੱਲੀ।

ਆਦਮੀ ਦੇ ਮਨ ਦੇ ਅੰਦਰ ਇਥੇ ਆ ਕੇ ਸੰਕਾ ਪੈਦਾ ਹੁੰਦਾ ਹੈ। ਇਹਦੇ ਮਨ ਦੇ ਅੰਦਰ ਸੰਕਾ ਪੈਂਦਾ ਹੈ ਕਿ ਰਿਜਕ ਦਾ ਪੰਥ ਤਾਂ ਕਰਨਾ ਪੈਣਾ ਹੈ ਪਰ ਮਹਾਰਾਜਾ ਕਹਿੰਦੇ ਹਨ ਕਿ ਤੂੰ ਸੱਕ ਨਾ ਕਰ, ਇਹ ਪ੍ਰਮੇਸ਼ਰ ਦੀ ਜੁੰਮੇਵਾਰੀ ਹੈ ਤੈਨੂੰ ਪ੍ਰਸਾਦ ਦੇਣਾ, ਤੈਨੂੰ ਭੁਖਾ ਨਹੀਂ ਮਾਰੇਗਾ।

**ਕਾਰੇ ਰੇ ਮਨ ਚਿਤਵਰਿ ਉਦਮ  
ਜਾ ਆਹਰਿ ਹਰਿ ਜੀਉ ਪਰਿਆ॥  
ਸੈਲ ਪਖਰ ਮਹਿ ਜੰਤ ਉਪਾਏ  
ਤਾ ਕਾ ਰਿਜਕੁ ਆਗੈ ਕਰਿ ਧਰਿਆ॥**

**ਪੰਨਾ - 6**

ਰਿਜਕ ਉਨ੍ਹਾਂ ਦੇ ਅੱਗੇ ਕਰਕੇ ਧਰਦੈ। ਜਿਵੇਂ ਸਮੁੰਦਰ ਵਿਚ ਕੋਈ ਦੁਕਾਨ ਨਹੀਂ ਹੈ, ਕੋਈ ਸੌਦਾ ਨਹੀਂ ਮਿਲਦਾ, ਉਥੇ ਖੁਗਾਕ ਐਸੀ ਬਣਾ ਦਿਤੀ ਕਿ ਜੀਵ ਇਕ ਦੂਜੇ ਨੂੰ ਖਾਈ ਜਾਂਦੇ ਹਨ ਤੇ ਰੱਜੀ ਜਾਂਦੇ ਹਨ। ਬਾਹਰਲੈ ਪਾਸ ਕਿਸਾਨ ਖੇਤੀ ਕਰਦਾ ਹੈ। ਚਿੜੀਆਂ ਨੇ ਕਦੇ ਹੱਲ ਨਹੀਂ ਵਾਹਿਆ, ਨਾ ਹੀ ਕਬੂਤਰਾਂ ਨੇ ਹਲ ਵਾਹਿਆ, ਨਾ ਹੀ

ਘੁਰੀਆਂ ਤੇ ਗੁਟਾਰਾਂ ਨੇ, ਨਾ ਹੀ ਕਾਵਾਂ ਨੇ ਤੇ ਨਾ ਹੀ ਇਨ੍ਹਾਂ ਦਾ ਕੋਈ ਸਟੋਰ ਹੈ। ਅੱਜ ਖਾ ਲਿਆ, ਕੱਲ੍ਹ ਦਾ ਪਤਾ ਨਹੀਂ ਪਰ ਇਹਨਾਂ ਨੂੰ ਪੂਰਾ ਭਰੋਸਾ ਹੈ। ਫਰੀਦ ਸਾਹਿਬ ਇਸੇ ਦਿੱਥੇ ਨੂੰ ਜੰਗਲ ਵਿਚ ਬੈਠੇ ਦੇਖ ਰਹੇ ਹਨ ਤੇ ਉਹਨਾਂ ਪੰਡੀਆਂ ਦੇ ਬਲਿਹਾਰ ਜਾਂਦੇ ਹਨ ਕਿ ਇਹਨਾਂ ਨੂੰ ਹਰ ਰੋਜ਼ ਚੁਗਣ ਵਾਸਤੇ ਮਿਲਦਾ ਹੈ ਤੇ ਇਹ ਕੋਈ ਸਟੋਰ ਨਹੀਂ ਬਣਾਉਂਦੇ, ਕਿਉਂ ਜਮ੍ਹਾਂ ਨਹੀਂ ਕਰਦੇ। ਬਲਿਹਾਰ ਜਾਂਦੇ ਹਨ ਇਹਨਾਂ ਪੰਡੀਆਂ ਤੋਂ, ਇਸ ਤਰ੍ਹਾਂ ਪੜ੍ਹ ਲਵੇ।

**ਧਰਨਾ - ਕੰਕਰ ਚੁਗਦੇ ਬਲਾਂ ਦੇ ਵਿਚ ਵਸਦੇ,**  
**ਰੱਬ ਦੀ ਨਾ ਆਸ ਛੱਡਦੇ ਪੰਡੀ, ਕੰਕਰ ਚੁਗਦੇ - 2, 4.**

**ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲ ਜਿੰਨਾ ਵਸ੍ਤੁ॥**

**ਕਵਰੁ ਚੁਗਨਿ ਬਲਿ ਵਸਨਿ ਰਬ ਨ ਛੋਡਨਿ ਪਾਸੁ॥**

**ਪੰਨਾ - 1383**

ਪੰਡੀਆਂ ਦਾ ਕੋਈ ਸਟੋਰ ਨਹੀਂ, ਨਾ ਹੀ ਕੋਈ ਉਨ੍ਹਾਂ ਦਾ ਇਤਜ਼ਾਬ ਹੈ ਕਿ ਅਸੀਂ ਕੱਲ ਵਾਸਤੇ ਦਾਣੇ ਬਚਾ ਕੇ ਰੱਖ ਲਈਏ। ਪ੍ਰਮੇਸ਼ਰ ਨੇ ਸਭ ਦੀ ਪਾਲਣਾ ਕੀਤੀ ਹੈ। ਇਹ ਗਰੀਬ ਅਮੀਰ ਕਿਉਂ ਹੋ ਗਏ? ਕੋਈ ਘਟ ਗਿਆ ਕੋਈ ਵਧ ਗਿਆ। ਇਹਦੇ ਵਿਚ ਆਦਮੀ ਦੇ ਪਾਪ ਸ਼ਾਮਲ ਹਨ। ਆਦਮੀ ਪਾਪ ਕਰਦੈ, ਪਾਪ ਕਰਨ ਦੇ ਬੜੇ ਤਰੀਕੇ ਹਨ। ਸਿਰ ਦੇ ਉਤੇ ਸਰਕਾਰ ਹੈ, ਤੁਹਾਡਾ ਭਾਅ ਦਸ ਰੁਪਏ ਘਟਾ ਦਿਤਾ। ਤੁਹਾਡੇ ਕੋਲ ਕਈ ਕਰੋੜ ਕੁਇੰਟਲ ਕਣਕ ਹੁੰਦੀ ਹੈ, ਪੰਜਾਬ ਦੀ ਦਸ ਕਰੋੜ ਕੁਇੰਟਲ ਕਣਕ ਹੁੰਦੀ ਹੈ। ਜੇ ਦਸ ਰੁਪਏ ਘਟਾ ਦਿਤੇ ਤਾਂ ਇਕ ਅਰਬ ਰੁਪਿਆ ਆਗਾਮ ਨਾਲ ਤੁਹਾਡੀ ਜੇਬ ਵਿਚੋਂ ਨਿਕਲ ਗਿਆ। ਜਾਣ ਬੁਝ ਕੇ ਭਾਅ ਘਟਾ ਦਿੰਦੇ ਹਨ। ਜਿੰਨੀ ਮਿਹਨਤ ਕੀਤੀ ਹੁੰਦੀ ਹੈ ਉਨ੍ਹਾਂ ਦੀ ਉਪਜ ਦਾ ਪੂਰਾ ਮੁਲ ਨਹੀਂ ਦਿੰਦੇ। ਇਥੋਂ ਆ ਕੇ ਆਦਮੀ ਅੰਡਕਾ ਢਾਹੁੰਦੈ ਤੇ ਆਦਮੀ ਪਾਪ ਕਰਦੈ। ਇਸੇ ਤਰ੍ਹਾਂ ਜਮ੍ਹਾਂ ਕਰ ਲੈਂਦੇ ਹਨ ਜਿਸ ਨੂੰ hoarding ਕਿਹਿੰਦੇ ਹਨ। ਧਨ ਦੇ ਜੋਰ ਨਾਲ ਸੀਮਿੰਟ ਖਰੀਦ ਲਿਆ। ਮਕਾਨ ਬਨਾਉਣ ਲਈ ਹਰ ਇਕ ਨੂੰ ਸੀਮਿੰਟ ਜ਼ਰੂਰ ਚਾਹੀਦਾ ਹੈ ਭਾਵੇਂ ਕਿਸੇ ਕੀਮਤ ਤੇ ਮਿਲ ਜਾਵੇ। ਜੇ 60 ਰੁਪਏ ਦਾ ਬੈਲਾ ਹੈ ਤਾਂ 100 ਰੁਪਏ ਨੂੰ ਮਿਲਦੈ ਤੇ ਹੋਰਡਿੰਗ ਕਰਨ ਵਾਲਾ ਇਕ ਬੈਲੇ ਪਿਛੇ 40 ਰੁਪਏ ਖਾ ਗਿਆ। ਇਸ ਤਰ੍ਹਾਂ ਦੇ ਨਾਲ ਜਦੋਂ ਆਦਮੀ ਐਸੀਆਂ ਹਰਕਤਾਂ ਕਰਦੇ, ਨਜ਼ਾਇਜ਼ ਤਰੀਕੇ ਨਾਲ ਧਨ ਕਮਾਉਂਦੇ ਤਾਂ ਇਨ੍ਹਾਂ ਚੀਜ਼ਾਂ ਨੂੰ ਪਾਪ ਆਖਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਆਦਮੀ ਪਾਪ ਬੀਜਦਾ ਹੈ। ਪ੍ਰਮੇਸ਼ਰ ਦੀ ਜੋ ਵੰਡ ਸਾਰਿਆਂ ਵਾਸਤੇ ਬਣੀ ਸੀ, ਇਸ ਨੇ ਉਸ ਵੰਡ ਨੂੰ ਖਰਾਬ ਕਰ ਦਿਤਾ। ਵਾਹਿਗੁਰੂ ਦਾ ਤਾਂ ਇਸ ਤਰ੍ਹਾਂ ਸੀ ਕਿ ਸਾਰੀ ਸਿਸ਼ਟੀ ਤੇ ਇਕੋ ਹੀ ਰਾਜ ਹੁੰਦਾ, ਕੋਈ ਫੌਜ ਨਾ ਹੁੰਦੀ, ਕੋਈ ਪੁਲੀਸ ਨਾ ਹੁੰਦੀ; ਅੱਵੇਂ ਜਨਤਾ ਤੇ ਬੋਝ ਪਾਇਆ ਹੋਇਆ ਹੈ। ਕੋਈ ਗੋਹਝ ਨਾ ਹੁੰਦੀ ਤੇ ਨਾ ਹੀ ਕੋਈ ਖੋਝ ਖਿਚ ਹੁੰਦੀ। ਪ੍ਰਸ਼ਾਦ ਪਾਣੀ ਪ੍ਰਮੇਸ਼ਰ ਨੇ ਸਭ ਨੂੰ ਦਿਤਾ ਹੋਇਆ ਸੀ, ਸਾਰੇ ਕਿਰਤ ਕਰਦੇ, ਨਾਮ ਜਪਦੇ ਅਤੇ ਵੰਡ ਕੇ ਛਕੀ ਜਾਂਦੇ। ਇਸ ਤਰ੍ਹਾਂ ਨਾਲ ਕਿਸੇ ਕਿਸਮ ਦਾ ਕੋਈ ਝਗੜਾ ਝਾਟਾ ਨਹੀਂ ਸੀ ਹੋਣਾ। ਲੋਕਿਨ ਮਨੁਖ ਨੇ ਇਸ ਗੱਲ ਨੂੰ ਸਮਝਿਆ ਨਹੀਂ ਕਿਉਂਕਿ ਇਹਦੇ

ਵਿਚ ਦੋ ਬੀਮਾਰੀਆਂ ਪੈ ਗਈਆਂ - ਇਕ ਨੂੰ ਹੰਗਤਾ ਕਹਿੰਦੇ ਹਨ ਤੇ ਦੂਜੀ ਨੂੰ ਮਮਤਾ ਕਹਿੰਦੇ ਹਨ।

ਹੰਗਤਾ ਤਾਂ ਇਸ ਤਰ੍ਹਾਂ ਨਾਲ ਬਣਦੀ ਹੈ ਕਿ 'ਮੈ' ਹੈਗਾ ਪਰ 'ਤੂੰ' ਇਹ ਹੈਗਾ ਸੀ ਪ੍ਰਮੇਸ਼ਰ ਦੀ ਜੋਤ। ਇਹ 'ਮੈ' ਨਹੀਂ ਸਗੋਂ ਇਹ ਵਾਹਿਗੁਰੂ ਦੀ ਅੰਸ ਸੀ। ਇਹਦੇ ਉਤੇ ਭੁਲ ਪੈ ਗਈ, ਪੜਦਾ ਪੈ ਗਿਆ, ਪੜਦਾ ਪੈਣ ਦੇ ਨਾਲ ਇਵੇਂ ਹੋਇਆ ਜਿਵੇਂ ਆਦਮੀ ਸੁਅਪਨੇ ਵਿਚ ਭੁਲ ਜਾਇਆ ਕਰਦਾ ਹੈ ਕਿ ਮੈਂ ਕੌਣ ਹਾਂ। ਪ੍ਰਮੇਸ਼ਰ ਦੀ ਅੰਸ ਹੁੰਦਾ ਹੋਇਆ ਵੀ ਦੁਖੀ ਹੁੰਦਾ ਰਹਿੰਦਾ ਹੈ। ਜਦੋਂ 'ਮੈਂ' ਬਣ ਗਈ ਫੇਰ 'ਮੇਰੀ' ਵੀ ਨਾਲ ਹੀ ਆ ਗਈ - ਮੇਰੇ ਕੱਪੜੇ, ਮੇਰਾ ਘਰ, ਮੇਰੀ ਜਾਇਦਾਦ, ਮੇਰੀ ਇੱਜਤ, ਸਾਰਾ ਕੁਛ 'ਮੇਰਾ' ਆ ਗਿਆ। ਉਹਦੇ ਨਾਲ ਮੇਰਾ ਆ ਗਿਆ, ਫੇਰ ਮੇਰੇ ਨੂੰ ਤਕੜਾ ਕਰਨ ਵਾਸਤੇ ਇਸ ਨੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਗਰੀਬ ਤੋਂ ਖੋਲ ਲਈ, ਤਕੜੇ ਤੋਂ ਆਪ ਲੁਟਿਆ ਗਿਆ। ਇਸ ਤਰ੍ਹਾਂ ਨਾਲ ਇਸ ਨੇ ਪਾਪ ਕਰਨੇ ਸ਼ੁਰੂ ਕਰ ਦਿੱਤੇ। ਇਹ ਵਾਹਿਗੁਰੂ ਦੀ ਦਿਤੀ ਹੋਈ ਜਿੰਦਗੀ ਬੇਸੁਆਦੀ ਕਰ ਦਿੱਤੀ। ਇਹ ਸੰਸਾਰ ਵੀ ਵਾਹਿਗੁਰੂ ਦਾ ਸੀ।

**ਇਹੋ ਜਗੁ ਸਚੇ ਕੀ ਹੈ ਕੌਠੜੀ ਸਚੇ ਕਾ ਵਿਚਿ ਵਸ੍ਤੁ॥**  
**ਪੰਨਾ - 463**

ਵਾਸਾ ਇਸ ਵਿਚ ਵਾਹਿਗੁਰੂ ਦਾ ਸੀ। ਪਰ ਇਹ ਆਪ ਹੀ ਪ੍ਰਮੇਸ਼ਰ ਦੀ ਵੰਡ ਨੂੰ ਆਪਣੇ ਜੋਰ ਨਾਲ ਗਲਤ ਫਲਤ ਕਰਕੇ ਆਪੇ ਹੀ ਦੁਖੀ ਹੈ ਗਿਆ। ਹੁਣ ਇਲਾਜ ਕੋਈ ਨਹੀਂ ਹੈ। ਇਸਦਾ ਇਲਾਜ ਇਕੋ ਹੀ ਹੈ ਕਿ ਜੇ ਇਸ ਨੂੰ ਬ੍ਰਹਮਗਿਆਨ ਹੋ ਜਾਵੇ ਤਾਂ ਸਾਰੀ ਸਿਸ਼ਟੀ ਇਕੋ ਹੀ ਨਜ਼ਰ ਆਉਣ ਲੱਗ ਪਿਆ ਕਰਦੀ ਹੈ। ਜੇਕਰ ਸਾਰੇ ਹੀ ਇਸ ਗੱਲ ਨੂੰ ਅਪਣਾਅ ਲੈਣ ਤਾਂ ਦੁਖ ਤਾਂ ਮਿੰਟਾਂ ਵਿਚ ਦੂਰ ਹੋ ਜਾਂਦਾ ਹੈ। ਸੋ ਪ੍ਰਮੇਸ਼ਰ ਨੇ ਰਿਜਕ ਤਾਂ ਸਾਰਿਆਂ ਨੂੰ ਦਿਤਾ ਹੈ। ਜਿਸ ਵਕਤ ਲੇਖ ਲਿਖਿਆ ਹੈ, ਉਸ ਵੇਲੇ ਲਿਖਿਐ ਕਿ ਕਿੰਨੀ ਚੀਜ਼ ਇਹਨੂੰ ਖਾਣ ਪੀਣ ਨੂੰ ਦੇਣੀ ਹੈ। ਤੀਸਰਾ ਲੇਖ ਇਹ ਹੋਇਆ ਕਰਦੇ ਕਿ ਇਸ ਨੇ ਸੰਸਾਰ ਵਿਚ ਜਾਣਾ ਹੈ, ਕਿੰਨੇ ਕਰਮਾਂ ਦਾ ਚੰਗਾ ਫਲ ਪ੍ਰਾਪਤ ਕਰਨੈ ਅਤੇ ਕਿੰਨੇ ਕਰਮਾਂ ਦਾ ਮਾੜਾ ਫਲ ਇਸ ਨੂੰ ਮਿਲਣਾ ਹੈ।

ਸਾਧ ਸੰਗਤ ਜੀ! ਸੰਸਾਰ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਅਤੇ ਆਪਣੇ ਕਰਮਾਂ ਦੀ ਗਤੀ ਦੇ ਹਿਸਾਬ ਨਾਲ ਹੋ ਰਿਹਾ ਹੈ। ਅਸੀਂ ਦੂਸਰਿਆਂ ਨੂੰ ਦੋਸ਼ ਦਿੰਦੇ ਹਾਂ ਕਿ ਫਲਾਣੇ ਨੇ ਮੇਰੇ ਨਾਲ ਆਹ ਜਿਆਦਤੀ ਕੀਤੀ, ਧਿਮਕੇ ਨੇ ਮੇਰੇ ਨਾਲ ਆਹ ਮਾੜਾ ਕੰਮ ਕੀਤਾ। ਮਹਾਰਾਜ ਜੀ ਕਹਿੰਦੇ ਹਨ ਕਿ ਤੇਰੇ ਨਾਲ ਕਿਸੇ ਨੇ ਕੁਛ ਮਾੜਾ ਨਹੀਂ ਕੀਤਾ ਕਿਉਂਕਿ ਤੂੰ ਬੀਜ ਕੇ ਐਸਾ ਹੀ ਆਇਆ ਹੈ। ਜਿਸ ਵਕਤ ਤੂੰ ਕੰਢੇ ਬੀਜ ਰਿਹਾ ਸੀ, ਜਦੋਂ ਤੂੰ ਕੰਡਿਆਈਆਂ ਦੀਆਂ ਮੁੱਠੀਆਂ ਭਰ ਭਰ ਸੁਟਦਾ ਸੀ, ਕਣਕ ਦੇ ਅੰਦਰ ਵਾਧੂ ਮੁੱਠੀਆਂ ਭਰ ਭਰ ਸੁਟਦਾ ਸੀ, ਪਿਆਜੀ ਦੀਆਂ ਮੁੱਠੀਆਂ ਭਰ ਭਰ ਸੁਟਦਾ ਸੀ, ਗੁਲੀ ਡੰਡੇ ਘਾਹ ਦੀਆਂ ਸੁਟਦਾ ਸੀ, ਉਦੋਂ ਤੈਨੂੰ ਨਹੀਂ ਸੀ ਪਤਾ? ਹੁਣ

ਤੂੰ ਵੱਛਣ ਵੇਲੇ ਅੱਖਾ ਹੋ ਰਿਹਾ ਹੈਂ। ਉਦੋਂ ਤੈਨੂੰ ਧਿਆਨ ਦੇਣਾ ਚਾਹੀਦਾ ਸੀ ਕਿ ਮੈਂ ਕੀ ਬੀਜ ਰਿਹਾ ਹਾਂ। ਇਥੇ ਤਾਂ ਆ ਕੇ ਉਹੀ ਚੀਜ਼ ਮਿਲਦੀ ਹੈ ਜਿਹੜੀ ਤੂੰ ਬੀਜ ਕੇ ਆਇਆ ਹੈਂ।

**ਧਰਨਾ - ਕਿਬੋਂ ਭਾਲਦੇਂ ਤੂੰ ਦਾਖ ਬਿਜੌਰੀਆਂ**  
**ਕਿਕਰਾਂ ਦੇ ਬੀਜ ਬੀਜ ਕੇ -2, 2.**  
**ਮੇਰੇ ਪਿਆਰੇ, ਕਿਕਰਾਂ ਦੇ ਬੀਜ ਬੀਜ ਕੇ -2, 2.**  
**ਕਿਬੋਂ ਭਾਲਦੇਂ ਤੂੰ ਦਾਖ ਬਿਜੌਰੀਆਂ,.... -2.**

**ਫਰੀਦਾ ਲੋੜੈ ਦਾਖ ਬਿਜੁਰੀਆਂ ਕਿਕਰਿ ਬੀਜੈ ਜਟੁ॥**  
**ਪੰਨਾ - 1379**

ਕਿਕਰਾਂ ਦੇ ਬੂਟੇ ਬੀਜ ਦਿਤੇ ਤੇ ਕਿਕਰਾਂ ਦੇ ਬੀਜ ਹੱਥ ਵਿਚ ਦੇਖਣ ਨੂੰ ਬਹੁਤ ਸੋਹਣੇ ਲੱਗੇ। ਜਿਹੜਾ ਅੰਗੂਰ ਦਾ ਬੀਜ ਸੀ ਉਹ ਥੋੜਾ ਖੁਰਦਗਾ ਲੱਗਿਆ ਤੇ ਕਿਕਰਾਂ ਦੇ ਬੀਜ ਬੀਜਣ ਵੇਲੇ ਕੂਲੇ ਲੱਗੇ। ਅਖੀਰ ਨਿਕਲਿਆ ਕੀ, ਜੰਮਦਿਆਂ ਨੂੰ ਹੀ ਸੂਲਾਂ ਆ ਰਾਈਆਂ। ਕਾਫੀ ਸਮਾਂ ਹੋ ਗਿਆ, ਪਾਣੀ ਦਿੰਦਾ ਰਿਹਾ, ਖਾਦ ਪਾਉਂਦਾ ਰਿਹਾ, ਗੁਡਦਾ ਵੀ ਰਿਹਾ ਤੇ ਬੈਠਾ ਦੇਖੀ ਜਾਂਦੇ। ਕਿਸੇ ਨੇ ਪੁਛਿਆ, ਕੀ ਦੇਖੀ ਜਾ ਰਿਹਾ ਹੈਂ? ਕਹਿਣ ਲੱਗਿਆ ਕਿ ਮੈਂ ਅੰਗੂਰਾਂ ਦੇ ਬੀਜ ਬੀਜੇ ਸੀ, ਅੰਗੂਰ ਤਾਂ ਲੱਗੇ ਹੀ ਨਹੀਂ। ਤੈਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਤੂੰ ਬੀਜਿਆ ਕੀ ਹੈ? ਜੇ ਤੂੰ ਕਿਕਰਾਂ ਦੇ ਬੀਜ ਬੀਜ ਕੇ ਅੰਗੂਰਾਂ ਦੀ ਅਸ ਕਰੋ, ਇਹ ਤਾਂ ਮੁਮਕਿਨ ਨਹੀਂ। ਜੇਕਰ ਕਿਕਰਾਂ ਦੇ ਬੀਜ ਬੀਜੇ ਹਨ ਤਾਂ ਉਨ੍ਹਾਂ ਨੂੰ ਅੰਗੂਰ ਕਿਵੇਂ ਲਗ ਸਕਦੇ ਹਨ?

**ਫਰੀਦਾ ਲੋੜੈ ਦਾਖ ਬਿਜੁਰੀਆਂ ਕਿਕਰਿ ਬੀਜੈ ਜਟੁ॥**  
**ਹੰਢੇ ਉਨ ਕਤਾਇਦਾ ਪੈਧਾ ਲੋੜੈ ਪਟੁ॥**  
**ਪੰਨਾ - 1379**

ਜਿਹੜੀ ਚੀਜ਼ ਚਾਹੀਦੀ ਹੈ ਉਹੀ ਬੀਜਣੀ ਪੈਂਦੀ ਹੈ। ਜੇਕਰ ਦੁਖ ਬੀਜੇਂਗਾ ਤਾਂ ਸੁਖ ਕਿਬੋਂ ਮਿਲ ਸਕਦਾ ਹੈ? ਦੁਖ ਦਾ ਫਲ ਤਾਂ ਦੁਖ ਹੀ ਹੋਇਆ ਕਰਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਦੂਜਿਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਕਿਉਂਕਿ ਦੋਸ਼ ਤਾਂ ਆਪਣੇ ਕਰਮਾਂ ਦਾ ਹੀ ਹੋਇਆ ਕਰਦਾ ਹੈ -

**ਦਾਦੇ ਦੋਸੁ ਨ ਦੇਉ ਕਿਸੇ ਦੋਸੁ ਕਰਮਾ ਆਪਣਿਆ॥**  
**ਜੋ ਮੈਂ ਕੀਆ ਸੋ ਮੈਂ ਪਾਇਆ ਦੋਸੁ ਨ ਦੀਜੈ ਅਵਰ ਜਨਾ॥**  
**ਪੰਨਾ - 433**

ਇਕ ਵਾਰੀ ਗੁਰੂ ਅੰਗਰਦ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ ਕਿ ਮਹਾਰਾਜ ਜੀ! ਇਹ ਕਰਮਾਂ ਦਾ ਚੱਕਰ ਕਿਸ ਤਰ੍ਹਾਂ ਹੈ? ਕਿਰਪਾ ਕਰਕੇ ਸਮਝਾਉਣ ਦੀ ਕ੍ਰਿਪਾਲਤਾ ਕਰੋ। ਮਹਾਰਾਜ ਜੀ ਕਹਿਣ ਲੱਗੇ, ਪੁਰਖਾ! ਤੂੰ ਚੰਗੀ ਗੱਲ ਸਾਡੇ ਪਾਸੋਂ ਪੁਛੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਰਮਾਂ ਦਾ ਚੱਕਰ ਚਲਦਾ ਹੈ। ਅਸੀਂ ਤੁਹਾਨੂੰ ਇਕ ਸਾਖੀ ਸੁਣਾ ਦਿੰਦੇ ਹਾਂ, ਗੱਲ ਸਮਝ ਵਿਚ ਆ ਜਾਵੇਗੀ। ਤੁਹਾਡਾ ਸਾਰਾ ਜਵਾਬ ਇਸ ਵਿਚ ਮਿਲ ਜਾਵੇਗਾ, ਸਾਰਾ ਤੁਹਾਡਾ ਸੰਕਾ ਦੂਰ ਹੋ ਜਾਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਕਰਮਾਂ ਦਾ ਚੱਕਰ ਚਲਦਾ ਹੈ।

ਇਕ ਸੰਤ ਰੋਹੀ (ਉਜਾੜ) ਵਿਚ ਰਿਹਾ ਕਰਦਾ ਸੀ। ਨਾਮ

ਜਿਪਿਆ ਕਰਦੇ ਸੀ ਤੇ ਅਕਾਸ਼ ਬਿਰਤੀ ਦੇ ਸੰਤ ਸੀ। ਸੰਤ ਵੀ ਦੋ ਤਰ੍ਹਾਂ ਦੇ ਹੋਇਆ ਕਰਦੇ ਹਨ, ਇਕ ਤਾਂ ਉਹ ਮਹਾਤਮਾ ਹਨ ਜਿਨ੍ਹਾਂ ਦੇ ਸਕੂਲ ਚਲਦੇ ਹਨ, ਬੱਚਿਆਂ ਨੂੰ ਪੜ੍ਹਾ ਰਹੇ ਹਨ, ਯਾਤਰੂ ਆ ਕੇ ਠਹਿਰਦੇ ਹਨ, ਬੁਦਿਆਂ ਵਾਸਤੇ ਆਸਰਮ ਬਣਾਏ ਹੋਏ ਹਨ ਅਤੇ ਹੋਰ ਅਨੇਕਾਂ ਸਹੂਲਤਾਂ ਦਿਤੀਆਂ ਹੋਈਆਂ ਹਨ। ਐਸੇ ਜਿਹੜੇ ਮਹਾਤਮਾ ਹਨ, ਉਹਨਾਂ ਨੂੰ ਸਭ ਚੀਜ਼ਾਂ ਦਾ ਪ੍ਰਬੰਧ ਕਰਨਾ ਪਿਆ ਕਰਦੇ, ਪਾਠ ਵਰਗੀ ਕਰਨੇ ਪਿਆ ਕਰਦੇ ਹਨ, ਪੈਸਾ ਟਕਾ ਇਕੱਠਾ ਕਰਨਾ ਪੈਂਦਾ ਹੈ। ਪਰ ਸਾਧ ਸੰਗਤ ਜੀ! ਜਿਹੜੇ ਅਸਲੀ ਮਹਾਤਮਾ ਹੁੰਦੇ ਹਨ ਉਹ ਪੈਸਾ ਨਹੀਂ ਇਕੱਠਾ ਕਰਿਆ ਕਰਦੇ ਕਿਉਂਕਿ ਮਾਇਆ ਉਨ੍ਹਾਂ ਦੀ ਦਾਸੀ ਹੋਇਆ ਕਰਦੀ ਹੈ। ਜਿਹੜਾ ਮਹਾਤਮਾ ਪੈਸੇ ਦੇ ਚੱਕਰ ਵਿਚ ਪੈ ਜਾਵੇ, ਸਮਝ ਲਵੇ ਉਸ ਨੂੰ ਹਾਲੇ ਭਰੋਸਾ ਨਹੀਂ ਆਇਆ ਕਿਉਂਕਿ ਇਹ ਪ੍ਰਬੰਧ ਚਲਾਉਣ ਵਾਲਾ ਬਹੁਤ ਵੱਡੀ ਹਸਤੀ ਹੈ। ਉਸ ਨੇ ਆਪ ਹੀ ਚਲਾਉਣਾ ਹੈ, ਜੇ ਨਹੀਂ ਚਲਦਾ, ਖਹਿੜਾ ਛੱਡੇ, ਜੇ ਉਹਨੂੰ ਮਨਜ਼ੂਰ ਹੈ ਨਹੀਂ ਚਲਾਉਂਦਾ ਨਾ ਸਹੀ, ਮਹਾਤਮਾ ਕਿਉਂ ਲੋਕਾਂ ਅੱਗੇ ਜਾ ਕੇ ਹੱਥ ਅੱਡੇ ਕਿ ਐਨੇ ਪੈਸੇ ਦਿਓ, ਫਲਾਣਾ ਕੰਮ ਚਲਾਉਣਾ ਹੈ। ਐਸੇ ਮਹਾਤਮਾ ਨਾ ਹੀ ਅਪੀਲ ਕਰਿਆ ਕਰਦੇ ਹਨ, ਨਾ ਹੀ ਕੋਈ ਹੋਰ ਯਤਨ ਕਰਦੇ ਹਨ। ਉਹ ਸਹਿਜ ਸੁਭਾਅ ਹੀ ਤੁਰੇ ਫਿਰਦੇ ਹਨ ਤੇ ਉਨ੍ਹਾਂ ਦੇ ਸਾਰੇ ਪ੍ਰਬੰਧ ਚਲਦੇ ਹਨ। ਲੰਗਰ ਵੀ ਚਲਦੇ ਹਨ, ਦੂਸਰੇ ਕੰਮ ਵੀ ਚਲਦੇ ਹਨ। ਜਿਹੜੇ ਪਹਿਲੀ ਕਿਸਮ ਦੇ ਦੱਸੇ ਹਨ ਉਹ ਨਿਰਬਿਰਤੀ ਵਾਲੇ ਹੋਇਆ ਕਰਦੇ ਹਨ, ਉਹ ਕੁਝ ਵੀ ਨਹੀਂ ਕਰਿਆ ਕਰਦੇ, ਉਹ ਹੁੰਦੇ ਤਾਂ ਅਵਸਥਾ ਦੇ ਵਿਚ ਵੱਡੇ ਹਨ ਪਰੰਤੂ ਉਹ ਕਿਸੇ ਦਰਖਤ ਹੇਠਾਂ ਹੀ ਆਰਾਮ ਨਾਲ ਬੈਠੇ ਰਿਹਾ ਕਰਦੇ ਹਨ। ਕੋਈ ਭੇਟਾ ਜਾਂ ਕੋਈ ਚੀਜ਼ ਵੀ ਪਰਵਾਨ ਨਹੀਂ ਕਰਿਆ ਕਰਦੇ ਭਾਵੇਂ ਜਿਨ੍ਹਾਂ ਮਰਜ਼ੀ ਦੇਈ ਜਾਵੇ, ਨਾ ਹੀ ਉਹ ਕਿਸੇ ਨਾਲ ਮੌਹ ਪਾਉਂਦੇ ਹਨ। ਜੋ ਕੁਝ ਛਕਣ ਵਾਸਤੇ ਆ ਗਿਆ ਠੀਕ ਹੈ, ਨਹੀਂ ਆਇਆ ਨਾ ਸਹੀ, ਨਾ ਹੀ ਕਿਸੇ ਨੂੰ ਮਾਤਾ ਕਹਿੰਦੇ ਹਨ, ਸਭ ਨੂੰ ਚੰਗਾ ਚੰਗਾ ਹੀ ਕਹਿੰਦੇ ਹਨ, ਇਹ ਬਿਰਤੀ ਆਕਾਸ਼ ਬਿਰਤੀ ਕਹਾਇਆ ਕਰਦੀ ਹੈ। ਪਿਛਲੇ ਸਮਿਆਂ ਦੇ ਅੰਦਰ ਐਸੇ ਮਹਾਤਮਾ ਟਾਵੇਂ ਟਾਵੇਂ ਹੋਇਆ ਕਰਦੇ ਸੀ। ਅਜਕਲ ਤਾਂ ਮਹਾਤਮਾ ਬਹੁਤ ਵੱਡਾ ਪਸਾਰਾ ਪਸਾਰ ਲੈਂਦੇ ਹਨ ਜੋ ਕਬੀਲਦਾਰਾਂ ਨਾਲੋਂ ਵੀ ਸੌਂ ਗੁਣਾ ਜਿਆਦਾ ਹੁੰਦਾ ਹੈ। ਉਹ ਮਹਾਤਮਾ ਅਕਾਸ਼ ਬਿਰਤੀ ਦੇ ਸੀ, ਕਿਸੇ ਕੋਲੋਂ ਮੰਗਦੇ ਨਹੀਂ ਸੀ, ਨਾ ਹੀ ਮੰਗਣ ਜਾਂਦੇ ਸੀ। ਦਿਨ ਰਾਤ ਭਜਨ ਕਰਦੇ ਰਹਿੰਦੇ ਸੀ। ਕਿਸੇ ਨੇ ਪ੍ਰਸ਼ਾਦਾ ਲਿਆ ਕੇ ਦੇ ਦਿਤਾ, ਛਕ ਲੈਂਦੇ ਸੀ, ਇਹ ਕਦੇ ਨਹੀਂ ਦੱਸਦੇ ਸੀ ਕਿ ਸਾਨੂੰ ਅੱਜ ਭੁੱਖੇ ਬੈਠਿਆਂ ਨੂੰ ਪੰਜ ਦਿਨ ਹੋ ਗਏ ਜਾਂ ਦਸ ਦਿਨ ਹੋ ਗਏ ਹਨ। ਐਸੀ ਕੋਈ ਗੱਲ ਨਹੀਂ ਸੀ ਕਿਸੇ ਨੇ ਲਿਆ ਕੇ ਵੀ ਦਿਤਾ ਤਾਂ ਵੀ ਇਹੋ ਸਮਝਦੇ ਸੀ ਕਿ ਅੱਜ ਪ੍ਰਮੇਸ਼ਰ ਨੇ ਭੇਜ ਦਿਤਾ ਹੈ।

ਇਹੋ ਜਿਹੀ ਬਿਰਤੀ ਦੇ ਨਾਲ ਵਿਚਰਦੇ ਸੀ। ਉਥੇ ਇਕ ਖੁੜ ਸੀ, ਅੰਮ੍ਰਿਤ ਵੇਲੇ ਦੋ ਵਜੇ ਜਾ ਕੇ ਇਸ਼ਨਾਨ ਕਰਿਆ ਕਰਦੇ ਸੀ। ਉਥੇ ਦਾ ਜਿਹੜਾ ਰਾਜਾ ਸੀ ਉਹ ਇਨ੍ਹਾਂ ਦਾ ਬਹੁਤ ਸ਼ਰਧਾਲੂ ਸੀ। ਕਦੀ ਕਦੀ ਵੇਹਲ ਕੱਢ ਕੇ ਦਰਸ਼ਨ ਕਰਨ ਵਾਸਤੇ ਆ ਜਾਇਆ ਕਰਦਾ ਸੀ। ਉਸ ਰਾਜੇ ਦਾ ਲੜਕਾ

ਜਵਾਨ ਹੋ ਗਿਆ, ਉਸ ਨੇ ਸੋਚਿਆ ਕਿ ਹੁਣ ਇਸ ਦੀ ਸ਼ਾਦੀ ਕਰਨੀ ਹੈ, ਇਸ ਕਰਕੇ ਇਹਦੇ ਵਾਸਤੇ ਨਵਾਂ ਮਹਿਲ ਬਣਾਉਣਾ ਚਾਹੀਦਾ ਹੈ। ਜਿਥੇ ਉਹ ਮਹਾਤਮਾ ਰਹਿੰਦੇ ਸੀ ਉਸ ਦੇ ਨੌਜ਼ੇ ਹੀ ਖੂਹ ਦੇ ਪਾਸ ਹੀ ਮਹਿਲ ਬਣਵਾ ਦਿਤਾ। ਮਹਿਲ ਤਿਆਰ ਹੋ ਗਿਆ ਅਤੇ ਉਧਰ ਲੜਕੇ ਦੀ ਸ਼ਾਦੀ ਕਰ ਦਿਤਾ। ਸ਼ਾਦੀ ਕਰਨ ਤੋਂ ਬਾਅਦ ਨਵੀਂ ਵਿਆਹੀ ਹੋਈ ਲੜਕੀ ਆ ਗਈ। ਦੋਨਾਂ ਨੂੰ ਇਸ ਮਹਿਲ ਵਿਚ ਭੇਜ ਦਿਤਾ ਗਿਆ। ਪਹਿਲੀ ਰਾਤ ਨੂੰ ਹੀ ਉਸ ਰਾਜਕੁਮਾਰ ਨੂੰ ਜਲਦੀ ਨੀਂਦ ਆ ਗਈ ਤੇ ਰਾਜਕੁਮਾਰੀ ਨੂੰ ਛੇਡੀ ਨੀਂਦ ਨਾ ਆਈ। ਓਪਰਾ ਬਾਂ ਸਮਝ ਕੇ ਇਧਰ ਉਧਰ ਦੇਖਦੀ ਰਹੀ। ਉਸ ਤੋਂ ਬਾਅਦ ਜਦ ਨੀਂਦ ਨਾ ਆਈ ਤਾਂ ਰਾਤ ਦੇ ਗਿਆਰਾਂ ਵਜ ਗਏ। ਉਹ ਉਠ ਕੇ ਰਾਜ ਕੁਮਾਰ ਦੇ ਸਸਤਰਾਂ ਨੂੰ ਦੇਖਣ ਲਗ ਪਈ। ਕਿਤੇ ਬਰਛਾ ਚੁਕ ਕੇ ਦੇਖਦੀ ਹੈ, ਕਦੇ ਤੀਰ ਕਮਾਨ ਦੇਖਦੀ ਹੈ ਤੇ ਕਰਦੀ ਕਰਦੀ ਨੇ ਢਾਲ ਤੇ ਤਲਵਾਰ ਚੁਕ ਲਈ ਤੇ ਜਿਵੇਂ ਜੁਧ ਕਰੀਦਾ ਹੈ, ਇਸ ਤਰ੍ਹਾਂ ਦੇ ਨਾਲ ਤਲਵਾਰ ਇਧਰ ਉਧਰ ਘੁਸਾਉਣ ਲਗ ਪਈ। ਇਹ ਬਹੁਤ ਹੀ ਤਿਥੀ ਤਲਵਾਰ ਸੀ ਤੇ ਗੱਤਕੇ ਵਾਲੇ ਵਾਗੂੰ ਜਿਵੇਂ ਖੇਡਦੇ ਹਨ, ਜੋਰ ਜੋਰ ਦੀ ਘੁਸਾਉਣ ਲਗ ਪਈ, ਇਸ ਤਰ੍ਹਾਂ ਨਾਲ ਕਰਦੀ ਦੇ, ਉਸ ਦੇ ਹੱਥ ਵਿਚੋਂ ਤਲਵਾਰ ਛੁਟ ਗਈ ਤੇ ਰਾਜ ਕੁਮਾਰ ਜੋ ਸੁਤਾ ਪਿਆ ਸੀ ਉਸ ਦੀ ਸਾਹ ਰਗ ਤੇ ਜਾ ਕੇ ਲੱਗੀ। ਉਸਦੀ ਨਾੜ ਕੱਟੀ ਗਈ ਤੇ ਉਹ ਉਸੇ ਵਕਤ ਹੀ ਮਰ ਗਿਆ।

ਜਦੋਂ ਰਾਜਕੁਮਾਰ ਨੂੰ ਮਰਿਆ ਹੋਇਆ ਦੇਖਿਆ ਤਾਂ ਇਸ ਲੜਕੀ ਨੂੰ ਬਹੁਤ ਪਛਤਾਵਾ ਹੋਇਆ ਕਿ ਇਹ ਕੀ ਭਾਣਾ ਵਰਤ ਗਿਆ ਤੇ ਜੇ ਕਿਸੇ ਨੂੰ ਪਤਾ ਲਗ ਗਿਆ ਕਿ ਮੈਂ ਆਪਣੇ ਪਤੀ ਨੂੰ ਮਾਰ ਦਿਤਾ ਹੈ ਤਾਂ ਮੇਰੇ ਮਾਂ ਬਾਪ ਦੀ ਕੀ ਇਜ਼ਤ ਰਹੇਗੀ, ਲੋਕ ਕੀ ਕਹਿਣਗੇ ਕਿ ਦੇਖੋ ਇਹਨਾਂ ਦੀ ਰਾਜਕੁਮਾਰੀ ਨੇ ਆਪਣਾ ਪਤੀ ਰਾਜ ਕੁਮਾਰ ਮਾਰ ਦਿਤਾ। ਸਾਧ ਸੰਗਤ ਜੀ! ਪੁਰਾਣੇ ਜ਼ਮਾਨਿਆਂ ਦੇ ਅੰਦਰ ਲੜਕੀਆਂ ਮਰ ਜਾਂਦੀਆਂ ਸਨ ਪਰ ਮਾਂ ਬਾਪ ਦੀ ਇਜ਼ਤ ਨੂੰ ਧੱਬਾ ਨਹੀਂ ਸੀ ਲਾਇਆ ਕਰਦੀਆਂ, ਸਗੋਂ ਉਚਾ ਕਰਿਆ ਕਰਦੀਆਂ ਸਨ, ਆਪਣੇ ਸਰੀਰ ਤੇ ਦੁਖ ਸਹਿ ਲੈਂਦੀਆਂ ਸਨ। ਜੇ ਮਾਂ ਬਾਪ ਨੇ ਕਹਿ ਦਿਤਾ, ਦੇਖ ਬੇਟੀ! ਭਾਵੇਂ ਅੱਖੀ ਰਹੀ, ਭਾਵੇਂ ਸੌਖੀ ਰਹੀ, ਜਦੋਂ ਅਸੀਂ ਤੈਨੂੰ ਸਹੁਰੇ ਘਰੋਂ ਲੈਣ ਆਵਾਂਗੇ ਤਾਂ ਤੂੰ ਸਾਡੇ ਆਉਣਾ ਹੈ, ਆਪਣੇ ਆਪ ਨਹੀਂ ਆਉਣਾ। ਉਥੇ ਜਿਵੇਂ ਵੀ ਤੇਰਾ ਜੀ ਕਰਦਾ ਹੈ ਰਹਿ ਲਵੀਂ। ਕਿਡੀ ਵੱਡੀ ਲੜਕੀਆਂ ਦੀ ਕੁਰਬਾਨੀ ਸੀ। ਇਸ ਤਰ੍ਹਾਂ ਦੀ ਆਗਿਆ ਦਾ ਪਾਲਣ ਸ਼ਾਇਦ ਹੀ ਕੋਈ ਕਰ ਸਕਦਾ ਹੋਵੇ। ਬੱਚੀਆਂ ਦੀ ਬਹੁਤ ਵੱਡੀ ਕੁਰਬਾਨੀ ਹੁੰਦੀ ਹੈ। ਬਿਗਾਨੇ ਘਰ ਵਿਚ ਜਾਣੈ, ਪਤਾ ਨਹੀਂ ਕਿਹੋ ਜਿਹੇ ਪਤੀ ਨਾਲ ਵਾਹ ਪਵੇ। ਇਥੇ ਅਸੀਂ ਇਕ ਬੀਬੀ ਨੂੰ ਅੰਮ੍ਰਿਤ ਛਕਾ ਦਿਤਾ। ਆਹ ਤੁਹਾਡੇ ਨੋਜੇ ਦੇ ਪਿੰਡ ਵਿਚ ਹੀ ਵਿਆਹੀ ਹੋਈ ਹੈ। ਉਹ ਵਿਆਹੀ ਹੋਈ ਆਪਣੇ ਨਾਲ ਕਕਾਰ ਲੈ ਕੇ ਆ ਗਈ ਤੇ ਜਿਸ ਵਕਤ ਉਸ ਨੂੰ ਡੋਲੀ ਵਿਚੋਂ ਲਾਹਿਆ ਤੇ ਸੱਸ ਨੇ ਤੇਲ ਚੌ ਕੇ ਸਵਾਗਤ ਕੀਤਾ ਤਾਂ ਉਸ ਨੇ ਦੇਖ ਲਿਆ ਕਿ ਇਸ ਨੇ ਤਾਂ ਕਿਰਪਾਨ ਪਾਈ ਹੋਈ ਹੈ। ਉਸ ਦੇ ਮਾਂ ਬਾਪ ਗਰੀਬ ਹੋਣ ਕਰਕੇ ਦੇਣ

ਲੈਣ ਬੇੜਾ ਦੇ ਹੋਇਆ। ਗੁੱਸੇ ਤਾਂ ਇਸ ਗੱਲ ਤੋਂ ਸੀ ਕਿ ਇਹ ਤਾਂ ਦਰੇਜ ਨਹੀਂ ਲੈ ਕੇ ਆਈ ਤੇ ਐਵੇਂ ਮਾੜੇ ਮੋਟੇ ਮੰਜੇ ਭਾਂਡੇ ਆਦਿ ਲੈ ਕੇ ਆਈ ਹੈ। ਹੋਰ ਸਾਰੀਆਂ ਬੀਬੀਆਂ ਕਹਿੰਦੀਆਂ ਹਨ ਕਿ ਲੜਕੀ ਤਾਂ ਬਹੁਤ ਸੋਹਣੀ ਸੁਨੱਖੀ ਮਿਲ ਗਈ ਤੇ ਪੜ੍ਹੀ ਲਿਖੀ ਮਿਲ ਗਈ ਪਰ ਸੱਸ ਕਹਿਣ ਲੱਗੀ, ਹੋਰ ਤਾਂ ਸਭ ਠੀਕ ਹੈ ਪਰ ਆਹ ਕਿਰਪਾਨ ਮੈਨੂੰ ਮਾਰਨ ਵਾਸਤੇ ਨਾਲ ਲੈ ਕੇ ਆਈ ਹੈ। ਪਤਾ ਨਹੀਂ ਕਿਹੜੇ ਵੈਲੇ ਮੇਰਾ ਸੁਤੀ ਪਈ ਦਾ ਗਲ ਵੱਡ ਦੇਵੇ। ਕਿਨੇ ਦਿਨ ਹੀ ਉਹਦੇ ਪਿਛੇ ਪਈ ਰਹੀ ਤੇ ਉਹਦਾ ਜੀਣਾ ਹਰਾਮ ਕਰ ਦਿੱਤਾ।

ਹੁਣ ਦੱਸੋ ਸਾਧ ਸੰਗਤ ਜੀ! ਜਿਹੜੀ ਬੱਚੀ ਚਾਂਈ ਚਾਂਈ ਨਵੇਂ ਘਰ ਵਿਚ ਆਈ ਹੈ ਤੇ ਉਸ ਨੇ ਇਸ ਘਰ ਨੂੰ ਆਪਣਾ ਘਰ ਬਨਾਉਣਾ ਹੈ ਤੇ ਸੱਸ ਇਸ ਤਰ੍ਹਾਂ ਤਾਂ ਦੇਖਦੀ ਨਹੀਂ ਕਿ ਉਸ ਨੂੰ ਲੜਕੀ ਚਾਹੀਦੀ ਹੈ ਕਿ ਲਕੜਾਂ ਚਾਹੀਦੀਆਂ ਹਨ। ਜੇ ਕਿਸੇ ਨੇ ਦਾਜ ਦਰੇਜ ਦੇ ਵੀ ਦਿਤਾ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਹੈ ਜਦ ਤੱਕ ਲੜਕੀ ਤੇ ਲੜਕੇ ਦਾ ਘਰ ਪਰਵਾਰ ਸੁਖ ਨਾ ਮਾਣ ਸਕੇ।

ਸਾਧ ਸੰਗਤ ਜੀ! ਸਾਡੇ ਰਿਸ਼ਤੇਦਾਰਾਂ ਦੀ ਗੱਲ ਹੈ ਕਿ ਉਨ੍ਹਾਂ ਦੇ ਟਰੱਕ ਆਦਿ ਹਨ। ਅਸੀਂ ਸ਼ਾਦੀ ਤੇ ਚਲੇ ਗਏ ਤੇ ਬੈਠਕ ਦੇ ਅੰਦਰ ਮੰਜੇ ਪਏ ਸਨ ਤੇ ਸੰਦੁਕ ਤੇ ਉਪਰ ਕੁਰਸੀਆਂ ਦੂਹਰੀਆਂ ਤੀਹਰੀਆਂ ਕਰਕੇ ਸਭ ਕੁਝ ਉੱਪਰ ਰੱਖਿਆ ਹੋਇਆ ਸੀ ਤੇ ਉਪਰ ਕੱਪੜੇ ਨਾਲ ਢੱਕਿਆ ਪਿਆ ਸੀ। ਉਸ ਚੀਜ਼ ਦਾ ਕੀ ਫਾਇਦਾ ਹੈ ਜਿਹੜੀ ਚੀਜ਼ ਵਰਤੋਂ ਵਿਚ ਨਾ ਆਵੇ। ਆਹ ਹੁਣ ਨਵਾਂ ਰਿਵਾਜ ਚਲਿਐ ਕਿ ਲੋਕੀ ਟੈਲੀਵੀਜ਼ਨ ਦੇ ਦਿੰਦੇ ਹਨ। ਟੀ.ਵੀ. ਜਿਸ ਦੇ ਘਰ ਜਾਏਗਾ ਉਸ ਦੇ ਸਾਰੇ ਬੱਚੇ ਫੇਲ੍ਹ ਹੋ ਜਾਣਗੇ ਕਿਉਂਕਿ ਉਹੀ ਸਮਾਂ ਪੜ੍ਹਨ ਦਾ ਹੁੰਦਾ ਹੈ, ਉਹੀ ਟੀ.ਵੀ. ਦੇਖਣ ਦਾ ਹੁੰਦਾ ਹੈ, ਉਹੀ ਸਮਾਂ ਟੈਲੀਵੀਜ਼ਨ ਵਾਲੇ ਖਰਾਬ ਕਰ ਦਿੰਦੇ ਹਨ। ਇਹੋ ਜਿਹੀਆਂ ਚੀਜ਼ਾਂ ਲੈਣੀਆਂ ਨਹੀਂ ਚਾਹੀਦੀਆਂ, ਆਦਮੀ ਸਾਰੇ ਪਾਸਿਓਂ ਆਪਣਾ ਨੁਕਸਾਨ ਕਰ ਬੈਠਦਾ ਹੈ। ਇਸ ਤਰ੍ਹਾਂ ਰੈਫਰੀਜਰੇਟਰ ਆ ਗਏ ਤੇ ਹੁਣ ਉਨ੍ਹਾਂ ਦਾ ਪਾਣੀ ਪੀਣਾ ਸ਼ੁਰੂ ਕਰ ਦਿਤਾ ਤੇ ਇਹ ਸਿਹਤ ਨੂੰ ਨੁਕਸਾਨ ਪਹੁੰਚਾਂਦਾ ਹੈ, ਮੇਰਦੇ ਦੀਆਂ ਨਾੜੀਆਂ ਵਿਚ ਗੈਸ ਪੈਦਾ ਕਰ ਦਿੰਦਾ ਹੈ ਤੇ ਬਿਮਾਰੀਆਂ ਲੱਗ ਜਾਂਦੀਆਂ ਹਨ। ਸਗੋਂ ਘੜਿਆਂ ਦਾ ਪਾਣੀ ਪੀਣਾ ਚੰਗਾ ਰਹਿੰਦਾ ਹੈ। ਚੀਜ਼ ਮਿਲੀ ਹੈ ਫਾਇਦੇ ਵਾਸਤੇ ਪਰ ਨੁਕਸਾਨ ਕਰਦੀ ਹੈ। ਚਾਰ ਚਾਰ ਦਿਨ ਦੀਆਂ ਬਾਸੀ ਚੀਜ਼ਾਂ ਵਿਚ ਰੱਖ ਛੱਡਦੇ ਹਨ ਤੇ ਉਹ ਖੂਆ ਦਿੰਦੇ ਹਨ। ਸਾਗ ਬਣਾ ਲਿਆ, ਹਫਤਾ-ਹਫਤਾ ਉਹੀ ਖਾਈ ਜਾਂਦੇ ਹਨ ਤੇ ਕਹਿ ਦਿੰਦੇ ਹਨ ਕਿ ਫਰਿਜ਼ ਵਿਚ ਪਈ ਹੈ। ਦੁਧ ਭੀ ਬਾਸੀ ਕਰ ਦਿੰਦੇ ਹਨ। ਇਹ ਚੀਜ਼ਾਂ ਬਹੁਤਾ ਸੁਖ ਨਹੀਂ ਦਿੰਦੀਆਂ, ਐਵੇਂ ਇਕ ਖਿਆਲ ਹੈ।

ਸ਼ਾਦੀ ਤਾਂ ਬਹੁਤ ਸਾਦਾ ਹੋਣੀ ਚਾਹੀਦੀ ਹੈ। ਹੁਣ ਜਿਵੇਂ ਸਤਸੰਗ ਹੋ ਰਿਹਾ ਹੈ, ਉਹਦੇ ਵਿਚ ਸੰਗਤ ਦੀ ਹਾਜ਼ਰੀ ਸਮੇਂ ਹੀ ਅਨੰਦ ਕਾਰਜ ਕਰ ਦੇਣੇ ਚਾਹੀਦੇ ਹਨ। ਜਿਹਨੇ ਪ੍ਰਸ਼ਾਦਾ ਛਕਾਉਣਾ ਹੈ ਉਹ ਲੰਗਰ ਕਰ ਦੇਵੇ। ਅਸੀਂ ਵੀ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਹਨ। ਅਸੀਂ ਇਨ੍ਹਾਂ ਚੀਜ਼ਾਂ

ਵਿਚ ਬਿਲਕੁਲ ਨਹੀਂ ਪਏ। ਜੇ ਕੋਈ ਫਰਨੀਚਰ ਆਦਿ ਦਿੰਦਾ ਵੀ ਤਾਂ ਅਸੀਂ ਕੀ ਕਰਨਾ ਸੀ। ਬੱਚੇ ਅਮਰੀਕਾ ਵਿਚ ਹਨ ਅਸੀਂ ਮਗਰੋਂ ਉਨ੍ਹਾਂ ਦੀ ਰਾਖੀ ਖਾਹਮਖਾਹ ਕਰਦੇ ਰਹਿੰਦੇ। ਇਹ ਚੀਜ਼ਾਂ ਫਜ਼ੂਲ ਹੋਇਆ ਕਰਦੀਆਂ ਹਨ। ਆਦਮੀ ਦੁਖ ਆਪ ਪੈਦਾ ਕਰ ਲੈਂਦਾ ਹੈ। ਜਿਹੜੀਆਂ ਚੰਗੀਆਂ ਬੱਚੀਆਂ ਹਨ ਉਨ੍ਹਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਬਹੁਤ ਹੀ ਅੱਖਾ ਹੈ। ਕੱਲ ਤੁਹਾਨੂੰ ਬੀਬੀ ਜੀ (ਰਣਜੀਤ ਕੌਰ) ਨੇ ਦੱਸਿਆ ਸੀ ਕਿ ਲੜਕੀਆਂ ਜਿੰਨੀਆਂ ਨੇ ਵੀ ਅੰਮ੍ਰਿਤ ਛਕਿਆ ਹੈ, ਕੋਈ ਅੰਮ੍ਰਿਤ ਤੋਂ ਗਿਰੀ ਨਹੀਂ। ਸਾਰੀਆਂ ਹੀ ਬਾਣੀ ਪੜ੍ਹੀਆਂ ਹਨ, ਸਾਰੀਆਂ ਹੀ ਨਾਮ ਜਪਦੀਆਂ ਹਨ। ਇਹਨਾਂ ਨੂੰ ਇਕੋ ਫਿਕਰ ਰਹਿੰਦੇ ਕਿ ਸਾਡਾ ਵਾਹ ਕਿਸੇ ਸ਼ਰਾਬੀ ਨਾਲ ਨਾ ਪੈ ਜਾਵੇ। ਜੇ ਸ਼ਰਾਬੀ ਚੰਗਾ ਹੁੰਦਾ ਤਾਂ ਲੜਕੀਆਂ ਨੂੰ ਡਰਨ ਦੀ ਕੀ ਲੋੜ ਸੀ? ਸ਼ਰਾਬ ਮਾੜੀ ਚੀਜ਼ ਹੈ, ਮਾੜੀਆਂ ਆਦਤਾਂ ਡੱਡ ਕੇ ਚੰਗੀਆਂ ਆਦਤਾਂ ਅਪਨਾਉਣੀਆਂ ਚਾਹੀਦੀਆਂ ਹਨ।

ਮਹਾਰਾਜ ਜੀ ਦਸ਼ਮੇਸ਼ ਪਿਤਾ ਜੀ ਨੇ ਸਿੰਘ ਨੂੰ ਤਾਂ ਬਹੁਤ ਉਚਾ ਬਣਾਇਆ ਸੀ ਤਾਂ ਕਿ ਸਾਰੀ ਦੁਨੀਆਂ ਨੂੰ ਚੰਗਾ ਲੱਗੇ ਪਰ ਨਸ਼ਿਆਂ ਦੇ ਅਧੀਨ ਹੋ ਕੇ ਇਸ ਨੇ ਆਪਣੀ ਸ਼ਕਤੀ, ਆਪਣੀ ਇੱਜ਼ਤ ਗਵਾ ਲਈ ਤੇ ਆਪਣਾ ਵਿਸ਼ਵਾਸ ਵੀ ਗਵਾ ਲਿਆ। ਸ਼ਰਾਬੀ ਬੰਦੇ ਨੂੰ ਕੋਈ ਚੰਗਾ ਨਹੀਂ ਸਮਝਦਾ, ਹਰ ਕੋਈ ਕਹਿ ਦਿੰਦਾ ਹੈ ਕਿ ਉਹਦਾ ਕੀ ਇਤਥਾਰ ਹੈ, ਉਹ ਤਾਂ ਸ਼ਰਾਬੀ ਬੰਦਾ ਹੈ। ਇਸ ਤਰ੍ਹਾਂ ਨਾਲ ਇਨ੍ਹਾਂ ਬੱਚੀਆਂ ਨੂੰ ਇਹੋ ਜਿਹੇ ਪਰਿਵਾਰਾਂ ਵਿਚ ਜਾ ਕੇ ਆਪਣੇ ਆਪ ਨੂੰ ਸਥਿਤੀ ਦੇ ਅਨੁਕੂਲ ਢਾਲਣਾ ਬੜਾ ਅੱਖਾ ਹੋ ਜਾਂਦਾ ਹੈ। ਇਨ੍ਹਾਂ ਨੂੰ ਬਹੁਤ ਜਦੋ-ਜਹਿਦ ਕਰਨੀ ਪੈਂਦੀ ਹੈ ਤੇ ਕਈ ਵਾਰ ਘਰ ਵਿਚ ਰੱਲਾ ਵੀ ਪੈ ਜਾਂਦਾ ਹੈ। ਇਹ ਸਾਰੇ ਦੁਖ ਆਦਮੀ ਦੀ ਬੇਸਮਝੀ ਦੇ ਕਾਰਣ ਪੈਦਾ ਹੁੰਦੇ ਹਨ।

ਸੋ ਉਸ ਰਾਜਕੁਮਾਰੀ ਤੋਂ ਤਲਵਾਰ ਅਚਾਨਕ ਰਾਜਕੁਮਾਰ ਦੇ ਗਰਦਨ ਤੇ ਡਿਗ ਪਈ ਤੇ ਉਸ ਦੀ ਮੌਤ ਹੋ ਗਈ। ਉਸ ਦੇ ਮਨ ਵਿਚ ਵੀ ਫਿਕਰ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਕੀ ਇੱਜ਼ਤ ਰਹਿ ਜਾਏਗੀ? ਬਹੁਤ ਸੋਚਦੀ ਹੈ ਪਰ ਕੋਈ ਹੱਲ ਨਹੀਂ ਲੱਭਦਾ। ਨਾ ਹੀ ਰੱਦੀ ਹੈ, ਰੱਦੀ ਇਸ ਵਾਸਤੇ ਨਹੀਂ ਕਿ ਪਤਾ ਲੱਗ ਜਾਵੇਗਾ ਕਿ ਸਾਡੇ ਦੋਵਾਂ ਤੋਂ ਬਗੈਰ ਤਾਂ ਇਥੇ ਕੋਈ ਹੈ ਨਹੀਂ, ਰਾਜ ਕੁਮਾਰ ਨੂੰ ਮੈਥਿੰ ਬਿਨਾਂ ਕੌਣ ਮਾਰ ਸਕਦਾ ਹੈ। ਸੋਚਦੀ ਸੋਚਦੀ ਨੂੰ ਰਾਤ ਦੇ ਦੋ ਵੱਜ ਗਏ ਤੇ ਇਕ ਮਹਾਤਮਾ ਖੂਹ ਉਤੇ ਇਸ਼ਨਾਨ ਕਰਨ ਵਾਸਤੇ ਆ ਗਏ ਤੇ ਇਸਨੇ ਖੜਕਾ ਸੁਣ ਲਿਆ ਜਦੋਂ ਉਨ੍ਹਾਂ ਨੇ ਭੌਣੀ ਤੇ ਲੱਜ ਚੜ੍ਹਾ ਕੇ ਖੂਹ ਵਿਚ ਬਾਲਟੀ ਫਿਰਾਈ, ਇਹਦੇ ਘੁਰਗਈ ਹੋਈ ਦੇ ਮਨ ਵਿੱਚ ਇਹ ਖਿਆਲ ਆ ਗਿਆ ਕਿ ਇਹ ਜਿਹੜਾ ਬੰਦਾ ਨਹਾਉਣ ਵਾਸਤੇ ਆਇਐ, ਇਹਦੇ ਸਿਰ ਇਹ ਕਤਲ ਪਾ ਦਿਤਾ ਜਾਵੇ ਪਰ ਇਸ ਨੂੰ ਪਤਾ ਨਹੀਂ ਸੀ ਕਿ ਇਹ ਮਹਾਤਮਾ ਹਨ। ਇਸ ਤਰ੍ਹਾਂ ਨਾਲ ਮੇਰਾ ਬਚਾਉ ਹੋ ਸਕਦਾ ਹੈ। ਜਦੋਂ ਉਹ ਇਸ਼ਨਾਨ ਕਰਕੇ ਵਾਪਸ ਜਾ ਰਹੇ ਸਨ ਤਾਂ ਇਸ ਨੇ ਰੌਲਾ ਪਾ ਦਿਤਾ ਕਿ ਇਕ ਬੰਦਾ ਐਥੋਂ ਛਾਲ ਮਾਰ ਕੇ ਭੱਜ ਗਿਆ। ਜਿਹੜੀ ਫੌਜ ਮਹਿਲ ਦੇ ਅੰਦਰ ਤੇ ਆਲੇ

ਦੁਆਲੇ ਖੜ੍ਹੀ ਸੀ, ਉਨ੍ਹਾਂ ਨੇ ਇਕ ਦਮ ਘੋਰਾ ਪਾ ਲਿਆ ਤੇ ਦੇਖਿਆ ਕਿ ਸੰਤਾਂ ਤੋਂ ਬਗੈਰ ਹੋਰ ਕੋਈ ਵੀ ਇਥੋਂ ਦੀ ਨਹੀਂ ਗਿਆ ਤੇ ਉਨ੍ਹਾਂ ਨੇ ਸੰਤਾਂ ਨੂੰ ਗ੍ਰਿਫ਼ਟਾਰ ਕਰ ਲਿਆ। ਰਾਜੇ ਨੂੰ ਖ਼ਬਰ ਹੋ ਗਈ ਕਿ ਮੇਰਾ ਜੁਆਨ ਲੜਕਾ ਮਾਰਿਆ ਗਿਆ ਤਾਂ ਬਹੁਤ ਉਦਾਸ ਹੋਇਆ। ਜਿਸ ਵਕਤ ਮੁਜਰਮ ਇਨ੍ਹਾਂ ਦੀ ਕਚਿਹਰੀ ਵਿਚ ਪੇਸ਼ ਕੀਤਾ ਤਾਂ ਰਾਜਾ ਬੜਾ ਹੈਰਾਨ ਹੋਇਆ ਕਿ ਇਹ ਤਾਂ ਉਹ ਸੰਤ ਹਨ ਜਿਨ੍ਹਾਂ ਦਾ ਉਹ ਬਹੁਤ ਸਤਿਕਾਰ ਕਰਦਾ ਹੈ। ਬਹੁਤ ਸ਼ਸ਼ੋਖੰਜ ਵਿਚ ਪੈ ਗਿਆ ਕਿ ਕੀ ਕੀਤਾ ਜਾਵੇ। ਇਹ ਕੀ ਭਾਣਾ ਵਰਤ ਗਿਆ। ਰਾਜਕੁਮਾਰੀ ਕਹਿ ਰਹੀ ਹੈ ਕਿ ਇਹੋ ਰਾਜਕੁਮਾਰ ਦਾ ਕਾਤਲ ਹੈ ਕਿਉਂਕਿ ਮੌਕੇ ਦੀ ਗਵਾਹ ਹੈ। ਕਾਨੂੰਨ ਇਹ ਕਹਿੰਦਾ ਹੈ ਕਿ ਜੇ ਮੌਕੇ ਦਾ ਗਵਾਹ ਸਹੀ ਕਹਿੰਦਾ ਹੈ ਤਾਂ ਸਜਾ ਮਿਲਣੀ ਚਾਹੀਦੀ ਹੈ ਭਾਵੇਂ ਕੋਈ ਵੀ ਹੋਵੇ। ਉਸ ਰਾਜੇ ਨੇ ਬਹੁਤ ਸੌਚ ਸੌਚ ਕੇ ਇਹ ਫੈਸਲਾ ਕੀਤਾ ਕਿ ਸੰਤਾਂ ਦਾ ਸਿਰ ਤਾਂ ਨਹੀਂ ਕੱਣਣਾ, ਜਿਹੜੇ ਹੱਥਾਂ ਦੇ ਨਾਲ ਮਾਰਿਆ ਹੈ ਉਹ ਹੱਥ ਇਸ ਦੇ ਕੱਟ ਦਿਤੇ ਜਾਣ। ਇਸੇ ਤਰ੍ਹਾਂ ਹੋਇਆ। ਜਲਾਦਾਂ ਨੇ ਲਿਜਾ ਕੇ ਇਸ ਦੇ ਦੋਵੇਂ ਹੱਥ ਕੱਟ ਦਿਤੇ।

ਬੇਕਸੂਰ ਹੋਣ ਕਰਕੇ, ਇਹ ਸਜਾ ਮਿਲਣ ਤੇ ਉਹ ਸੰਤ ਬਹੁਤ ਨਿਰਾਸ ਹੋ ਗਿਆ। ਉਹ ਅਸਥਾਨ ਛੱਡ ਕੇ ਹਿਮਾਲੀਆ ਪਰਬਤ ਉਤੇ ਚਲਾ ਗਿਆ ਉਥੇ ਜਾ ਕੇ ਬੜੇ ਰਿਸੀ ਮੁਨੀ ਤੇ ਸਾਧੂਆਂ ਨੂੰ ਮਿਲਿਆ ਤੇ ਸਵਾਲ ਕਰਦਾ ਹੈ ਕਿ ਮੈਂ ਤਾਂ ਰਾਜਕੁਮਾਰ ਦਾ ਕਤਲ ਨਹੀਂ ਕੀਤਾ ਪਰ ਮੈਨੂੰ ਇਹ ਸਜਾ ਕਿਉਂ ਮਿਲੀ ਹੈ ਕਿ ਮੇਰੇ ਹੱਥ ਕੱਟ ਦਿਤੇ ਗਏ ਹਨ। ਸੰਤ ਕਹਿਣ ਲੱਗੇ ਕਿ ਇਹ ਤਾਂ ਨਹੀਂ ਅਸੀਂ ਦੱਸ ਸਕਦੇ ਪਰ ਹੈ ਤੇਰੇ ਕਰਮਾਂ ਦਾ ਫਲ। ਤੂੰ ਇਸ ਤਰ੍ਹਾਂ ਕਰ ਕਿ ਕਾਸ਼ੀ ਦੇ ਅੰਦਰ ਇਕ ਜੋਤਸੀ ਹੈ, ਤੂੰ ਉਥੇ ਚਲਿਆ ਜਾਹ ਤੇ ਉਹ ਤੈਨੂੰ ਦੱਸ ਦੇਵੇਗਾ ਕਿ ਤੇਰੇ ਕਿਸ ਕਰਮ ਦਾ ਫਲ ਹੈ ਕਿ ਤੇਰੇ ਹੱਥ ਕੱਟੇ ਗਏ ਹਨ। ਕਾਸ਼ੀ ਪਹੁੰਚ ਕੇ ਪੁਛ ਪੜਤਾਲ ਕਰਦਾ ਉਸ ਜੋਤਸੀ ਦੇ ਘਰ ਤੱਕ ਪਹੁੰਚ ਜਾਂਦਾ ਹੈ। ਉਥੇ ਜਾ ਕੇ ਦਰਵਾਜਾ ਖਟਖਟਾਇਆ ਤੇ ਪੰਡਤ ਜੀ ਮਹਾਰਾਜ ਕਹਿ ਕੇ ਆਵਾਜ਼ ਦਿਤੀ ਤੇ ਉਸ ਦੀ ਘਰਵਾਲੀ ਬਾਹਰ ਆ ਗਈ। ਉਸ ਦੇ ਗਲ ਪੈ ਗਈ ਕਿ ਤੂੰ ਇਸ ਨੂੰ ਮਿਲਣ ਕਿਉਂ ਆਇਐ, ਇਹ ਤਾਂ ਇਕ ਨੰਬਰ ਦਾ ਠੱਗ ਹੈ। ਦੁਨੀਆਂ ਨੂੰ ਠੱਗ ਰਿਹਾ ਹੈ। ਦੁਨੀਆਂ ਭਰ ਦੀਆਂ ਗਾਲ੍ਹਾਂ ਕੱਢ ਕੇ ਬਹੁਤ ਬੁਰਾ ਭਲਾ ਆਪਣੇ ਪਤੀ ਜੋਤਸੀ ਨੂੰ ਕਹਿੰਦੀ ਹੈ। ਜਦੋਂ ਪੰਡਤ ਜੀ ਨੇ ਰੌਲਾ ਰੱਪਾ ਸੁਣਿਆ ਤਾਂ ਬਾਹਰ ਆ ਗਏ ਤੇ ਉਨ੍ਹਾਂ ਦੇ ਚਿਹਰੇ ਤੇ ਕੋਈ ਗੁੱਸਾ ਗਿਲਾ ਨਹੀਂ ਸੀ ਕਿ ਮੇਰੀ ਘਰਵਾਲੀ ਗਾਲਾਂ ਕੱਢਦੀ ਹੈ। ਉਸੇ ਤਰ੍ਹਾਂ ਚਿਹਰਾ ਖਿੜਿਆ ਹੋਇਆ ਹੈ ਤੇ ਸੰਤ ਜੀ ਨੂੰ ਕਹਿਣ ਲੱਗੇ ਕਿ ਆਪ ਅੰਦਰ ਆ ਜਾਓ। ਸੰਤ ਇਸ ਦੇ ਘਰ ਦਾ ਭੈੜਾ ਵਾਤਾਵਰਨ ਦੇਖ ਕੇ ਹੋਰ ਵੀ ਉਦਾਸ ਹੋ ਗਏ ਕਿ ਘਰਵਾਲੀ ਇੰਨੀਆਂ ਗਾਲ੍ਹਾਂ ਕੱਢ ਰਹੀ ਹੈ ਪਰ ਇਸ ਦਾ ਘਰਵਾਲਾ ਇਹ ਪੰਡਤ ਐਨਾ ਢੀਠ ਹੈ ਕਿ ਇਸ ਤੇ ਕੋਈ ਅਸਰ ਨਹੀਂ ਹੈ। ਉਹ ਅੰਦਰ ਬੈਠ ਜਾਂਦੇ ਹਨ ਤੇ ਜੋਤਸੀ ਪੁਛਦਾ ਹੈ ਕਿ ਦੱਸੋ ਸੰਤ ਜੀ, ਆਪ ਜੀ ਦਾ ਕਿਸ ਤਰ੍ਹਾਂ ਨਾਲ ਆਉਣਾ ਹੋਇਆ? ਕਹਿਣ ਲੱਗੇ, ਮੈਂ ਤਾਂ

ਬਾਦ ਵਿਚ ਦੱਸਾਂਗਾ, ਪਹਿਲਾਂ ਤੁਸੀਂ ਆਪਣਾ ਹਾਲ ਦੱਸੋ ਕਿ ਇਹ ਤੁਹਾਡੇ ਘਰ ਵਿਚ ਕੀ ਵਰਤਾਰਾ ਹੈ। ਬੀਬੀ ਐਨਾ ਬੁਰਾ ਭਲਾ ਤੁਹਾਨੂੰ ਕਹਿ ਰਹੀ ਹੈ, ਤੁਸੀਂ ਚੁਪ ਹੋ, ਸ਼ਾਤ ਚਿਤ ਹੋ, ਇਸ ਦਾ ਕੀ ਕਾਰਨ ਹੈ? ਕਹਿਣ ਲੱਗਿਆ, ਇਹ ਤਾਂ ਮੇਥੋਂ ਸਾਰੇ ਹੀ ਪੁਛਦੇ ਨੇ ਲਉ ਹੁਣ ਤੁਹਾਨੂੰ ਵੀ ਦੱਸ ਦਿੰਦਾ ਹਾਂ। ਪੰਡਤ ਜੀ ਦੱਸਣ ਲੱਗੇ ਕਿ ਮੇਰਾ ਹਾਲ ਇਹ ਹੈ ਕਿ ਮੈਂ ਪਿਛਲੇ ਜਨਮ ਵਿਚ ਕਾਉਂ ਹੁੰਦਾ ਸੀ ਤੇ ਮੇਰੇ ਘਰਵਾਲੀ ਖੋਤੀ ਦੀ ਜੂਨ ਵਿਚ ਸੀ। ਇਸ ਦੀ ਪਿੱਠ ਉਤੇ ਭਾਰ ਲੱਦਣ ਕਰਕੇ ਲਾਗਾ ਲਗਿਆ ਹੋਇਆ ਸੀ ਤੇ ਮੈਂ ਇਸ ਦੇ ਜਖਮਾਂ ਤੇ ਠੂੰਗਾਂ ਮਾਰਦਾ ਰਹਿੰਦਾ ਸੀ। ਇਸ ਨੂੰ ਜਾਣ ਬੁੱਝ ਕੇ ਤੰਗ ਕਰਦਾ ਸੀ ਤੇ ਉਚੇਚੇ ਤੌਰ ਤੇ ਇਸ ਦੇ ਜਖਮਾਂ ਤੇ ਠੂੰਗਾਂ ਮਾਰਦਾ ਰਹਿੰਦਾ ਸੀ। ਇਹ ਦੁਖੀ ਹੋ ਕੇ ਇਥੋਂ ਨਸ ਗਈ ਤੇ ਬਾਰਾਂ ਮੀਲ ਦੌਰ ਚਲੀ ਗਈ ਤੇ ਬੜੇ ਦਿਨਾਂ ਬਾਅਦ ਜਦੋਂ ਮੈਂ ਅਕਾਸ਼ ਵਿਚ ਉੱਡ ਰਿਹਾ ਸੀ, ਇਸ ਤੇ ਨਜ਼ਰ ਪੈ ਗਈ ਤੇ ਮੈਂ ਹੇਠਾਂ ਉਤਰ ਕੇ ਇਸ ਦੇ ਜਖਮਾਂ ਉਤੇ ਇਤਨੀ ਜ਼ੋਰ ਦੀ ਟੁੰਡੀ ਮਾਰ ਕੇ ਚੁੰਝ ਮਾਰੀ ਕਿ ਮੇਰੀ ਚੁੰਝ ਇਸ ਦੀ ਹੱਡੀ ਵਿਚ ਖੁੱਭ ਗਈ। ਇਸ ਨੂੰ ਬਹੁਤ ਜਿਆਦਾ ਤਕਲੀਫ ਹੋਈ ਤੇ ਇਹ ਨਸ ਪਈ ਤੇ ਮੇਰੀ ਚੁੰਝ ਹੱਡੀ ਵਿਚ ਖੁੱਭ ਹੋਈ ਸੀ। ਨੇੜੇ ਇਕ ਮਹਾਂਪੁਰਸ਼ਾਂ ਦਾ ਸਥਾਨ ਸੀ। ਉਥੇ ਪਿਛਲੇ ਪਾਸੇ ਇਕ ਨੀਵੀਂ ਥਾਂ ਤੇ ਉਨ੍ਹਾਂ ਦਾ ਤੇ ਸੰਗਤਾਂ ਦੇ ਇਸ਼ਨਾਨ ਦਾ ਪਾਣੀ ਜਮਾਂ ਹੋ ਜਾਂਦਾ ਸੀ ਉਹ ਬਹੁਤ ਢੂੰਘਾ ਢੂੰਮ ਸੀ ਤੇ ਇਹ ਦੌੜ ਕੇ ਉਸ ਪਾਣੀ ਦੇ ਡੂੰਮ ਵਿਚ ਡੱਬ ਗਈ ਤੇ ਨਾਲ ਹੀ ਮੈਂ ਡੱਬ ਗਿਆ। ਮਹਾਂਪੁਰਸ਼ਾਂ ਦੇ ਸਰੀਰ ਦੇ ਇਸ਼ਨਾਨ ਵਾਲੇ ਜਲ ਵਿਚ ਡੱਬ ਕੇ ਮਰਨ ਦਾ ਇਹ ਫਲ ਲੱਗਿਆ ਕਿ ਮੈਂ ਪੰਡਤ ਹੋ ਗਿਆ ਤੇ ਇਹ ਪੰਡਤਾਣੀ ਹੋ ਗਈ। ਸਾਡੀ ਸ਼ਾਦੀ ਹੋ ਗਈ ਤੇ ਪਿਛਲਾ ਕਰਮ ਸਾਡਾ ਮਿਟਿਆ ਨਹੀਂ ਪਰ ਸਾਨੂੰ ਜਨਮ ਜ਼ੂਰ ਮਨੁੱਖ ਜੂਨੀ ਵਿਚ ਮਿਲ ਗਿਆ। ਪਿਛਲੀ ਜੂਨ ਵਿਚ ਜਦੋਂ ਮੈਂ ਕਾਉਂ ਸੀ, ਇਸ ਦੇ ਜਖਮਾਂ ਤੇ ਚੁੰਝਾਂ ਮਾਰਿਆ ਕਰਦਾ ਸੀ ਪਰ ਹੁਣ ਇਹ ਮੈਨੂੰ ਕੌੜੇ ਕੁਸੈਲੇ ਬਚਨਾਂ ਦੀਆਂ ਚੁੰਝਾਂ ਮਾਰਦੀ ਹੈ। ਮੈਨੂੰ ਇਸ ਦਾ ਪਤਾ ਹੈ ਤੇ ਮੈਨੂੰ ਇਸ ਤੇ ਗੁੱਸਾ ਨਹੀਂ ਆਉਂਦਾ। ਮੇਰੇ ਧਿਆਨ ਵਿਚ ਰਹਿੰਦਾ ਹੈ ਕਿ ਮੈਂ ਵੀ ਇਸ ਨੂੰ ਬਹੁਤ ਦੁਖ ਦਿਤਾ ਹੈ। ਇਸ ਤਰ੍ਹਾਂ ਨਾਲ ਸੰਤ ਜੀ! ਮੇਰਾ ਹਾਲ ਤਾਂ ਇਹ ਹੈ, ਹੁਣ ਤੁਸੀਂ ਆਪਣਾ ਹਾਲ ਦੱਸੋ।

ਸੰਤ ਆਪਣੇ ਦੋਵੇਂ ਹੱਥ ਅੱਗੇ ਕਰਕੇ ਕਹਿਣ ਲੱਗੇ ਕਿ ਜੋਤਸ਼ੀ ਜੀ! ਇਹ ਦੱਸੋ ਕਿ ਮੇਰੇ ਦੋਵੇਂ ਹੱਥ ਕਿਉਂ ਵੱਚੇ ਗਏ? ਪੰਡਤ ਜੀ ਥੋੜ੍ਹੇ ਚੁਪ ਹੋ ਗਏ ਤੇ ਆਪਣਾ ਹਿਸਾਬ ਕਿਤਾਬ ਕੱਢ ਕੇ ਕਹਿਣ ਲੱਗੇ ਕਿ ਤੁਸੀਂ ਪਿਛਲੇ ਜਨਮ ਵਿਚ ਸੰਤ ਸੀਗੇ ਤੇ ਤੁਸੀਂ ਮੌਨੀ ਸੰਤ ਸੀ, ਕਿਸੇ ਨਾਲ ਬੋਲਿਆ ਨਹੀਂ ਸੀ ਕਰਦੇ। ਇਹ ਜਿਹੜਾ ਰਾਜਕੁਮਾਰ ਹੈ - ਰਾਜੇ ਦਾ ਲੜਕਾ, ਜਿਸ ਦੀ ਮੌਤ ਉਸ ਲੜਕੀ ਦੇ ਹੱਥਾਂ ਹੋਈ ਹੈ ਇਹ ਪਿਛਲੇ ਜਨਮ ਵਿਚ ਕਸਾਈ ਸੀ। ਇਹ ਲੜਕੀ ਜੋ ਕਿ ਰਾਜਕੁਮਾਰੀ ਹੈ ਜਿਸ ਨੇ ਤੁਹਾਡੇ ਤੇ ਇਲਜ਼ਾਮ ਲਾਇਐ, ਇਹ ਪਿਛਲੇ ਜਨਮ ਵਿਚ ਗਉਂ ਸੀ। ਇਕ ਦਫਾ ਦਾ ਜ਼ਿਕਰ ਹੈ ਕਿ ਇਸ ਗਉਂ ਨੂੰ ਖਰੀਦ ਕੇ ਕਸਾਈ ਜ਼ਿਬਾਹ (ਮਾਰਨ) ਕਰਨ ਵਾਸਤੇ ਲਈ ਜਾ ਰਿਹਾ ਸੀ ਤੇ ਸੰਤ ਜੀ ਜਿਥੇ ਤੁਸੀਂ ਭਜਨ ਕਰਿਆ ਕਰਦੇ

ਸੀ ਉਸ ਤੋਂ ਥੋੜ੍ਹੀ ਦੂਰ ਝਿੜੀ ਸੀ, ਉਥੇ ਲਿਜਾ ਕੇ ਜਦੋਂ ਇਸ ਨੂੰ ਵੱਡਣ ਲੱਗਿਆ ਤਾਂ ਇਹ ਰੱਸਾ ਤੁੜਾ ਕੇ ਭੱਜ ਆਈ। ਤੁਹਾਡੇ ਪਿਛਲੇ ਪਾਸੇ ਇਕ ਡੂੰਘਾ ਸੁੱਕਾ ਟੋਆ ਸੀ। ਇਹ ਗਉਂ ਤੁਹਾਡੇ ਅੱਗੇ ਦੀ ਲੰਘ ਕੇ ਉਸ ਵਿਚ ਫੜ ਗਈ। ਕਸਾਈ ਗਉਂ ਦਾ ਪਿਛਾ ਕਰਨ ਲਈ ਦੌੜਿਆ ਜਾ ਰਿਹਾ ਸੀ ਪਰ ਇਸ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਗਉਂ ਕਿਥੇ ਗਈ। ਤੁਹਾਡੇ ਕੋਲ ਆ ਕੇ ਇਸ ਨੇ ਤੁਹਾਨੂੰ ਪੁਛਿਆ ਕਿ ਐਥੇ ਗਉਂ ਤਾਂ ਨਹੀਂ ਆਈ ਤੇ ਹੱਥ ਵਿਚ ਫੜਾ ਸੀ ਅਤੇ ਇਹ ਵੀ ਤੁਸੀਂ ਜਾਣਦੇ ਸੀ ਕਿ ਇਹ ਕਸਾਈ ਹੈ। ਪਰਤੂੰ ਤੁਸੀਂ ਬਗੈਰ ਸੌਚੇ ਦੋਵੇਂ ਹੱਥ ਪਿਛੇ ਕਰਕੇ ਇਸ਼ਾਰਾ ਕਰ ਦਿਤਾ ਕਿ ਗਉਂ ਇਥੇ ਹੈ। ਉਸ ਨੇ ਗਉਂ ਫੜ ਲਈ ਤੇ ਗਉਂ ਨੂੰ ਮਾਰਨ ਵਾਸਤੇ ਦਰਿਆ ਦੇ ਕੰਢੇ ਤੇ ਲੈ ਗਿਆ ਤੇ ਉਥੋਂ ਜਾ ਕੇ ਮਾਰ ਦਿਤੀ ਤੇ ਹਾਲੇ ਗਉਂ ਦੀ ਖੱਲ ਲਾਹੁਣ ਹੀ ਲੱਗਿਆ ਸੀ ਕਿ ਜੰਗਲ ਵਿਚੋਂ ਸ਼ੇਰ ਆ ਗਿਆ ਤੇ ਤੈਨੂੰ ਸ਼ੇਰ ਨੇ ਮਾਰ ਦਿੱਤਾ। ਇਨ੍ਹੇ ਨੂੰ ਉਸ ਨਦੀ ਵਿਚ ਪਾਣੀ ਚੜ੍ਹ ਗਿਆ ਤੇ ਦੂਜੇ ਪਾਸੇ ਇਕ ਮਹਾਤਮਾ ਇਸ਼ਨਾਨ ਕਰ ਰਹੇ ਸੀ ਤੇ ਉਨ੍ਹਾਂ ਦੀ ਚਰਨ ਧੂੜ ਇਨ੍ਹਾਂ ਦੇ ਮਿਰਤਕ ਸਰੀਰਾਂ ਨੂੰ ਛਹ ਗਈ, ਉਸ ਦੇ ਨਾਲ ਇਨ੍ਹਾਂ ਨੂੰ ਮਨੁੱਖ ਦਾ ਜਾਮਾ ਪ੍ਰਾਪਤ ਹੋ ਗਿਆ।

ਉਹ ਰਾਜਕੁਮਾਰ ਬਣ ਗਿਆ, ਇਹ ਰਾਜਕੁਮਾਰੀ ਬਣ ਗਈ। ਹੁਣ ਕਰਮਾਂ ਨੇ ਤੁਸੀਂ ਤਿੰਨੇ ਇਕੱਠੇ ਕਰ ਦਿੱਤੇ। ਤੇਰੀ ਕੁਟੀਆ ਲਾਗੇ ਰਾਜੇ ਨੇ ਰਾਜਕੁਮਾਰ ਦਾ ਮਹਿਲ ਪਾ ਦਿਤਾ ਤੇ ਪਹਿਲੀ ਰਾਤ ਨੂੰ ਇਸ ਨੇ ਬਦਲਾ ਲੈਣਾ ਸੀ। ਇਹਦੇ ਹੱਥੋਂ ਤਲਵਾਰ ਛੁਟ ਕੇ ਰਾਜਕੁਮਾਰ ਦੇ ਲੱਗੀ, ਤੂੰ ਇਸ਼ਨਾਨ ਕਰਕੇ ਜਾ ਰਿਹਾ ਸੀ ਤੇ ਤੂੰ ਫੜਿਆ ਗਿਆ। ਪਿਛਲੇ ਜਨਮ ਦਾ ਤੇਰਾ ਇਹ ਕਸੂਰ ਸੀ ਕਿ ਤੂੰ ਦੋਵੇਂ ਹੱਥਾਂ ਨਾਲ ਇਸ਼ਾਰਾ ਕਰਕੇ ਕਹਿ ਦਿਤਾ ਕਿ ਉਹ ਪਿਛਲੇ ਪਾਸੇ ਗਉਂ ਹੈ, ਉਸ ਨੇ ਇਸਦਾ ਸਿਰ ਵੱਡਿਆ ਸੀ, ਰਾਜਕੁਮਾਰੀ (ਗਉਂ) ਨੇ ਇਸ ਦਾ ਵੱਡ ਦਿਤਾ। ਜਿੰਨਾ ਕਸੂਰ ਤੇਰਾ ਸੀ, ਉਸ ਦੀ ਸਜ਼ਾ ਤੈਨੂੰ ਮਿਲਣੀ ਹੀ ਸੀ, ਇਸ ਕਰਕੇ ਤੇਰੇ ਹੱਥ ਵੱਢੇ ਗਏ। ਸੋ ਤੂੰ ਹੁਣ ਫਿਕਰ ਨਾ ਕਰ। ਚਾਹੀਦਾ ਤਾਂ ਤੈਨੂੰ ਇਹ ਸੀ ਕਿ ਤੂੰ ਚੁਪ ਰਹਿੰਦਾ ਤੇ ਬਗੈਰ ਇਸ਼ਾਰਾ ਕੀਤੇ ਮਸਤ ਰਹਿੰਦਾ ਪਰ ਤੂੰ ਸੋਚਿਆ ਕਿ ਮੈਂ ਸੰਤ ਹਾਂ, ਮੈਨੂੰ ਸੱਚ ਬੋਲਣਾ ਚਾਹੀਦਾ ਹੈ। ਤੂੰ ਸੱਚ ਬੋਲ ਦਿਤਾ ਪਰ ਇਹ ਨਹੀਂ ਸੋਚਿਆ ਕਿ ਗਉਂ ਹੱਤਿਆ ਦਾ ਪਾਪ ਵੀ ਲੱਗੇਗਾ। ਜੇਕਰ ਐਸੇ ਹਾਲਾਤ ਵਿਚ ਚੁਪ ਰਿਹਾ ਜਾਂਦਾ ਤਾਂ ਉਸ ਦੀ ਜਾਨ ਬਚ ਜਾਣੀ ਸੀ ਤੇ ਤੈਨੂੰ ਇਹ ਪਾਪ ਨਹੀਂ ਸੀ ਲੱਗਣਾ। ਸੋ ਇਹ ਸਾਰਾ ਤੇਰੇ ਕਰਮਾਂ ਦਾ ਕਸੂਰ ਹੈ, ਇਸ ਵਿਚ ਰਾਜੇ ਦਾ ਦੋਸ਼ ਨਹੀਂ ਕਿ ਉਸ ਨੇ ਤੈਨੂੰ ਸਜ਼ਾ ਦਿਤੀ ਹੈ। ਸੰਸਾਰ ਵਿਚ ਆ ਕੇ ਹਰ ਇਕ ਆਪਣੇ ਕਰਮਾਂ ਦਾ ਹੀ ਫਲ ਭੋਗਦਾ ਹੈ ਤੇ ਕਰਮਾਂ ਦੀ ਗਤੀ ਬਹੁਤ ਬਲਵਾਨ ਹੈ, ਇਸ ਨੂੰ ਟਾਲਣਾ ਮੁਸਕਲ ਹੁੰਦਾ ਹੈ -

**ਧਲ ਦਿਤਿਆਂ ਬਾਝ ਨਾ ਜਾਣਾ,  
ਤੇਰਿਆਂ ਕਰਮਾਂ ਨੇ ਬੰਦਿਆਂ -2, 2.**  
**ਦਦੇ ਦੋਸੁ ਨ ਦੇਊ ਕਿਸੇ ਦੋਸੁ ਕਰਮਾ ਆਪਣਿਆ॥**

(ਬਾਕੀ ਪੰਨਾ 36 ਤੇ)

## ਵਿਸਾਖੀ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥

ਸੰਤ ਵਰਿਆਮ ਸਿੰਘ ਜੀ  
ਬਾਨੀ ਵਿ. ਗੁ. ਰੁਹਾਨੀ ਮਿਸ਼ਨ

ਭਾਰਤ ਵਿਚ ਵਰਣਨ ਯੋਗ ਇਸਲਾਮ ਦਾ ਰਾਜਸੀ ਕਾਲ ਕਈ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ। 1000 ਤੋਂ 1526 ਈ. ਤਕ ਪੰਜਾਬ ਦੀ ਹਾਲਤ ਤੂਫਾਨਾਂ ਦੀ ਮਾਰ ਹੇਠ ਆਏ ਉਸ ਮਕਾਨ ਵਾਂਗੂ ਸੀ ਜਿਸ ਦੇ ਬੂਹੇ ਅੱਧ ਖੁਲ੍ਹੇ ਰਹਿਣ ਕਰਕੇ ਝੱਖੜ ਮਕਾਨ ਦੇ ਅੰਦਰ ਦਾਖਲ ਹੋ ਗਏ ਹੋਣ ਅਤੇ ਸਾਰੇ ਮਕਾਨ ਵਿਚ ਚੀਜ਼ਾਂ ਦੀ ਤਰਥੱਲੀ ਮਰਾ ਕੇ ਬੇ-ਵਿਉਂਤੀ ਕਰਕੇ ਖਿੰਡਾਅ ਦਿਤੀਆਂ ਹੋਣ। ਤੂਫਾਨ ਨਾਲ ਮਕਾਨ ਦੀਆਂ ਕੰਧਾਂ ਗਿਰ ਗਈਆਂ ਅਤੇ ਉਜੜੇ ਬੇਹ ਵਾਂਗੂ ਪ੍ਰਤੀਤ ਦੇਣ ਲੱਗੀਆਂ। ਝੱਖੜਾਂ ਦਾ ਇਹ ਸਿਲਸਿਲਾ ਇਸਲਾਮੀ ਹਮਲਿਆਂ ਦੇ ਨਾਲ ਸ਼ੁਰੂ ਹੋ ਗਿਆ। ਇਸ ਦੇ ਮੌਢੀ ਅਫਗਾਨਿਸਤਾਨ ਰਾਜਸੀ ਖਾਨਦਾਨ ਨਾਲ ਸਬੰਧ ਰੱਖਣ ਵਾਲੇ ਅਲਪਤਗੀਨ ਅਤੇ ਸਬੁਕਤਦੀਨ ਸਨ ਉਨ੍ਹਾਂ ਨੇ ਭਾਰਤੀ ਸ਼ਕਤੀ ਨੂੰ ਖੇਰੂ-ਖੇਰੂ ਕਰਨਾ ਸ਼ੁਰੂ ਕਰ ਦਿਤਾ। ਮਹਿਮੂਦ ਨੇ ਆਪਣੇ ਰਾਜ ਕਾਲ 999-1030 ਈ. ਵਿਚ ਭਾਰਤ ਤੇ 17 ਹਮਲੇ ਕੀਤੇ ਜਿਨ੍ਹਾਂ ਦੀ ਬਹੁਤੀ ਮਾਰ ਕਾਨੂੰਜ, ਕਾਲੰਜਰ ਜਾਂ ਰੰਥਮਥੋਰ ਉਤੇ ਪਈ। ਮਹਿਮੂਦ ਦਾ ਇਕ ਹਮਲਾ ਗੁਜਰਾਤ ਵਿਚ ਮਸ਼ਹੂਰ ਮੰਦਰ ਸੌਮਨਾਥ ਉਪਰ ਹੋਇਆ। ਹਿੰਦੂ ਰਾਜਿਆਂ ਦੀ ਰਾਜਧਾਨੀ ਪਹਿਲਾਂ ਕਾਬਲ ਸੀ, ਉਥੋਂ ਹਟ ਕੇ ਉਦਭੰਡ ਵਿਚ ਕਾਇਮ ਹੋਈ, ਇਥੋਂ ਵੀ ਤੁਰਕਾਂ ਨੇ ਇਨ੍ਹਾਂ ਨੂੰ ਨੰਦਨਾਂ ਵਿਚ ਪਕੇਲ ਦਿਤਾ। ਅਖੀਰ ਸਰਹੰਦ ਨੂੰ ਆਪਣੀ ਰਾਜਧਾਨੀ ਬਣਾ ਕੇ ਰਾਜ ਕਰਨ ਲੱਗੇ। ਹਿੰਦ ਦੇ ਰਾਜੇ ਕਦੇ ਇਕੱਠੇ ਹੋ ਕੇ ਜੁੱਧ ਨਹੀਂ ਕਰਦੇ ਸਨ, ਇਸ ਕਰਕੇ ਇਕੱਲੇ-ਇਕੱਲੇ ਮਾਰ ਖਾਂਦੇ ਰਹਿੰਦੇ ਸੀ। ਗਜ਼ਨਵੀਆਂ ਦੀ ਤਾਕਤ ਘਟਣ ਨਾਲ ਗੌਰੀ ਤੁਰਕਾਂ ਨੇ ਥਾਂ ਮੱਲ ਲਈ। ਉਨ੍ਹਾਂ ਨੇ ਲੁੱਟ ਕੇ ਵਾਪਸ ਜਾਣ ਦੀ ਥਾਂ ਭਾਰਤ ਵਿਚ ਪੈਰ ਜਮਾ ਲਏ। ਸਹਾਬਾ-ਉਦ-ਦੀਨ ਨੇ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਦੇ ਮੌਕੇ ਤੇ ਸੀਸ ਦੀ ਮੰਗ ਕਰਦੇ ਹੋਏ।

ਭਾਰਤ ਵਿਚ ਤੁਰਕੀ ਰਾਜ ਕਾਇਮ ਕਰ ਲਿਆ। ਇਸੇ ਸਮੇਂ ਵਿਚ ਚੰਗੇਜ਼ ਖਾਨ ਵਰਗੇ ਮੱਧ ਐਸੀਆ ਵਿਚੋਂ ਉਠੇ। ਸਮੰਦਰ ਦੀਆਂ ਕਾਗਾਂ ਵਾਂਗ ਮੱਲਾਂ ਮਾਰਦੇ ਫੈਲ ਗਏ। ਰੂਸ, ਈਰਾਨ, ਅਫਗਾਨਿਸਤਾਨ ਸਭਨਾਂ ਦੇਸਾਂ ਦੀ ਤਾਕਤ ਤੀਲ੍ਹਿਆਂ ਵਾਂਗ ਇਨ੍ਹਾਂ ਦੀ ਤਾਕਤ ਦੇ ਅੱਗੇ ਉਡ ਗਈ। ਚੰਗੇਜ਼ ਖਾਨ ਜਲਾਲ-ਉਦ-ਦੀਨ ਦਾ ਪਿਛਾ ਕਰਦਾ ਅਟਕ ਦਰਿਆ ਤਕ ਪਹੁੰਚ ਗਿਆ। ਇਨ੍ਹਾਂ ਨੇ ਭਾਰਤ ਦੀ ਅਮੀਰੀ ਨੂੰ ਤੱਕ ਕੇ 300 ਸਾਲ ਤਕ ਭਾਰਤ ਵਿਚ ਉਜਾੜਾਂ ਤੇ ਬਰਬਾਦੀ ਦਾ ਮਹੱਲ ਕਾਇਮ ਰੱਖਿਆ। ਇਸ ਸਮੇਂ ਵਿਚ ਅਮੀਰ ਤੈਮੂਰ ਤੇ ਬਾਬਰ ਦੀਆਂ ਮੁੰਹਿਮਾਂ ਮਹੱਤਤਾ ਰਖਦੀਆਂ ਹਨ। ਤੈਮੂਰ ਨੇ ਭਾਰਤ ਵਿਚ ਅੰਜਿਹਾ ਜ਼ਬਰ ਕੀਤਾ ਕਿ ਸੁਣ ਕੇ ਲੂ ਕੰਢੇ ਖੜ੍ਹੇ ਹੁੰਦੇ ਹਨ। ਇਸ ਰਾਜਸੀ ਉਥੱਲ-ਪੁਥੱਲ ਵਿਚ ਪੰਜਾਬ ਨੂੰ ਬਹੁਤ ਵੱਡਾ ਸੰਤਾਪ ਝਲਣਾ ਪਿਆ। ਦਿੱਲੀ ਦੇ ਬਾਬਲ ਵਲੋਂ ਆਉਣ ਵਾਲੇ ਹਮਲਾਵਰਾਂ ਦਾ ਮੁਕਾਬਲਾ ਕਰਨ ਵਾਸਤੇ ਪੰਜਾਬ ਨੂੰ ਇਕ ਸੈਨਿਕ ਛਾਊਣੀ ਵਿਚ ਬਦਲ ਦਿਤਾ। ਇਨ੍ਹਾਂ ਫੌਜੀਆਂ ਨੇ ਪੰਜਾਬ ਦੀ ਆਰਥਿਕ ਹਾਲਤ ਉਤੇ ਬਹੁਤ ਸੱਟ ਮਾਰੀ। ਉਸ ਸਮੇਂ ਦਾ ਪੰਜਾਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ। ਸੁਲਤਾਨਾਂ ਦਾ ਆਪਣਾ ਰਾਜ ਸੀ, ਮੁਲਤਾਨ, ਦੀਪਾਲਪੁਰ, ਲਾਹੌਰ, ਜਲੰਧਰ, ਸਰਹੰਦ ਤੇ ਸਮਾਣਾ ਆਦਿ ਦੇ ਵੱਖਰੇ-ਵੱਖਰੇ ਸੁਤੰਤਰ ਹਾਕਮ ਹੋਇਆ ਕਰਦੇ ਸਨ। ਇਸ ਰਾਜਸੀ ਸਮੇਂ ਵਿਚ ਹਿੰਦੂਆਂ ਦੀ ਹਾਲਤ ਬਹੁਤ ਹੀ ਪਤਲੀ ਹੋ ਗਈ। ਸਾਰੇ ਵੱਡੇ ਅਹੁਦਿਆਂ ਉਪਰ ਹਮਲਾਵਰ ਫੌਜਾਂ ਦੇ ਨੁਮਾਇੰਦੇ ਹੀ ਨਿਯੁਕਤ ਹੋਇਆ ਕਰਦੇ ਸਨ। ਪੰਜਾਬ ਵਿਚ ਜਿਨ੍ਹਾਂ ਹਿੰਦੂਆਂ ਨੇ ਇਸਲਾਮ ਧਾਰਨ ਕੀਤਾ ਸੀ ਉਨ੍ਹਾਂ ਨੂੰ

ਵੀ ਵੱਡਿਆਂ ਅਹੁਦਿਆਂ ਤੋਂ ਵੰਚਿਤ ਰੱਖਿਆ ਜਾਂਦਾ ਸੀ ਪਰ ਫਿਰ ਵੀ ਹਿੰਦੂਆਂ ਨਾਲੋਂ ਉਨ੍ਹਾਂ ਨੂੰ ਜ਼ਿਆਦਾ ਸਹੂਲਤਾਂ ਪ੍ਰਾਪਤ ਹੁੰਦੀਆਂ ਸਨ। ਹਿੰਦੂਆਂ ਨੂੰ ਕਾਫਰ ਅਤੇ ਬੁਤਪ੍ਰਸਤ ਆਖਿਆ ਜਾਂਦਾ ਸੀ। ਇਨ੍ਹਾਂ ਨਾਲ ਸ਼ਾਸ਼ਕਾਂ ਨੂੰ ਹਮਦਰਦੀ ਨਹੀਂ ਸੀ, ਇਨ੍ਹਾਂ ਨੂੰ ਦੂਜੇ ਦਰਜੇ ਦੇ ਅਧਿਕਾਰ ਪ੍ਰਾਪਤ ਸਨ। ਮੁਗਲਾਂ ਦੇ ਵੇਲੇ ਹਿੰਦੂਆਂ ਦੀ ਲਿਆਕਤ ਨੂੰ ਜਾਣਦਿਆਂ ਉਨ੍ਹਾਂ ਨੂੰ ਰਾਜ ਪ੍ਰਬੰਧ ਵਿਚ, ਵਣਜ ਵਪਾਰ, ਖੇਤੀ ਬਾੜੀ ਆਦਿਕ ਮਹਿਕਿਮਿਆਂ ਵਿਚ ਕੁਝ ਵਿਸ਼ੇਸ਼ ਹੱਕ ਪ੍ਰਾਪਤ ਸਨ। ਇਸ ਸਮੇਂ ਵਿਚ ਹਿੰਦੂ ਰਾਜੇ ਬਿਲਕੁਲ ਮਿੱਟੀ ਦੇ ਬੁੱਤ ਤਾਂ ਨਹੀਂ ਸਨ ਪਰ ਆਪਣੀਆਂ ਸੀਮਤ ਆਰਥਿਕ ਹਾਲਤਾਂ ਦੇ ਅਧੀਨ ਬਹੁਤ ਵੱਡੀ ਫੌਜ ਨਹੀਂ ਰਖ ਸਕਦੇ ਸਨ। ਰਾਜਾ ਜੈ ਪਾਲ ਨੇ ਮਹਿਮੂਦ ਸ਼ਬਕਤਰੀਨ ਤੋਂ ਹਾਰ ਖਾ ਕੇ ਵੀ ਹਾਰ ਨਹੀਂ ਮੰਨੀ ਸੀ। ਉਸ ਦੇ ਉਤਰਾਧਿਕਾਰੀ ਰਾਜਾ ਅਨੰਦਪਾਲ ਨੇ ਮਹਿਮੂਦ ਦੇ ਵਿਰੁਧ ਰਾਜਪੂਤਾਂ ਦਾ ਇਕ ਸੰਘ ਕਾਇਮ ਕਰ ਲਿਆ ਪਰ ਕੋਈ ਬੁਤੀ ਸਰਲਤਾ ਨਾ ਹੋਈ। ਉਸ ਦੇ ਪੁੱਤਰ ਤੁਲੋਚਨ ਪਾਲ ਨੇ ਸਰਹੰਦ ਨੂੰ ਰਾਜਧਾਨੀ ਬਣਾਇਆ। ਉਸ ਸਮੇਂ ਇਸ ਤਰ੍ਹਾਂ ਲਗਦਾ ਸੀ ਜਿਵੇਂ ਹਿੰਦੂਆਂ ਵਿਚ ਕੋਈ ਜਾਨ ਹੀ ਨਾ ਰਹੀ ਹੋਵੇ। ਭਾਵੇਂ ਪੰਜਾਬ ਦੇ ਪਹਾੜਾਂ ਵਿਚ ਪਹਾੜੀ ਰਾਜਪੂਤ ਰਾਜੇ ਰਾਜ ਕਰਦੇ ਸਨ ਪਰ ਉਹ ਕਦੇ ਵੀ ਇਸਲਾਮੀ ਰਾਜਿਆਂ ਨਾਲ ਡਟ ਕੇ ਨਹੀਂ ਲੜੇ ਸਨ। 1521 ਵਿਚ ਬਾਬਰ ਨੇ ਪੰਜਾਬ ਉਤੇ ਹਮਲਾ ਕੀਤਾ ਅਤੇ ਸੈਦਾਪੁਰ (ਏਮਨਾਬਾਦ) ਨੂੰ ਬਿਲਕੁਲ ਤਬਾਹ ਕਰ ਦਿਤਾ। ਗੁਰੂ ਨਾਨਕ ਪਾਤਸ਼ਾਹ ਉਥੋਂ ਮੌਜੂਦ ਸਨ। ਉਨ੍ਹਾਂ ਨੇ ਇਸ ਤਬਾਹੀ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਦਰਦਨਾਕ ਹਾਲਤ ਨੂੰ ਤਕਦਿਆਂ ਫੁਰਮਾਨ ਕੀਤਾ-

**ਖੁਰਾਸਾਨ ਖਸਮਾਨਾ ਕੀਆ ਹਿੰਦੂਸਤਾਨੁ ਭਰਾਇਆ॥  
ਆਪੇ ਦੌਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥  
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥  
ਕਰਤਾ ਤੂੰ ਸਭਨਾ ਕਾ ਸੋਈ॥  
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥  
ਸਕਤਾ ਸੀਹੁ ਮਾਰੇ ਧੇ ਵਰੀ ਖਸਮੇ ਸਾ ਪੁਰਸਾਈ॥  
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ॥  
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥  
ਜੇ ਕੋਂ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥  
ਖਸਮੇ ਨਦਰੀ ਕੀੜਾ ਆਵੈ ਜੇਤੇ ਚੁਗੀ ਦਾਣੇ॥  
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥**

ਪੰਨਾ - 360

ਇਥੇ ਗੁਰ ਮਹਾਰਾਜ ਜੀ ਨੇ ਬਾਬਰ ਦੀਆਂ ਫੌਜਾਂ ਨੂੰ ਸੇਰ ਦੀ ਤੁਲਨਾ ਦਿੱਤੀ ਅਤੇ ਪੰਜਾਬ ਵਾਸੀਆਂ ਨੂੰ ਗਾਂਈਆਂ ਦੇ ਵੱਗ ਨਾਲ ਤੁਲਨਾ ਦਿਤੀ। ਮਾਨਸਕ ਗਿਰਾਵਟ ਦੀ ਹਾਲਤ ਦਸਦਿਆਂ ਹੋਇਆਂ ਫੁਰਮਾਨ ਕੀਤਾ -

**ਸਰਮ ਧਰਮ ਕਾ ਛੇਰਾ ਦੂਰਿ॥  
ਨਾਨਕ ਕੁਝੁ ਰਹਿਆ ਭਰਪੂਰਿ॥  
ਮਥੇ ਟਿਕਾ ਤੇੜਿ ਧੱਤੀ ਕਖਾਈ॥  
ਗਥਿ ਛੁਗੀ ਜਗਤ ਕਾਸਾਈ॥**

**ਨੀਲ ਵਸੜ੍ਹ ਪਹਿਰਿ ਹੋਵਹਿ ਪਰਵਾਣੁ॥**

**ਮਲੇਛ ਧਾਨੁ ਲੇ ਪੁਜਹਿ ਪੁਰਾਣੁ॥**

**ਅਭਾਖਿਆ ਕਾ ਕੁਠਾ ਬਕਰਾ ਖਾਣਾ॥**

**ਚਉਕੇ ਉਪਰਿ ਕਿਸੇ ਨ ਜਾਣਾ॥**

ਪੰਨਾ - 472

ਬਾਰਤ ਦੇ ਹਿੰਦੂ, ਸ੍ਰੈਮਾਨ ਅਤੇ ਅਣਖ ਵਰਗਾ ਅਨਮੁੱਲਾ ਗੁਣ ਆਪਣੇ ਵਿਚੋਂ ਗੁਆ ਕੇ ਢਹਿੰਦੀਆਂ ਕਲਾਂ ਵਿਚ ਸਹਿਕ ਰਹੇ ਸਨ। ਇਤਿਹਾਸਕਾਰਾਂ ਦਾ ਮਤ ਹੈ ਕਿ ਇਹ ਪਤਨ ਅਚਾਨਕ ਸ਼ੁਰੂ ਨਹੀਂ ਹੋਇਆ ਸੀ। ਇਹ ਸਾਗੀ ਗਿਰਾਵਟ ਵਿਦੇਸ਼ੀਆਂ ਦੇ ਸਿਰ ਤੇ ਨਹੀਂ ਮੜ੍ਹੀ ਜਾ ਸਕਦੀ। ਇਸ ਦਾ ਸਬੰਧ ਮਹਾਰਾਜਾ ਹਰਸ਼ ਵਰਧਨ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ। ਜਾਤ ਪਾਤ ਦੇ ਬੰਧਨਾਂ ਵਿਚ ਕੱਟੜਤਾ, ਪ੍ਰਸਪਰ ਮੇਲ ਜੋਲ ਦੀ ਅਣਹੋਦ ਤੇ ਅੰਧ ਵਿਸ਼ਵਾਸ ਦਾ ਪਸਾਰਾ, ਕਰਮ-ਕਾਂਡਾਂ ਦਾ ਕਰੜਾ ਜਾਲ ਜੋ ਪ੍ਰੋਹਤ ਸ਼੍ਰੋਣੀ ਨੇ ਪਸਾਰਿਆ ਸੀ, ਉਸ ਨਾਲ ਭਾਰਤ ਦੀ ਵਸੋਂ ਬਿਲਕੁਲ ਨਿਮਾਣੀ ਨਿਤਾਣੀ ਹੋ ਚੁੱਕੀ ਸੀ। ਰਹਿੰਦੀ ਕਸਰ ਇਸਲਾਮੀ ਰਾਜਿਆਂ ਨੇ ਪੂਰੀ ਕਰ ਦਿਤੀ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਇਹ ਹਾਲਤ ਸੀ -

**ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥**

**ਕੁਝੁ ਅਮਾਵਸ ਸਚੁ ਚੰਦਮਾ ਦੀਸੈ ਨਾਹੀ ਕਹ ਚੜਿਆ॥**

**ਹਉ ਭਾਗਿ ਵਿਕੁਨ੍ਹੀ ਹੋਈ॥ ਆਧੇਰੇ ਰਾਹੁ ਨ ਕੋਈ॥**

**ਵਿਚਿ ਹਉਸੈ ਕਰਿ ਦੁਖੁ ਰੋਈ॥**

**ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥** ਪੰਨਾ - 145

ਹਮਲਾਵਰ ਫੌਜਾਂ ਦੇ ਗੈਰ ਮੁਸਲਮਾਨ ਵਸੋਂ ਨੂੰ ਨਸ਼ਟ ਭ੍ਰਾਸ਼ਟ ਕਰਨ ਦੇ ਕਈ ਹੋਰ ਕਾਰਨ ਵੀ ਸਨ। ਪਹਿਲਾ - ਜਜੀਏ ਵਰਗੀਂ ਦਾ ਟੈਕਸ ਕੇਵਲ ਹਿੰਦੂਆਂ ਤੇ ਲਗਦਾ ਸੀ। ਫੌਜੀ ਛਾਉਣੀਆਂ ਪੰਜਾਬ ਦੇ ਪਿੰਡ-ਪਿੰਡ ਨੂੰ ਘੇਰੀਂ ਬੈਠੀਆਂ ਸਨ ਅਤੇ ਉਨ੍ਹਾਂ ਦੀ ਸੁਤੰਤਰਤਾ ਦੀ ਕੋਈ ਕਿਰਨ ਨਜ਼ਰ ਨਹੀਂ ਆ ਰਹੀ ਸੀ। ਲੁੱਟ ਕਸੁੱਟ ਦੀ ਕੋਈ ਫਰਿਆਦ ਸੁਣੀ ਨਹੀਂ ਜਾਂਦੀ ਸੀ। ਉਸ ਸਮੇਂ ਆਸ ਜਨਤਾ ਇਸਲਾਮ ਕਬੂਲਣ ਵਿਚ ਹੀ ਆਪਣਾ ਭਲਾ ਸਮਝਦੀ ਸੀ। ਹਿੰਦੂਆਂ ਉਤੇ ਜਜੀਆ ਇਸ ਕਰਕੇ ਲਗਾਇਆ ਜਾਂਦਾ ਸੀ ਕਿ ਹਿੰਦੂ ਜਨਤਾ ਆਪਣੀ ਰਾਬੀ ਉਪਰ ਆਏ ਬਹਚ ਪੂਰੇ ਕਰੇ। ਇਨ੍ਹਾਂ ਹਾਲਾਤਾਂ ਵਿਚ ਧਰਮ ਪਰਿਵਰਤਨ ਬਹੁਤ ਵੱਡੀ ਸੰਖਿਆ ਵਿਚ ਸ਼ੁਰੂ ਹੋ ਗਿਆ। ਹਿੰਦੂਆਂ ਨੂੰ ਕੋਈ ਵੀ ਉਚ ਪਦਵੀ ਪ੍ਰਾਪਤ ਨਹੀਂ ਹੋਇਆ ਕਰਦੀ ਸੀ। ਇਥੇ ਦੀ ਗੈਰ ਮੁਸਲਮ ਜਨਤਾ ਨੂੰ ਬਹੁਤ ਹੀ ਘੜੀਆ ਗਿਣਿਆ ਜਾਂਦਾ ਸੀ। ਪੱਛਮੀ ਪੰਜਾਬ ਦੇ ਲਗਭੱਗ ਸਾਰੇ ਰਾਜਪੂਤਾਂ ਨੇ ਹਿੰਦੂ ਧਰਮ ਤਿਆਗ ਕੇ ਇਸਲਾਮ ਕਬੂਲ ਕਰ ਲਿਆ ਸੀ। ਇਸ ਜਨਤਾ ਦੇ ਚਰਿੱਤਰ ਵਿਚੋਂ ਅਣਖ, ਸ੍ਰੈਮਾਨ, ਸ੍ਰੈ-ਵਿਸ਼ਵਾਸ ਵਰਗੇ ਗੁਣ ਬਿਲਕੁਲ ਅਲੋਪ ਹੋ ਚੁੱਕੇ ਸਨ। ਵੱਡੇ-ਵੱਡੇ ਹਿੰਦੂ ਕਬੀਲੇ ਜਿਵੇਂ ਕਿ ਸਿਆਲ, ਸਰਹੰਗ ਵਾਲੀਏ, ਬਾਹਲੀਏ, ਬਕਨ, ਹਕਨ, ਖੋਖਰ, ਢੂਢੀ, ਟਿਵਾਏ, ਖਰਲ ਤੇ ਮਰਲ, ਭੱਟੀ ਆਦਿ ਸਮੂਹਿਕ ਤੌਰ ਤੇ ਇਸਲਾਮ ਧਾਰਨ ਕਰ ਚੁੱਕੇ ਸਨ।

ਅਲਾਉਦੀਨ ਵਰਗੇ ਸੁਲਤਾਨ ਨੇ ਹਿੰਦੂਆਂ ਦੇ ਮੰਦਰ ਢਾਹ ਦਿਤੇ ਅਤੇ ਬੁੱਤ ਤੋੜ ਦਿਤੇ। ਬੁੱਤਾਂ ਨੂੰ ਤੌਲ ਲਈ ਵੱਟੇ ਬਣਾ ਕੇ ਹਟਵਾਣੀਆਂ ਦੀਆਂ ਤੱਕੜੀਆਂ ਵਿਚ ਜਿਨਸਾਂ

ਤੌਲਣ ਲਈ ਵਰਤੇ ਜਾਂਦੇ ਸਨ। ਹਿੰਦੂਆਂ ਨੂੰ ਚੰਗੇ ਕਪੜੇ ਪਹਿਣਣ ਤੇ ਚੰਗੀਆਂ ਸਵਾਰੀਆਂ ਉਤੇ ਚੜ੍ਹਨ ਦੀ ਪਾਬੰਦੀ ਲੱਗ ਚੁੱਕੀ ਸੀ, ਤੀਰਥ ਯਾਤਰਾ ਲਈ ਵੱਖਰੇ ਟੈਕਸ ਵਸਲ ਕੀਤੇ ਜਾਂਦੇ ਸਨ। ਉਸ ਵੇਲੇ ਦੇ ਅਧਿਆਤਮਕ ਆਗੂ ਸਿੱਧਾਂ, ਜੋਗੀਆਂ ਦੇ ਰੂਪ ਵਿਚ ਘਰ ਛੱਡ ਕੇ ਪਹਾੜਾਂ ਦੀਆਂ ਟੀਸੀਆਂ ਵਿਚ ਜਾਂ ਮੰਦਰਾਂ ਵਿਚ ਫੇਰੇ ਲਾਉਂਦੇ ਸਨ ਜਾਂ ਸਾਧੂਆਂ ਦੇ ਟੋਲੇ ਬਣਾ-ਬਣਾ ਕੇ ਧੁਣੀਆਂ ਰਮਾਉਂਦੇ ਫਿਰਦੇ ਸਨ। ਇਹ ਜੁੰਡਲੀ ਕੋਈ ਕੰਮ ਨਹੀਂ ਕਰਦੀ ਸੀ ਸਗੋਂ ਜਨਤਾ ਉਤੇ ਬਹੁਤ ਭਾਰੀ ਬੋਝ ਬਣੀ ਹੋਈ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਦੀ ਰਹੁਰੀਤ ਉਪਰ ਕਿੰਤੂ ਕਰਦਿਆਂ ਫੁਰਮਾਨ ਕੀਤਾ—

**ਜੋਗੁ ਨ ਖਿੰਥਾ ਜੋਗੁ ਨ ਢੰਡੈ ਜੋਗੁ ਨ ਭਸਮ ਚੜਾਈਐ॥  
ਜੋਗੁ ਨ ਮੰਦੀ ਮੁੰਡਿ ਮੁਭਾਇਐ ਜੋਗੁ ਨ ਸਿੰਭੀ ਵਾਈਐ॥  
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ॥**

ਪੰਨਾ - 730

ਇਹੋ ਜਿਹੀ ਅਧੋਗਤੀ ਵਿਚ, ਹਿੰਦੂ ਸਮਾਜ ਵਿਚ ਜਾਤ ਪਾਤ, ਉਚ ਨੀਚ, ਛੂਤ-ਅਛੂਤ ਦੇ ਬਹੁਤ ਹੀ ਵਖੇਵੇਂ ਪਏ ਹੋਏ ਸਨ। ਲੋਕ ਵਾਹਿਗੁਰੂ ਜੀ ਦੀ ਰਜਾਅ ਵਿਚ ਰਹਿਣ ਦੀ ਥਾਂ ਜੋਗੀਆਂ ਦੇ ਕੋਲ ਜਾਂਦੇ, ਜਾਦੂ ਟੂਣਿਆਂ ਵਾਲਿਆਂ ਕੋਲ ਜਾ ਕੇ ਉਨ੍ਹਾਂ ਤੋਂ ਸ਼ਗਨ-ਅਪਸ਼ਗਨ ਪੁਛਦੇ ਅਤੇ ਟੂਣੇ-ਟਾਮਣ ਕਰਕੇ ਸੁਖ ਦੀ ਆਸ ਰਖਦੇ ਸਨ। ਇਉਂ ਪ੍ਰਤੀਤ ਦਿੰਦਾ ਸੀ ਜਿਵੇਂ ਹਿੰਦੂ ਸਮਾਜ ਦੇ ਵਿਸ਼ਾਲ ਸਰੀਰ ਵਿਚ ਬੇਅੰਤ ਬਿਮਾਰੀਆਂ ਪੈਦਾ ਹੋ ਗਈਆਂ ਹੋਣ ਅਤੇ ਇਸ ਸਰੀਰ ਦਾ ਲਹੂ ਰੁਕ-ਰੁਕ ਕੇ ਚਲ ਰਿਹਾ ਹੋਵੇ। ਇਕ ਤਰ੍ਹਾਂ ਨਾਲ ਇਹ ਸਮਾਜ ਜ਼ਮੀਨ ਉਤੇ ਲੰਮਾ ਹੀ ਪੈ ਗਿਆ ਸੀ, ਕੋਈ ਸੰਘਰਸ਼ ਇਨ੍ਹਾਂ ਦੇ ਮਨ ਵਿਚ ਨਹੀਂ ਉਪਜਦਾ ਸੀ। ਸ੍ਰੈਮਾਨ ਪੂਰੀ ਤਰ੍ਹਾਂ ਨਾਲ ਖਤਮ ਹੋ ਚੁਕਿਆ ਸੀ। ਇਨ੍ਹਾਂ ਦੀ ਸਹਾਇਤਾ ਕਰਨ ਵਾਲਾ ਈਸ਼ਵਰ, ਦੇਵੀ ਦੇਵਤਿਆਂ ਦੇ ਰੂਪ ਵਿਚ ਵੰਡਿਆ ਜਾ ਚੁਕਿਆ ਸੀ। ਇਨ੍ਹਾਂ ਨੇ ਉਨ੍ਹਾਂ ਦੇ ਬੁੱਤ ਬਣਾ ਕੇ ਉਸ ਤੋਂ ਹੀ ਆਪਣੀ ਕਲਿਆਣ ਦੀ ਮੰਗ ਕੀਤੀ। ਅਗਿਆਨ ਦਾ ਹਨੌਰਾ ਛਾ ਚੁਕਿਆ ਸੀ। ਇਸ ਦੇ ਮੁਕਾਬਲੇ ਤੇ ਇਸਲਾਮ ਕੇਵਲ ਇਕੋ ਇਕ ਪ੍ਰਮੇਸ਼ਰ ਨੂੰ ਮੰਨਦਾ ਸੀ। ਉਹ ਦ੍ਰਿੜ ਵਿਸ਼ਵਾਸੀ ਸੀ। ਹਜ਼ਰਤ ਮੁਹੱਮਦ ਜੀ ਨੂੰ ਉਹ ਕੇਵਲ ਅੱਲਾਹ ਦਾ ਗੁੱਲ ਤੇ ਪੈਰਿੰਬਰ (ਪੈਗਾਮ ਦੇਣ ਵਾਲਾ) ਮੰਨਿਆ ਕਰਦੇ ਸਨ। ਉਨ੍ਹਾਂ ਦੇ ਧਾਰਮਿਕ ਨਿਸ਼ਚੇ ਬਹੁਤ ਮਜ਼ਬੂਤ ਸਨ। ਇਧਰ ਹਿੰਦੂਆਂ ਦੇ ਨਿਸ਼ਚੇ ਡਾਵਾਂਡੋਲ ਅਤੇ ਤਾਕਤ ਤੋਂ ਹੀਣੇ ਸਨ। ਇਸ ਸਮੇਂ ਵਿਚ ਇਸਲਾਮ ਦੇ ਨਿਸ਼ਚੇ ਅੱਲਾਹ ਨਾਲ ਪੂਰੀ ਤਰ੍ਹਾਂ ਜੁੜੇ ਹੋਣ ਕਰਕੇ ਸੂਫੀ ਮਤ ਵਿਚ ਅਨੇਕਾਂ ਹੀ ਪੀਰ ਸੰਸਾਰ ਮੰਚ ਉਪਰ ਪ੍ਰਗਟ ਹੋਏ ਜਿਨ੍ਹਾਂ ਦੀਆਂ ਕਥਾਵਾਂ ਅੱਜ ਵੀ ਸੁਭਾਵਿਕ ਹੀ ਖਿੱਚਾਂ ਪਾਉਂਦੀਆਂ ਹਨ। ਸ਼ੇਖ ਫਰੀਦ ਵਰਗੇ ਸੂਫੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਥਾਂ ਮਿਲ ਕੇ ਸਤਿਗੁਰੂ ਦੀ ਪਦਵੀ ਪ੍ਰਾਪਤ ਹੋ ਜਾਣੀ ਉਸ ਦਾ ਅੱਲਾਹ ਉਪਰ ਵਿਸ਼ਵਾਸ ਸੀ। ਇਨ੍ਹਾਂ ਪੀਰਾਂ ਨੇ ਆਪਣੇ ਉਪਦੇਸ਼ਾਂ ਨਾਲ ਬਹੁਤ ਸਾਰੇ ਹਿੰਦੂਆਂ ਨੂੰ ਇਸਲਾਮ ਵਿਚ ਦਾਖਲ ਕੀਤਾ। ਇਤਿਹਾਸਕਾਰਾਂ ਨੇ ਹਿੰਦੂ ਸਮਾਜ ਦਾ ਨਕਸ਼ਾ ਖਿਚਦਿਆਂ

ਅੰਕਿਤ ਕੀਤਾ ਕਿ ਹਿੰਦੂ ਸਮਾਜ ਪੂਰੀ ਤਰ੍ਹਾਂ ਨਾਲ ਢਹਿੰਦੀਆਂ ਕਲਾਂ ਵਿਚ ਗਰਕ ਹੋ ਚੁਕਿਆ ਸੀ ਅਤੇ ਨਾਲ ਇਹ ਵੀ ਦਸਿਆ ਕਿ ਇਹ ਪਤਨ ਮਹਾਰਾਜਾ ਹਰਸ਼ ਵਰਧਨ ਦੇ ਉਸ ਸਮੇਂ ਤੋਂ ਸ਼ੁਰੂ ਹੋਇਆ ਜਦੋਂ ਬਾਹਮਣਾਂ ਦੀ ਅਗਵਾਈ ਵਿਚ ਕਰਮਕਾਂਡ ਛੂਤ ਛਾਤ ਦਾ ਪੂਰੀ ਤਰ੍ਹਾਂ ਬੋਲ ਬਾਲਾ ਹੋਇਆ ਸੀ। ਹਿੰਦੂ ਬਾਹਮਣ ਵਿਦਵਾਨਾਂ ਨੇ ਕਰਮਕਾਂਡਾਂ ਉਤੇ ਪੂਰਾ ਬਲ ਦਿਤਾ ਜਿਸਦੇ ਸਿੱਟੇ ਵਜੋਂ ਦੱਖਣ ਪ੍ਰਦੇਸ਼, ਪੂਰਬੀ ਭਾਰਤ ਅਤੇ ਸਮੁੱਚੇ ਦੇਸ਼ ਦੀ ਜਨਤਾ ਦੀ ਸ਼ਕਤੀ ਮਾਈਕ ਅਤੇ ਦਿਮਾਰੀ ਨਿਰਾਰਥਕ ਰਿਵਾਜਾਂ, ਵਹਿਮ ਪ੍ਰਸਤੀ ਤੇ ਖਰਚ ਹੋਣੀ ਸ਼ੁਰੂ ਹੋਈ। ਕਰਮ ਕਾਂਡ ਪ੍ਰਚਲਤ ਕਰਨ ਵਾਲੇ ਲੋਕਾਂ ਦਾ ਇਸ ਵਿਚ ਆਪਣਾ ਹਿਤ ਸੀ ਯਾਨਿ ਕਿ ਬਾਹਮਣ ਵਰਗ ਆਪਣੀ ਸਦਾ ਦੀ ਸਰਦਾਰੀ ਕਾਇਮ ਰਖਣੀ ਚਾਹੁੰਦਾ ਸੀ। ਅਜਿਹੇ ਸਮੇਂ ਸੁਭਾਵਿਕ ਹੀ ਲੋਕਾਂ ਵਿਚ ਸੌਚ ਸ਼ਕਤੀ ਮੱਧਮ ਪੈ ਗਈ, ਸਾਹਸਹੀਣੀ ਹੋ ਕੇ ਇਨ੍ਹਾਂ ਨੂੰ ਜੰਗਾਲ ਲਗਣਾ ਸ਼ੁਰੂ ਹੋ ਗਿਆ। ਚਿੰਤਨ ਸ਼ਕਤੀ ਵਿਚ ਰਹਿੰਦੀ ਖੁੱਹਦੀ ਕਸਰ ਸਮਾਜ ਦੇ ਕਰੜੇ ਨਿਯਮਾਂ ਨੇ ਪੂਰੀ ਕਰ ਦਿਤੀ। ਇਥੋਂ ਤਕ ਕਿ ਖਾਣ-ਪੀਣ, ਪਹਿਣਣ, ਫਸਲਾਂ ਬੀਜਣ, ਫਸਲਾਂ ਕੱਟਣ, ਵਿਆਹ ਸ਼ਾਦੀਆਂ ਦੀਆਂ ਥਿਤਾਂ, ਵਾਰਾਂ ਪੁਛਣ ਅਤੇ ਹਰ ਕੰਮ ਜੋਤਸ਼ੀਆਂ ਤੋਂ ਪੁੱਛ ਕੇ ਕਰਨ ਦੇ ਰਿਵਾਜ ਨੇ ਪੂਰੀ ਕਰ ਦਿਤੀ। ਉਚੀਆਂ-ਨੀਚੀਆਂ ਜਾਤਾਂ ਵਿਚ ਪੂਰੀ ਤਰ੍ਹਾਂ ਨਾਲ ਵਿਤਕਰਾ ਪੈ ਗਿਆ। ਦੇਸ਼ ਦੀ ਪ੍ਰਗਤੀ, ਦੇਸ਼ ਰੱਖਿਆ ਦੀ ਭਾਵਨਾ ਪੂਰੀ ਤਰ੍ਹਾਂ ਖਤਮ ਹੋ ਗਈ। ਵਿਆਹ ਕਰਨ ਲਈ ਜ਼ਰੂਰੀ ਜਾਣਿਆ ਗਿਆ ਕਿ ਵਿਆਹ ਬਿਲਕੁਲ ਓਪਰੇ ਪਰਿਵਾਰ ਵਿਚ ਕੀਤਾ ਜਾਵੇ ਕਿਉਂਕਿ ਸਾਕ ਸਬੰਧ ਵਿਚ ਵਿਆਹ ਕਰਨ ਨਾਲੋਂ ਓਪਰੇ ਵਿਆਹ ਵਿਚ ਜ਼ਿਆਦਾ ਮਹੱਤਤਾ ਗਿਣੀ ਗਈ। ਪੁਰਸ਼ ਨੂੰ ਇਕ ਇਸਤ੍ਰੀ ਤੋਂ ਵੱਧ ਇਸਤ੍ਰੀਆਂ ਰੱਖਣ ਦੀ ਖੁਲ੍ਹੀ ਸੀ। ਆਮ ਹਾਲਤਾਂ ਵਿਚ ਕਈ-ਕਈ ਇਸਤ੍ਰੀਆਂ ਨਾਲ ਵਿਆਹ ਕਰਾ ਸਕਦਾ ਸੀ। ਪਰ ਇਸਤ੍ਰੀ ਉਪਰ ਪੂਰੀ ਤਰ੍ਹਾਂ ਪਾਬੰਦੀ ਸੀ ਕਿ ਉਹ ਆਪਣੇ ਪਤੀ ਤੋਂ ਬਿਨ੍ਹਾਂ ਕਿਸੇ ਹੋਰ ਪੁਰਸ਼ ਦੀ ਪ੍ਰਸੰਸਾ ਵੀ ਨਹੀਂ ਕਰ ਸਕਦੀ। ਸਤੀ ਦਾ ਆਮ ਰਿਵਾਜ ਸੀ। ਜਦੋਂ ਪਤੀ ਮਰ ਜਾਂਦਾ ਸੀ ਤਾਂ ਇਸਤ੍ਰੀ ਨੂੰ ਸਤੀ ਹੋਣਾ ਪੈਂਦਾ ਸੀ। ਵਿਧਵਾ ਦੀ ਹਾਲਤ ਬਹੁਤ ਹੀ ਮੰਦੀ ਹੋਇਆ ਕਰਦੀ ਸੀ। ਉਹ ਸਾਰੀ ਜ਼ਿੰਦਗੀ ਦੁਖਾਂ ਵਿਚ ਪਈ ਹੋਈ ਲੰਘਾਉਂਦੀ ਸੀ। ਇਥਨ ਬਤੂਤਾ ਉਸ ਸਮੇਂ ਦੀ ਘਟਨਾ ਦਾ ਜ਼ਿਕਰ ਕਰਦੇ ਲਿਖਦਾ ਹੈ ਕਿ ਮੈਂ ਇਕ ਸਤੀ ਦੇਖੀ, ਤਿੰਨ ਦਿਨ ਉਸਦੀ ਖਾਤਰ ਹੋਈ। ਬੇਅੰਤ ਇਸਤ੍ਰੀਆਂ ਉਸ ਨੂੰ ਦੇਖਣ ਆਉਂਦੀਆਂ ਫਿਰ ਸਤੀ ਹੋਣ ਵਾਲੀ ਨੂੰ ਸਜਾ ਕੇ, ਸੁਗੰਧੀਆਂ ਲਗਾ ਕੇ, ਢੋਲ ਵਜਾਉਂਦਿਆਂ, ਚਿਖਾ ਵਲ ਲਿਜਾਂਦੇ ਅਤੇ ਅਗਿਆਨੀ ਲੋਕ ਉਸ ਨੂੰ ਸੁਨੇਹਾ ਦਿੰਦੇ ਕਿ ਤੂੰ ਦਰਗਾਹ ਵਿਚ ਜਾ ਕੇ ਮੈਰੇ ਮਾਤਾ, ਪਿਤਾ, ਭਰਾਤਾ, ਸਾਥੀਆਂ ਨੂੰ ਨਮਸਕਾਰ ਕਰੀ ਤੇ ਸੁਨੇਹਾ ਦੇਂਦੀਂ। ਉਹ ਕਹਿਣ ਲੱਗੀ, “ਹਾਂ, ਮੈਂ ਦੇ ਦੇਵਾਂਗੀ।” ਉਹ ਕਹਿਣ ਲੱਗਿਆ ਕਿ ਇਹ ਕਾਫਰਾਂ ਦਾ ਵਿਸ਼ਵਾਸ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਇਸ ਜਲ੍ਹਸ ਦੇ ਨਾਲ-ਨਾਲ ਗਿਆ। ਜਦੋਂ ਮੈਂ ਚਬੂਤਰਿਆਂ ਕੋਲ ਆਇਆ ਤਾਂ ਤਿੰਨ ਇਸਤ੍ਰੀਆਂ ਘੜਿਆਂ ਤੋਂ ਉਤਰ ਕੇ ਇਕ ਪਾਣੀ

ਦੇ ਕੁੰਡ ਵਿਚ ਕੁੱਦ ਗਈਆਂ  
 ਤੇ ਉਨ੍ਹਾਂ ਨੇ ਆਪਣੇ ਕੱਪੜੇ  
 ਤੇ ਗਹਿਰੇ ਉਤਾਰ ਕੇ ਦਾਨ  
 ਵਿਚ ਦੇ ਦਿਤੇ ਫਿਰ ਹਰ  
 ਇਕ ਨੇ ਇਕ ਮੋਟਾ  
 ਅਣਸੀਤਾ ਕੱਪੜਾ ਆਪਣੇ  
 ਲੱਕ ਦੁਆਲੇ ਲਪੇਟ ਲਿਆ।  
 ਇਨੇ ਨੂੰ ਕੁੰਡ ਕੋਲ ਇਕ ਟੋਏ  
 ਵਿਚ ਅੱਗ ਬਾਲੀ ਗਈ ਅਤੇ  
 ਉਸ ਨੂੰ ਪ੍ਰਜ਼ਲਤ ਕਰਨ  
 ਲਈ ਤਿਲਾਂ ਦਾ ਤੇਲ  
 ਪਾਇਆ ਗਿਆ। 15 ਬੰਦੇ  
 ਲੱਕੜਾਂ ਲਈ ਖੜ੍ਹੇ ਸਨ ਅਤੇ  
 ਦਸ ਹੋਰ ਲੰਮੇ-ਲੰਮੇ ਬਾਂਸ  
 ਲਈ ਖੜ੍ਹੇ ਸਨ। ਉਨ੍ਹਾਂ  
 ਇਸਤਰੀਆਂ ਨੇ ਅੱਗ ਨੂੰ  
 ਨਮਸਕਾਰ ਕੀਤੀ। ਉਸ ਵੇਲੇ  
 ਜ਼ੋਰ-ਜ਼ੋਰ ਦੀ ਆਵਾਜ਼ ਵਾਲੇ  
 ਵਾਜੇ, ਢੰਲ ਵਜਾਏ ਗਏ  
 ਅਤੇ ਬਲਦੀ ਅੱਗ ਵਿਚ  
 ਉਨ੍ਹਾਂ ਨੇ ਛਾਲ ਮਾਰ ਦਿਤੀ  
 ਅਤੇ ਉਸੇ ਸਮੇਂ ਲੱਕੜੀਆਂ  
 ਦਾ ਭਾਰ ਉਨ੍ਹਾਂ ਉਪਰ ਸੁੱਟ ਦਿੱਤੀ  
 ਨੇ ਉਨ੍ਹਾਂ ਨੂੰ ਬਾਂਸਾਂ ਨਾਲ ਦਬਾ  
 ਨਾ ਸਕਣ। ਇਹ ਦ੍ਰਿਸ਼ ਦੇਖ ਕੇ  
 ਮੈਂ ਘੜ੍ਹੇ ਉਤੋਂ ਡਿੱਗੇ ਪੈਣਾ ਸੀ  
 ਜੇ ਮੇਰੇ ਸਾਥੀ ਮੇਰੇ ਉਤੇ ਪਾਣੀ  
 ਨਾ ਛਿੜਕਦੇ ਜਿਸ ਨਾਲ ਮੇਰੀ  
 ਹੋਸ਼ ਟਿਕਾਣੇ ਆਈ। ਇਸਤੀਆਂ  
 ਦਾ ਇਸ ਤਰ੍ਹਾਂ ਅੱਗ ਵਿਚ  
 ਜਲਣਾ ਉਨ੍ਹਾਂ ਦੇ ਤਪ ਦਾ  
 ਕਾਰਨ ਬਣਦਾ ਸੀ ਅਤੇ  
 ਪਤੀਵਰਤਾ ਧਰਮ ਦੀ ਸ਼ਲਾਘਾ  
 ਕੀਤੀ ਜਾਂਦੀ ਸੀ।

ਇਸੇ ਤਰ੍ਹਾਂ ਜੰਹਰ ਦੀ ਰਸਮ  
 ਸੀ ਜਿਸ ਵਿਚ ਬਹੁਤ ਵੱਡੀ  
 ਅਗਨੀ ਪ੍ਰਜ਼ਲਤ ਕਰਕੇ  
 ਇਸਤ੍ਰੀਆਂ ਛਾਲ ਮਾਰ ਕੇ ਮਰ  
 ਜਾਇਆ ਕਰਦੀਆਂ ਸਨ। ਛੋਟੀ  
 ਉਮਰ ਵਿਚ ਇਥੇ ਵਿਆਹ ਕਰ  
 ਦਿਤਾ ਜਾਂਦਾ ਸੀ। ਮੰਦਰਾਂ ਵਿਚ  
 ਬੇਅੰਤ ਧਨ ਚੜ੍ਹਾਇਆ ਜਾਂਦਾ  
 ਸੀ। ਮਹਿਮੁਦ ਵਗੈਰਾ ਨੇ  
 ਆਪਣੀਆਂ ਲੂਟਾਂ ਦੀਆਂ ਕੀਮਤਾਂ  
 ਦਸਦੇ ਹੋਏ ਇਕ ਥਾਂ ਦੱਸਿਆ ਹੈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰਿਆਂ ਪਾਸੋਂ  
ਅੰਮ੍ਰਿਤ ਪਾਨ ਕਰ ਰਹੇ ਹਨ।

ਕਿ ਮੈਂ ਇਕ ਮੰਦਰ ਵਿਚੋਂ 70  
ਹਜ਼ਾਰ ਮਣ ਸੌਨਾ ਚਾਂਦੀ  
ਲੁਟਿਆ। ਇਸ ਤਰ੍ਹਾਂ ਦੀ  
ਹਾਲਤ ਭਾਰਤ ਵਿਚ ਪਸਰ  
ਰਹੀ ਸੀ। ਉਸ ਸਮੇਂ ਗੁਰੂ  
ਨਾਨਕ ਪਾਤਸ਼ਾਹ ਨੇ ਸੰਸਾਰ  
ਦਾ ਉਧਾਰ ਕਰਨ ਵਾਸਤੇ  
ਸੰਸਾਰ ਵਿਚ ਲੰਮੀਆਂ  
ਉਦਾਸੀਆਂ ਰਾਹੀਂ ਕੁਲ  
ਦੁਨੀਆਂ ਦਾ ਸਫਰ ਕੀਤਾ  
ਅਤੇ ਆਪਣੇ ਅਦੈਤ  
ਸਿਧਾਂਤ, ਜਿਸ ਵਿਚ ਸਭ  
ਅੱਲਾਹ ਦਾ ਰੂਪ ਹੀ ਹੋਇਆ  
ਕਰਦੇ ਹਨ ਅਤੇ ਵਾਹਿਗੁਰੂ  
ਹੀ ਆਪਣੇ ਆਪ ਅਨੇਕ  
ਰੂਪਾਂ ਰੰਗਾਂ ਵਿਚ ਹੋ ਕੇ  
ਖੋਲ੍ਹਦਾ ਹੈ, ਦਾ ਉਪਦੇਸ਼  
ਸੰਸਾਰ ਵਿਚ ਬੜੇ-ਬੜੇ  
ਮੱਠਾਂ, ਮੁਕਾਬਾਂ, ਤਕੀਆਂ,  
ਮਸਜਿਦਾਂ, ਮੰਦਰਾਂ ਆਦਿ  
ਵਿਚ ਫਿਰ ਕੇ ਦਿਤਾ। ਉਸ  
ਸਮੇਂ ਦੇ ਹਾਲਾਤ ਬਹੁਤ ਹੀ  
ਗਕਰ ਕਰਨਾ ਬਹੁਤ ਹੀ ਅੱਖਾਂ  
ਦੀ ਲੇਖਨੀ ਅਨੁਸਾਰ ਹਜ਼ਾਰਾਂ  
ਵੀ ਇਸਤ੍ਰੀ ਪੁਰਸ਼ ਚੜ੍ਹਦੇ ਸੁਰਜ  
ਗਾਰੇ ਜਾਂਦੇ। ਲਹੂ ਦੀਆਂ  
ਦੀਆਂ ਵਗਾਈਆਂ ਜਾਂਦੀਆਂ,  
ਅੰਤ ਪੁਰਸ਼ ਦਾਸ-ਦਾਸੀਆਂ  
ਣਾਏ ਜਾਂਦੇ ਸਨ। ਉਨ੍ਹਾਂ ਦੇ  
ਪਰ ਖੋਲ੍ਹੇ ਜਾਂਦੇ ਸਨ। ਇਥੋਂ  
ਕਿਵੇਂ ਕਿਵੇਂ ਭੈੜਾ ਸਮਾਂ ਆ ਗਿਆ ਕਿ  
ਨੇਨ੍ਹਾਂ ਨੂੰ ਆਪਣੀ ਸੁੰਦਰ ਧੀ,  
ਅਤਰ ਵੀ ਹਾਕਮਾਂ ਨੂੰ ਭੇਟ  
ਗਰਨੀ ਪੈਂਦੀ ਸੀ। ਹਿੰਦੂਆਂ ਨੂੰ  
ਪੈਂਡੇ ਉਪਰ ਚੜ੍ਹਨਾ ਮਨ੍ਹਾ ਸੀ।  
ਹੇਠ ਚਿੱਟੀ ਪਗੜੀ ਨਹੀਂ ਬੰਨ੍ਹ  
ਕਰਦੇ ਸੀ, ਲਾਲ ਪਗੜੀ ਹੀ  
ਨੂਣੀ ਪੈਂਦੀ ਸੀ। ਜੇ ਹਿੰਦੂਆਂ  
ਗਾ ਬਾਗ, ਘਰ, ਸਾਮਾਨ ਮਨ  
ਨਾਉਂਦਾ ਦੇਖਦੇ ਤਾਂ ਖੋਲ੍ਹਿਆ  
ਗਾਂਦਾ ਸੀ। ਸੁੰਦਰ ਬਹੂ ਬੇਟੀਆਂ  
ਖੋਲ੍ਹੇ ਕੇ ਵਿਆਹ ਕਰ ਲਿਆ  
ਗਾਂਦਾ, ਹਿੰਦੂ ਸਮਾਜ ਦੀ ਕੋਈ  
ਗੱਗੀ ਪੁਸਤਕ ਦੇਖਦੇ ਤਾਂ  
ਤੁਝਵਾ ਦਿਤੀ ਜਾਂਦੀ ਸੀ। ਮੰਦਰ

ਤੇ ਸਿਵਾਲੇ, ਮਸਜਿਦਾਂ ਦੇ ਰੂਪ ਵਿਚ ਬਦਲ ਰਹੇ ਸਨ। ਹਿੰਦੂਆਂ ਨੂੰ ਮੌਤ ਦੰਡ ਆਮ ਦਿਤੇ ਜਾਂਦੇ ਅਤੇ ਕਿਹਾ ਜਾਂਦਾ ਕਿ ਜਾਂ ਇਸਲਾਮ ਧਾਰਨ ਕਰੋ ਜਾਂ ਮੌਤ ਦਾ ਦੰਡ ਸਹੋ। ਜੇਕਰ ਹਿੰਦੂਆਂ ਵਿਚ ਕੋਈ ਚੰਗਾ ਹਕੀਮ ਹੁੰਦਾ ਤਾਂ ਉਸਨੂੰ ਇਸਲਾਮ ਵਿਚ ਦਾਖਲ ਕੀਤਾ ਜਾਂਦਾ। ਇਕ ਬ੍ਰਾਹਮਣ ਬੜਾ ਵਿਦਵਾਨ ਸੀ ਤੇ ਸ਼ਤਰੰਜ ਦਾ ਮਾਹਰ ਸੀ। ਨਵਾਬ ਸ਼ਤਰੰਜ ਵਿਚ ਹਾਰ ਗਿਆ। ਉਸੇ ਵੇਲੇ ਹੁਕਮ ਹੋ ਗਿਆ ਕਿ ਇਸ ਬ੍ਰਾਹਮਣ ਨੂੰ ਇਸਲਾਮ ਵਿਚ ਲਿਆਂਦਾ ਜਾਵੇ। ਹਿੰਦੂਆਂ ਤੇ ਮੁਸਲਮਾਨਾਂ ਦੇ ਪਹਿਲਵਾਨਾਂ ਵਿਚੋਂ ਜੇ ਹਿੰਦੂ ਜਿਤ ਜਾਂਦਾ ਤਾਂ ਵੀ ਉਸ ਨੂੰ ਇਸਲਾਮ ਵਿਚ ਲਿਆਂਦਾ ਜਾਂਦਾ ਸੀ। ਹਿੰਦੂਆਂ ਉਪਰ ਜੜੀਆਂ ਆਮ ਲੱਗਿਆ ਕਰਦਾ ਸੀ।

### (‘ਜੀਵਨ ਕਥਾ ਗੁਰੂ ਗੋਬਿੰਦ ਸਿੰਘ ਜੀ’ ਪੰਨਾ 31 ਵਿਚ)

ਅਜਿਹੀ ਹਾਲਤ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਸਤਿ ਦਾ ਪ੍ਰਕਾਸ਼ ਸੰਸਾਰ ਵਿਚ ਕਰਕੇ ਹਨ੍ਹੇਗ ਦੂਰ ਕੀਤਾ। ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਅਨੇਕਾਂ ਕਸ਼ਟ ਆਪਣੇ ਸਰੀਰ ਉਪਰ ਸਹਿ ਕੇ ਸਿਰਮੌਰ ਸ਼ਹੀਦੀ ਦੇ ਕੇ ਜੁਲਮ ਅੱਗੇ ਅੜੱਕ ਰਹਿਣ ਦਾ ਉਤਸ਼ਾਹ ਪ੍ਰਗਟਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਨਵੀ ਸੁਤੰਤਰਤਾ ਅਤੇ ਤਿਲਕ ਜੰਝੂ ਦੀ ਰਾਖੀ ਵਾਸਤੇ ਆਪਣਾ ਬਲੀਦਾਨ ਦਿੱਲੀ ਵਿਚ ਦਿਤਾ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਉਸ ਸਮੇਂ ਸੱਤ ਅੱਠ ਸੌ ਸਾਲ ਤੋਂ ਨਿਘਰਦੀ ਹਾਲਤ ਨੂੰ ਦੇਖ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਅਤੇ ਮਨੁੱਖਾਂ ਵਿਚ ਪਏ ਹੋਏ ਅਨੇਕ ਅੰਗੁਣਾਂ ਨੂੰ ਦੂਰ ਕਰਨ ਲਈ ਅਨੇਕਾਂ ਜਤਨ ਕੀਤੇ। ਕਈ ਜੁੱਧ ਅਨੁਆਈ ਰਾਜਿਆਂ ਦੇ ਨਾਲ ਲੜਨੇ ਪਏ ਪਰ ਸਦਾ ਹੀ ਸਤਿ ਦੀ ਜਿੱਤ ਹੋਈ ਅਤੇ ਝੂਠ ਦੀ ਹਾਰ ਹੁੰਦੀ ਰਹੀ। ਇਸ ਸਮੇਂ ਲੜ੍ਹ ਸੀ ਕਿ ਇਕ ਅਜਿਹਾ ਸੰਗਠਨ ਸਦੀਵੀ ਰਹਿਣ ਵਾਲਾ ਕਾਇਮ ਕੀਤਾ ਜਾਵੇ ਜਿਸ ਵਿਚ ਸੰਤਾਂ ਦੇ ਪੂਰੇ ਗੁਣ ਹੋਣ, ਜਿਸ ਦੀ ਦ੍ਰਿਸ਼ਟੀ ਵਿਚ, ਸਾਰੇ ਪਸਾਰੇ ਵਿਚ ਇਕੋ ਵਾਹਿਗੁਰੂ ਦੀ ਜੋਤ ਪਸਰੀ ਹੋਈ ਦ੍ਰਿਸ਼ਟਮਾਨ ਹੋਵੇ ਅਤੇ ਉਹ ਸਾਰੇ ਸੰਸਾਰ ਦੇ ਦੁਖਾਂ ਨੂੰ ਦੂਰ ਕਰਨ ਦੀ ਲੋਚਾ ਰਖਦਾ ਹੋਵੇ ਅਤੇ ਉਸ ਦਾ ਨਿਸ਼ਚਾ ਹੋਵੇ-

ਮਨਿ ਸਾਚਾ ਮੁਖਿ ਸਾਚਾ ਸੋਇ॥  
ਅਵਰੁ ਨ ਪੇਖੇ ਏਕਸੁ ਬਿਨੁ ਕੋਇ॥  
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ॥

ਪੰਨਾ - 272

ਆਤਮ ਰਸ ਦਾ ਪੂਰੀ ਤਰ੍ਹਾਂ ਨਾਲ ਜਾਣੂੰ ਹੋਵੇ ਅਤੇ ਜਾਗ੍ਰਤ ਜੋਤ ਦਾ ਪੁਜਾਰੀ ਹੋ ਕੇ ਸਾਰੇ ਕਰਮਾਂ ਕਾਢਾਂ, ਵਹਿਮਾਂ, ਤੀਰਬਾਂ, ਬਰਤਾਂ, ਮੜ੍ਹੀਆਂ, ਮਸਾਣੀਆਂ ਦੇ ਅਸਰਾਂ ਤੋਂ ਪਰੀ ਤਰ੍ਹਾਂ ਨਿਰਲੇਪ ਹੋਵੇ ਅਤੇ ਸਾਰੇ ਵਿਸ਼ਵ ਵਿਚ ਇਕੋ ਪਸਰੀ ਹੋਈ ਜੋਤ ਦਾ ਪੁਜਾਰੀ ਹੋਵੇ ਜਿਵੇਂ ਕਿ -

ਜਿਸੀ ਜਮਾਨ ਕੇ ਬਿਖੇ ਸਮਸਤ ਏਕ ਜੋਤ ਹੈ।  
ਨ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ।  
ਅਕਾਲ ਉਸਤਰਿ

ਸੰਸਾਰ ਵਿਚ ਇਕ ਅਜਿਹਾ ਆਦਰਸ਼ ਲਿਆਂਦਾ ਜਾਵੇ

ਜੋ ਹਰ ਪ੍ਰਾਣੀ ਵਿਚ ਰੂਪਮਾਨ ਹੋ ਕੇ ਇਸ ਸੰਸਾਰ ਵਿਚ ਸੁੱਖ ਅਤੇ ਗਿਆਨ ਦਾ ਪ੍ਰਕਾਸ਼ ਕਰਦਾ ਰਹੇ ਅਤੇ ਜੀਵਨ ਵਿਚ ਦਇਆ, ਖਿਮਾ, ਧੀਰਜ, ਅਹਿਸਾ, ਸੰਤੋਖ, ਸੌਚ, ਸ਼ੀਲ, ਸੇਵਾ, ਦਾਨ ਅਤੇ ਮਿੱਠੇ ਬੋਲਾ, ਦੂਰਦਰਸ਼ੀ ਅਤੇ ਸਰਬ ਸਾਂਝ ਰੱਖਣ ਵਾਲਾ, ਅਨਿਆਂ ਨੂੰ ਦੂਰ ਕਰਾਉਣ ਦੀ ਸਮਰੱਥਾ ਵਾਲਾ, ਵੰਡ ਕੇ ਖਾਣ ਵਾਲਾ, ਧਰਮ ਦੀ ਕਮਾਈ ਕਰਨ ਵਾਲਾ ਅਤੇ ਸਦਾ ਹੀ ਪ੍ਰਮੇਸ਼ ਦੀ ਯਾਦ ਵਿਚ ਪੋਤਾ ਸੰਸਾਰ ਵਿਚ ਵਿਚਰਨ ਵਾਲਾ ਹੋਵੇ ਜਿਸ ਦੀ ਵਰਤੋਂ ਸੰਸਾਰ ਵਿਚ ਬੈਰਾਗ ਵਾਲੀ ਹੋਵੇ ਅਤੇ ਮੁਖ ਕਰਮ ਪ੍ਰਭੂ ਦੀ ਪਿਆਰ ਭਰੀ ਭਰਤੀ ਵਾਲਾ ਹੋਵੇ ਅਤੇ ਨਿਸ਼ਚਾ ਪੂਰਨ ਗਿਆਨ ਵਾਲਾ ਹੋਵੇ ਅਤੇ ਅਜਿਹਾ ਆਦਰਸ਼ ਨਾ ਕਿਸੇ ਨੂੰ ਦੁਖ ਦੇਵੇ ਅਤੇ ਨਾ ਹੀ ਕਿਸੇ ਨੂੰ ਦੁਖ ਦੇਣ ਦੇਵੇ, ਭੈ ਤੋਂ ਪੂਰੀ ਤਰ੍ਹਾਂ ਰਹਿਤ ਹੋਵੇ, ਆਪਣੇ ਸ਼ੁਭ ਕਰਤਵ ਦੀ ਪਾਲਣਾ ਕਰਦਿਆਂ ਹੋਇਆਂ ਨਾ ਹੀ ਕਿਸੇ ਤੋਂ ਡਰਦਾ ਹੋਵੇ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੋਵੇ, ਜਿਸ ਦੇ ਨੇਤਰਾਂ ਵਿਚ ਅਗਿਆਨ ਦੇ ਹਨ੍ਹੇ ਦਾ ਨਾਸ਼ ਹੋ ਚੁਕਿਆ ਹੋਵੇ ਅਤੇ ਸਾਰੇ ਸੰਸਾਰ ਨੂੰ ਪ੍ਰਭੂ ਰੂਪ ਕਰਕੇ ਵੇਖਣ ਵਾਲਾ ਹੋਵੇ, ਸਰੀਰਕ ਤੰਦਰਸਤੀ ਵਿਚ ਪੂਰਨ ਹੋਵੇ, ਉਦਾਸ ਹੋ ਕੇ ਦੁਨੀਆਂ ਨੂੰ ਪਿੱਠ ਦੇਣ ਵਾਲਾ ਨਾ ਹੋਵੇ, ਦੁਖਾਂ-ਸੁਖਾਂ ਨੂੰ ਪ੍ਰਭੂ ਦਾ ਭਾਣਾ ਮੰਨ ਕੇ ਪ੍ਰਸੰਨਤਾ ਸਹਿਤ ਸਹਿਨ ਵਾਲਾ ਹੋਵੇ, ਜਨਤਾ ਦੇ ਦੁਖ ਦੂਰ ਕਰਨ ਲਈ ਸਦਾ ਹੀ ਤਤਪਰ ਹੋਵੇ, ਸਮਾਜ ਦੀਆਂ ਬੁਰਿਆਈਆਂ ਨੂੰ ਦੂਰ ਕਰਨ ਲਈ ਸਦਾ ਹੀ ਯਤਨਸ਼ੀਲ ਹੋਵੇ, ਸਾਰੇ ਸੰਸਾਰ ਦੇ ਧਾਰਮਿਕ ਨਿਸ਼ਚਿਆਂ ਦਾ ਸਤਿਕਾਰ ਕਰਨ ਵਾਲਾ ਹੋਵੇ, ਅਜਿਹਾ ਖਾਲਸਾ ਪੁਰਸ਼ ਸੰਸਾਰ ਵਿਚ ਪ੍ਰਗਟ ਕਰਨਾ ਬਹੁਤ ਹੀ ਜ਼ਰੂਰੀ ਸਮਝਿਆ ਗਿਆ।

ਇਸ ਆਸ਼ੇ ਨੂੰ ਮੁੱਖ ਰੱਖ ਕੇ 1699 ਦੀ ਵਿਸਾਖੀ ਵਾਲਾ ਦਿਨ ਚੁਣਿਆ ਗਿਆ। ਇਹ ਵਿਸਾਖੀ ਦਾ ਦਿਨ ਸਿੱਖ ਇਤਿਹਾਸ ਵਿਚ ਬੜੀ ਮਹੱਤਤਾ ਰਖਦਾ ਹੈ। ਵਿਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਦੇ ਉਧਾਰ ਲਈ ਆਪਣੀ ਯਾਤਰਾ ਸ਼ੁਰੂ ਕੀਤੀ। ਪਹਿਲੀ ਵਿਸਾਖੀ ਨੂੰ ਹੀ ਗੋਇੰਦਵਾਲ ਸਾਹਿਬ ਬਉਲੀ ਦਾ ਕੜ ਟੁੱਟਿਆ ਸੀ ਅਤੇ ਜਲ ਬਉਲੀ ਵਿਚ ਭਰਿਆ ਸੀ। ਵਿਸਾਖੀ ਵਾਲੇ ਦਿਨ ਹੀ ਗੁਰੂ ਹਾਰਿਗੁਰਿਸ਼ਨ ਮਹਾਰਾਜ ਜੋਤੀ ਜੋਤ ਸਮਾਏ ਸਨ, ਵਿਸਾਖੀ ਵਾਲੇ ਦਿਨ ਨੂੰ ਹੀ ਗੁਰੂ ਦਸ਼ਮੇਸ਼ ਪਿਤਾ ਨੇ ਖਾਲਸੇ (Super man) ਦੀ ਹੋਂਦ ਕਾਇਮ ਕਰਨ ਲਈ ਚੁਣਿਆ। ਉਸ ਦਿਨ ਇਕ ਭਾਗੀ ਇਕੱਠ ਨੂੰ ਸੰਬੋਧਨ ਕਰਦਿਆਂ ਗੁਰੂ ਮਹਾਰਾਜ ਜੀ ਨੇ ਲਿਸ਼ਕਾਰੇ ਮਾਰਦੀ ਸੀ ਸਾਹਿਬ ਹੱਥ ਵਿਚ ਛੁਗਮਾਨ ਕੀਤਾ ਕਿ ਭਾਰਤ ਦੀ ਅਜਾਦੀ ਦੇ ਯੱਗ ਵਿਚ ਬਲੀ ਦੇਣ ਲਈ ਮੈਨੂੰ ਆਪਣੇ ਮਹਾਨ ਪਿਆਰੇ ਇਕ ਸਿੱਖ ਦੇ ਸੀਸ ਦੀ ਲੋੜ ਹੈ। ਉਹ ਮੇਰੇ ਪਾਸ ਆਵੇ ਅਤੇ ਆਪਣਾ ਸੀਸ ਅਰਪਣ ਕਰੇ। ਭਾਈ ਦੁਇਆ ਰਾਮ ਜੀ ਲਹੌਰ ਵਾਸੀ ਜੋ ਸਦਾ ਹੀ ਗੁਰੂ ਦਸ਼ਮੇਸ਼ ਜੀ ਦੇ ਪ੍ਰੇਮ ਵਿਚ ਲੀਨ ਰਹਿੰਦੇ ਸਨ, ਆਪਣਾ ਸੀਸ ਅਰਪਣ ਕਰਨ ਲਈ ਗੁਰੂ ਮਹਾਰਾਜ ਦੀ ਦੇ ਚਰਨਾਂ ਵਿਚ ਹਾਜ਼ਰ ਹੋਏ। ਬੇਨਤੀ ਕੀਤੀ ਕਿ ਪਾਤਸ਼ਾਹ! ਮੇਰੇ ਵਿਚ ਤਾਂ ਕੁਝ ਵੀ ਨਹੀਂ, ਇਹ ਮੇਰਾ ਸਰੀਰ, ਮੇਰਾ ਮਨ, ਮੇਰੀ ਬੁੱਧੀ, ਮੇਰੀ ਹੰਗਤਾ ਕੇਵਲ ਕਹਿਣ ਮਾਤਰ ਹੀ ਹਨ ਪਰ ਇਹ ਸਾਰੀਆਂ

ਤੇਰੇ ਚਰਨਾਂ ਵਿਚ ਪਹਿਲਾਂ ਤੋਂ ਹੀ ਭੇਟ ਕਰਕੇ ਮੈਂ ਆਪਣੀ  
ਹੋਂਦ ਤੁਹਾਡੀ ਹੋਂਦ ਵਿਚ ਰਲਾਈ ਹੋਈ ਹੈ। ਸੋ ਇਹ ਆਪ  
ਆਪਣੀ ਅਮਾਨਤ ਸਮਝ ਕੇ, ਜਿਵੇਂ ਆਪ ਦਾ ਭਾਣਾ ਹੈ,  
ਵਰਤੋਂ ਕਰੋ।

**ਕਬੀਰ ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਹੈ ਸੋ ਤੇਰਾ॥**  
**ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥**

ਪੰਨਾ - 1375

ਗੁਰੂ ਮਹਾਰਾਜ ਜੀ ਨੇ ਉਸਦੀ ਬਾਂਹ ਫੜੀ ਅਤੇ ਸੀਸ ਤਨ  
ਤੋਂ ਜੁਦਾ ਕਰ ਦਿਤਾ। ਇਕ ਸੀਸ ਦੀ ਹੋਰ ਮੰਗ ਕੀਤੀ ਗਈ।  
ਫੇਰ ਕੜਕਵੀਂ ਆਵਾਜ਼ ਵਿਚ ਫੁਰਮਾਨ ਕੀਤਾ ਕਿ ਇਕ ਹੋਰ ਸੀਸ  
ਦੀ ਸਾਨੂੰ ਲੋੜ ਹੈ। ਭਾਈ ਧਰਮ ਚੰਦ ਦਿੱਲੀ ਦਾ ਵਾਸੀ, ਆ  
ਹਾਜ਼ਰ ਹੋਇਆ ਅਤੇ ਫੁਰਮਾਨ ਕੀਤਾ, ਸਾਹਿਬ ਜੀ!

**ਕਬੀਰ ਮੁਹਿ ਮਰਨੈ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥**  
**ਮਤ ਹਰਿ ਪੁਛੈ ਕਉਠੁ ਹੈ ਪਰਾ ਹਮਾਰੈ ਬਾਰ॥**

ਪੰਨਾ - 1367

**ਮੈਂ ਨਾਹੀ ਪ੍ਰਭ ਸਭ ਕਿਛੁ ਤੇਰਾ॥**      ਪੰਨਾ - 827

ਤੁਸੀਂ ਆਪਣੀ ਅਮਾਨਤ ਅੰਗੀਕਾਰ ਕਰੋ। ਤੀਜੀ ਮੰਗ  
ਉਪਰ ਹਿੰਮਤ ਚੰਦ, ਚੌਥੀ ਮੰਗ ਤੇ ਮੋਹਕਮ ਚੰਦ, ਪੰਜਵੀਂ ਤੇ  
ਸਾਹਿਬ ਚੰਦ ਹਾਜ਼ਰ ਹੋਏ। ਪੰਜ ਸੀਸ ਪ੍ਰਵਾਨ ਕਰਨ ਮਹਰੋਂ  
ਆਪ ਨੇ ਛੇਵੇਂ ਦੀ ਮੰਗ ਨਹੀਂ ਕੀਤੀ। ਆਪ ਬਹੁਤ ਹੀ ਪ੍ਰਸੰਨ  
ਹੋਏ ਅਤੇ ਆਪ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ  
ਫੁਰਮਾਨ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਸਮੇਂ ਸਿੱਖੀ ਦੇ  
ਇਤਿਹਾਨ ਵਿਚੋਂ ਕੇਵਲ ਭਾਈ ਲਹਿਣਾ ਪ੍ਰਵਾਨ ਹੋ ਕੇ ਗੁਰੂ  
ਅੰਗਦ ਦੇ ਰੂਪ ਵਿਚ ਪ੍ਰਗਟ ਹੋਏ, ਇਸ ਸਮੇਂ ਮਹਾਨ ਭਿਆਨਕ  
ਕਸਵੱਟੀ ਵਿਚ ਪੰਜ ਪਿਆਰੇ ਸਿੱਖ ਪ੍ਰਵਾਨ ਹੋਏ। ਇਸ ਘਟਨਾ  
ਬਾਰੇ ਇਤਿਹਾਸਾਂ ਵਿਚ ਵੱਖਰੇ-ਵੱਖਰੇ ਮਤ ਹਨ। ਅਸੀਂ ਜਿਸ  
ਮਤ ਨਾਲ ਸਹਿਮਤੀ ਰਖਦੇ ਹਾਂ ਉਹ ਇਹ ਹੈ ਕਿ ਗੁਰੂ  
ਮਹਾਰਾਜ ਜੀ ਨੇ ਪਰਤੱਖ ਰੂਪ ਵਿਚ ਸੀਸ ਉਤਾਰ ਕੇ ਫਿਰ  
ਪੰਜਾਂ ਨੂੰ ਜਿਉਂਦੇ ਕਰ ਦਿਤਾ। ਗੁਰੂ ਤੇ ਵਾਹਿਗੁਰੂ ਵਿਚ ਕੋਈ  
ਫਰਕ ਨਹੀਂ ਹੋਇਆ ਕਰਦਾ। ਸਿੱਖ ਇਤਿਹਾਸ ਵਿਚ ਬੇਅੰਤ  
ਐਸੀਆਂ ਘਟਨਾਵਾਂ ਹਨ ਜਿਥੇ ਮੁਰਦੇ ਜਿਉਂਦੇ ਕੀਤੇ ਗਏ  
ਜਿਵੇਂ ਕਿ ਬਾਬਾ ਅਟੱਲ ਜੀ, ਬਾਬਾ ਗੁਰਦਿਤਾ ਜੀ, ਭਾਈ  
ਜੀਵਨ ਜੀ ਆਦਿ ਅਨੇਕਾਂ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ।

ਗੁਰੂ ਦਸ਼ਮੇਸ਼ ਪਿਤਾ ਜੀ ਨੇ ਉਨ੍ਹਾਂ ਗੁਰਸਿੱਖਾਂ ਦੇ ਸੀਸ  
ਆਪਣੇ ਦਸਤੇ ਮੁਬਾਰਕ ਨਾਲ ਧੜਾਂ ਨਾਲ ਜੋੜੇ ਅਤੇ ਉਹ  
ਸਿੱਖ ਆਦੇਸ਼ ਸੁਣਦੇ ਹੀ ਉਠ ਕੇ ਖੜ੍ਹੇ ਹੋ ਗਏ ਅਤੇ ਗੁਰੂ  
ਚਰਨਾਂ ਤੇ ਨਮਸ਼ਕਾਰਾਂ ਕੀਤੀਆਂ। ਗੁਰੂ ਮਹਾਰਾਜ ਜੀ ਨੇ ਖੰਡੇ  
ਦਾ ਅੰਮ੍ਰਿਤ ਤਿਆਰ ਕੀਤਾ ਅਤੇ ਇਨ੍ਹਾਂ ਪੰਜਾਂ ਪਿਆਰਿਆਂ  
ਨੂੰ ਆਪਣੇ ਹਸਤ ਕਮਲਾਂ ਰਹੀਂ ਆਪ ਛਕਾਇਆ, ਮੂਲਮੰਤ੍ਰ  
ਤੇ ਗੁਰਮੰਤ੍ਰ ਦੀ ਦਾਤ ਬਖਸ਼ੀ, ਦਸਮ ਦੁਆਰ ਤੀਕਰ ਸ਼ਬਦ  
ਸੁਰਤ ਮਾਰਗ ਰਾਹੀਂ ਪੁਜਣ ਦੇ ਅੰਦਰਲੇ ਸਾਰੇ ਭੇਤ,  
ਬ੍ਰਹਮਿਗਿਆਨ ਦੇ ਭੰਡਾਰੇ ਬਖਸ਼ ਕੇ ਮਨੁੱਖ ਤੋਂ ਪ੍ਰਭੂ ਹੀ ਬਣ  
ਦਿਤੇ ਜਿਵੇਂ ਕਿ ਫੁਰਮਾਨ ਹੈ -

**ਬ੍ਰਹਮ ਗਿਆਨੀ ਕਉ ਬੇਜਹਿ ਮਹੇਸੂਰ॥**  
**ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੂਰ॥**

ਪੰਨਾ - 273

**ਹਰਿ ਹਰਿ ਜਨ ਦੁਈ ਏਕ ਹੈ, ਬਿਥ ਬਿਚਾਰ ਕਛੁ ਨਾਹਿ॥**  
**ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਥੇ ਸਮਾਹਿ॥**  
**ਬਚਿਤ੍ਰ ਨਾਟਕ**  
**ਸੰਤ ਅਨੰਤਹਿ ਅੰਤਰੁ ਨਾਹੀ॥**

ਪੰਨਾ - 486

ਸੋ ਗੁਰੂ ਮਹਾਰਾਜ ਜੀ ਨੇ ਭਾਈ ਦਇਆ ਚੰਦ ਲਾਹੌਰ  
ਦੇ ਖੜੀ ਨੂੰ ਭਾਈ ਦਇਆ ਸਿੱਖ ਬਣਾਇਆ ਅਤੇ ਧਰਮ ਚੰਦ,  
ਦਿੱਲੀ ਜੋ ਜਾਤ ਦੇ ਜੱਟ ਸਨ, ਨੂੰ ਭਾਈ ਧਰਮ ਸਿੱਖ ਬਣਾਇਆ;  
ਹਿੰਮਤ ਚੰਦ, ਜੋ ਜਗਨਨਾਥ ਪੁਰੀ ਉੜੀਸਾ ਤੋਂ ਜੋ ਇਕ ਹਜ਼ਾਰ  
ਮੀਲ ਦੀ ਦੂਰੀ ਤੋਂ ਚੱਲ ਕੇ ਆਏ ਸਨ, ਨੂੰ ਭਾਈ ਹਿੰਮਤ ਸਿੱਖ  
ਜੀ; ਭਾਈ ਮੋਹਕਮ ਚੰਦ ਗੁਜਰਾਤ ਕਾਠੀਆਵਾੜ, ਜੋ 1100  
ਮੀਲ ਤੋਂ ਚੱਲ ਕੇ ਆਏ ਸਨ, ਨੂੰ ਭਾਈ ਮੋਹਕਮ ਸਿੱਖ ਜੀ ਅਤੇ  
ਸਾਹਿਬ ਚੰਦ ਮੇਸੂਰ ਜੋ 1000 ਮੀਲ ਦਾ ਪੰਡਾ ਕੱਟ ਕੇ ਆਏ  
ਸਨ, ਨੂੰ ਭਾਈ ਸਾਹਿਬ ਸਿੱਖ ਬਣਾ ਦਿਤਾ ਅਤੇ ਆਪਣੇ ਵਿਚ  
ਅਭੇਦ ਕਰਕੇ ਫੁਰਮਾਨ ਕੀਤਾ ਕਿ ਮੇਰੇ ਖਾਲਸੇ ਨੂੰ ਮੇਰਾ ਹੀ ਰੂਪ  
ਜਾਣਨਾ, ਇਹ ਪੰਜੇ ਮੇਰਾ ਹੀ ਰੂਪ ਹਨ ਅਤੇ ਫੁਰਮਾਨ ਕੀਤਾ-

**ਖਾਲਸਾ ਮੇਰੋ ਰੂਪ ਹੈ ਖਾਸ॥**

**ਖਾਲਸੇ ਮਹਿ ਹੋ ਕਰੋ ਨਿਵਾਸ॥**

**ਸਰਬ ਲੋਹ ਗੰਬ**

ਉਸ ਤੋਂ ਪਿਛੋਂ ਆਪ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ  
ਅਤੇ ਆਪ ਗੋਬਿੰਦ ਰਾਏ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੱਖ ਜੀ  
ਦੇ ਰੂਪ ਵਿਚ ਪ੍ਰਗਟ ਹੋਏ। ਇਸ ਭੇਤ ਨੂੰ ਗੁਰੂ ਮਹਾਰਾਜ ਜੀ  
ਆਪ ਹੀ ਜਾਣਦੇ ਹਨ ਕਿ ਉਨ੍ਹਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾ  
ਕੇ ਆਪ ਅੰਮ੍ਰਿਤ ਕਿਉਂ ਛਕਿਆ। ਅਸੀਂ ਉਨ੍ਹਾਂ ਬਾਰੇ ਕੁਝ ਵੀ  
ਨਹੀਂ ਕਹਿ ਸਕਦੇ। ਆਪ ਸਮਰੱਥ ਸਨ ਅਤੇ ਇਸ ਬਚਿਤ੍ਰ  
ਨਾਟਕ ਦੇ ਨਾਟ ਦੇ ਆਪ ਹੀ ਪਾਤਰ ਸਨ। ਉਸ ਸਮੇਂ ਦੇ  
ਭਾਈ ਗੁਰਦਾਸ ਜੀ ਦੂਜੇ ਨੇ ਆਪਣੀ ਵਾਰ ਵਿਚ ਐਉਂ  
ਲਿਖਿਆ-

**ਹਰਿ ਸਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ।**

**ਨਾਨਕ ਨਿਰਭਉ ਨਿਰਕਾਰ ਵਿਚਿ ਸਿਧਾਂ ਖੇਲਾ।**

**ਗੁਰੂ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ।**

**ਪੀਵਹੁ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ।**

**ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।**

**ਵਾਹੁ ਵਾਹੁ ਗੋਬਿੰਦ ਸਿੱਖ ਆਪੇ ਗੁਰ ਚੇਲਾ।**

**ਵਾਰ ਭਾਈ ਗੁਰਦਾਸ ਜੀ ਦੂਜਾ**

ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਫੁਰਮਾਨ ਕੀਤਾ  
ਕਿ ਤੁਸੀਂ ਅੱਜ ਤੋਂ ਖਾਲਸਾ ਰੂਪ ਹੋ ਕੇ ਮੇਰੇ ਰੂਪ ਵਿਚ ਅਭੇਦ  
ਹੋ ਗਏ ਹੋ, ਮੈਂ ਤੁਹਾਡੇ ਵਿਚ ਹਾਂ ਅਤੇ ਤੁਸੀਂ ਮੇਰੇ ਵਿਚ ਹੋ।  
ਉਸ ਵੇਲੇ ਬਾਣੀ ਪੜ੍ਹਨ, ਰਹਿਤ-ਬਹਿਤ ਦੀ ਸਿਖਿਆ ਦੇ ਕੇ  
ਫੁਰਮਾਨ ਕੀਤਾ -

**ਰਹਿਤ ਪਿਆਰੀ ਮੁਝ ਕਉ, ਸਿੱਖ ਪਿਆਰਾ ਨਾਹਿ।**

**(ਰਹਿਤਨਾਮਾ ਭਾਈ ਦੇਸਾ ਸਿੱਖ ਜੀ)**

## ਅਤੇ ਫੇਰ ਕਿਹਾ

ਗਹਿਣੀ ਰਹੈ ਸੋਈ ਸਿਖ ਮੇਰਾ।  
 ਓਹ ਠਾਕੁਰੁ ਮੈਂ ਉਸ ਕਾ ਚੇਰਾ।  
 ਗਹਿਤ ਬਿਨਾਂ ਨਹਿ ਸਿਖ ਕਹਾਵੈ।  
 ਗਹਿਤ ਬਿਨਾਂ ਦਰ ਚੋਟਾਂ ਖਾਵੈ।  
 ਗਹਿਤ ਬਿਨ ਸੁਖ ਕਬਹੁੰ ਨ ਲਹੇ।  
 ਤਾਂ ਤੇ ਗਹਿਤ ਸੁ ਦਿੜ ਕਰ ਰਹੈ।  
 (ਗਹਿਤਨਾਮਾ ਭਾਈ ਦੇਸਾ ਸਿੰਘ ਜੀ)

ਮੈਂ ਖਾਲਸਾ ਆਦਰਸ਼ ਨੂੰ ਸੰਸਾਰ ਵਿਚ ਪ੍ਰਵਿਰਤ ਕਰਨ  
ਵਾਸਤੇ ਹੀ ਆਪਣੀ ਮਹਾਨ ਸੁਖ ਭਰੀ ਲੀਨਤਾ ਦੀ ਅਵਸਥਾ  
ਵਿਚੋਂ ਦੇਹਧਾਰੀ ਹੋ ਕੇ ਸੰਸਾਰ ਵਿਚ ਵਿਚਰਨ ਆਇਆ ਸਾਂ।  
ਅਜ ਇਸ ਆਦਰਸ਼ ਨੂੰ ਸਾਰੇ ਸੰਸਾਰ ਦੇ ਸੁਖਾਂ ਲਈ ਅਤੇ  
ਪੂਰਨ ਗਿਆਨ ਦੀ ਦਾਤ ਵੰਡਣ ਲਈ ਤੁਹਾਨੂੰ ਮੈਂ ਆਪਣਾ  
ਰੂਪ ਬਣਾਇਆ ਹੈ। ਤੁਸੀਂ ਪੂਰਨ ਸਤਿਗੁਰੂ ਦਾ ਕੰਮ, ਨਾਮ  
ਦੀ ਅਤੇ ਗਿਆਨ ਦੀ ਦਾਤ ਦੇਣ ਦੀ ਸਮਰੱਥਾ ਰਖਦੇ ਹੋਏ  
ਅਤੇ ਫੁਰਮਾਨ ਕੀਤਾ-

ਪ੍ਰਾਲਸਾ ਮੇਰੋ ਸੁਜਨ ਪ੍ਰਵਾਰਾ ॥  
 ਪ੍ਰਾਲਸਾ ਮੇਰੋ ਕਰਤ ਉਧਾਰਾ ॥  
 ਪ੍ਰਾਲਸਾ ਮੇਰੋ ਪਿੰਡ ਪਰਾਨ ॥  
 ਪ੍ਰਾਲਸਾ ਮੇਰੀ ਜਾਨ ਕੀ ਜਾਨ ॥  
 ਮਾਨ ਮਹਤ ਮੇਰੀ ਪ੍ਰਾਲਸਾ ਸਹੀ ॥  
 ਪ੍ਰਾਲਸਾ ਮੇਰੋ ਸੂਅਰਥ ਸਹੀ ॥  
 ਪ੍ਰਾਲਸਾ ਮੇਰੋ ਕਰੇ ਨਿਰਥਾਰ ॥  
 ਪ੍ਰਾਲਸਾ ਮੇਰੋ ਦੇਹ ਅਰ ਸਾਹ ॥  
 ਪ੍ਰਾਲਸਾ ਮੇਰੋ ਧਰਮ ਅਰ ਕਰਮ ॥  
 ਪ੍ਰਾਲਸਾ ਮੇਰੋ ਭੇਦ ਨਿਜ ਮਰਮ ॥  
 ਪ੍ਰਾਲਸਾ ਮੇਰੋ ਸਤਿਗੁਰ ਪੂਰਾ ॥  
 ਪ੍ਰਾਲਸਾ ਮੇਰੋ ਸੱਜਨ ਸੂਰਾ ॥  
 ਪ੍ਰਾਲਸਾ ਮੇਰੋ ਬੁਧ ਅਰ ਗਿਆਨ ॥  
 ਪ੍ਰਾਲਸੇ ਕਾ ਹੋ ਧਰੋ ਧਿਆਨ ॥  
 ਉਪਮਾ ਪ੍ਰਾਲਸੇ ਜਾਤ ਨ ਕਹੀ ॥  
 ਜਿਹਵਾ ਏਕ ਪਾਰ ਨਹਿ ਲਹੀ ॥  
 ਸੇਸ ਰਸਨ ਸਾਰਦ ਸੀ ਬੁੱਧ ॥  
 ਤਦਪ ਨ ਉਪਮਾ ਬਰਨਤ ਸੁਧ ॥  
 ਜਾ ਮੈ ਰੰਚ ਨ ਮਿਥਿਆ ਭਾਖੀ ॥  
 ਪਾਰਥਗਮ ਗਰੁ ਨਾਨਕ ਸਾਖੀ ॥

ਉਸ ਵੇਲੇ ਆਪ ਨੇ ਫੁਰਮਾਨ ਕੀਤਾ ਕਿ ਅਕਾਲ ਪੁਰਖ  
 ਤੋਂ ਬਹੁਰ ਹੋਰ ਕਿਸੇ ਨੂੰ ਵੀ ਨਿਗ੍ਰਾ ਥੱਲੇ ਨਹੀਂ ਲਿਆਉਣਾ-  
 ਜਾਗਤ ਜੋਤਿ ਜਧੀ ਨਿਸ ਬਾਸੁਰ,  
 ਏਕ ਬਿਨਾਂ ਮਨ ਨੈਕ ਨ ਆਨੈ॥  
 ਪੁਰਨ ਪੈਮ ਪ੍ਰਤੀਤ ਸਜੈ,  
 ਬੁਤ ਗੋਰ ਮੜੀ ਮਟ ਭੂਲ ਨ ਮਾਨੈ॥  
 ਤੀਰਬ ਦਾਨ ਦਇਆ ਤਪ ਸੰਜਮ,  
 ਏਕ ਬਿਨਾ ਨਹਿ ਏਕ ਪਛਾਨੈ॥  
 ਪੁਰਨ ਜੋਤ ਜਗੈ ਘਟ ਮੈ,

ਤਬ ਖਾਲਸ ਤਾਹਿ ਨਖਾਲਸ ਜਾਨੈ ॥

ਇਸ ਤਰ੍ਹਾਂ ਆਪ ਨੇ ਇਕ ਨਵਾਂ ਆਦਰਸ਼ ਸੰਸਾਰ ਨੂੰ  
 ਸਦਾ ਸੁੱਖ ਦੇਣ ਲਈ ਖਾਲਸੇ ਦੇ ਰੂਪ ਵਿਚ ਪ੍ਰਗਟ ਕੀਤਾ  
 ਜੋ ਭਰਮ ਤੇ ਭੋਖ ਤੋਂ ਨਿਆਰਾ ਹੈ ਜਿਸ ਦਾ ਜੀਵਨ ਸੰਸਾਰ  
 ਤੋਂ ਨਿਰਲੇਪ ਤੇ ਨਿਆਰਾ ਹੋਣ ਕਰਕੇ ਗੁਰੂ ਮਹਾਰਾਜ ਨੇ  
 ਆਪਣਾ ਪੂਰਨ ਰੂਪ ਅਤੇ ਪੂਰਨ ਰੂਹਾਨੀ ਸੜਾ ਇਸ ਵਿਚ  
 ਭਰੀ ਹੈ ਅਤੇ ਫਰਮਾਨ ਕੀਤਾ ਹੈ ਕਿ ਜਦੋਂ ਤਕ ਖਾਲਸਾ ਇਸ  
 ਆਦਰਸ਼ ਤੇ ਕਾਇਮ ਰਹੇਗਾ ਉਸ ਸਮੇਂ ਤਕ ਮੈਂ ਇਸ ਨੂੰ  
 ਆਪਣਾ ਪੂਰਨ ਤੇਜ ਪ੍ਰਦਾਨ ਕਰਦਾ ਰਹਾਂਗਾ। ਜਦੋਂ ਇਹ  
 ਭਰਮਾਂ ਭੋਖਾਂ ਵਿਚ ਪੈ ਜਾਵੇਗਾ ਅਤੇ ਭਰਮ ਭੋਖ ਤੋਂ  
 ਨਿਆਰਾਪਣ ਛੱਡ ਦੇਵੇਗਾ, ਮੁੜ ਕਰਮ ਕਾਂਡ ਵਿਚ ਪ੍ਰਵਿਰਤ  
 ਹੋ ਕੇ ਵੱਡੇ-ਛੋਟੇ ਦੀ ਦ੍ਰਿਸ਼ਟੀ ਧਾਰਨ ਕਰ ਲਵੇਗਾ, ਜਾਤ  
 ਪਾਤ ਦੇ ਬੰਧਨਾਂ ਵਿਚ ਫਸ ਜਾਵੇਗਾ ਅਤੇ ਆਪਣੇ ਆਦਰਸ਼  
 ਤੋਂ ਹੀਣਾ ਹੋ ਕੇ ਆਪਣੇ ਹਿਤਾਂ ਲਈ ਇਸ ਮਹਾਨ ਆਦਰਸ਼  
 ਦਾ ਤਿਆਗ ਕਰ ਦੇਵੇਗਾ ਤਾਂ ਉਸ ਸਮੇਂ ਮੈਂ ਇਸ ਦਾ ਤੇਜ  
 ਖੋ ਲਵੇਂਗਾ -

ਖਾਲਸਾ ਅਕਾਲ ਪੁਰਖ ਕੀ ਛੌਜ਼ ॥  
 ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ਼ ॥  
 ਜਬ ਲਗ ਖਾਲਸਾ ਰਹੇ ਨਿਆਰਾ ॥  
 ਤਥ ਲਗ ਤੇਜ਼ ਦੀਉ ਮੈਂ ਸਾਰਾ ॥  
 ਜਬ ਇਹ ਗਰੈ ਬਿਪਰਨ ਕੀ ਗੀਤ ॥

ਮੈਂ ਨ ਕਰੋ ਇਨ ਕੀ ਪ੍ਰਤੀਤ॥ ਸਰਬ ਲੋਹ ਗ੍ਰੰਥ  
 ਉਸ ਵੇਲੇ ਸੰਗਤ ਨੂੰ ਸੰਬੋਧਨ ਕਰਦਿਆਂ ਆਪ ਨੇ  
 ਕਹਾ ਕਿ ਗੁਰੂ ਖਾਲਸਾ ਜੀ! ਖਾਲਸਾ ਦੀ ਪਦਵੀ ਮਹਾਨ  
 ਕਿਉਂਕਿ ਇਹ ਆਪਣੀ ਪੁਰਨ ਰੂਪ ਵਿਚ ਹੰਗਤਾ ਛੱਡ ਕੇ  
 ਗੁਰੂ ਵਿਚ ਲੀਨ ਹੋਇਆ ਹੈ। ਆਤਮ ਰਸੀਆ ਹੋ ਕੇ ਸੰਸਾਰ  
 ਵਿਚ ਵਿਚਰੇਗਾ। ਇਸ ਦੀ ਪਦਵੀ ਵਾਹਿਗੁਰੂ ਅਤੇ ਗੁਰੂ ਦੀ  
 ਪਦਵੀ ਦੇ ਬਰਾਬਰ ਹੋਵੇਗੀ।

ਆਤਮ ਰਸ ਜਿਹ ਜਾਨਹੀ, ਸੋ ਹੈ ਪ੍ਰਾਲਸ ਦੇਵ॥  
 ਪ੍ਰਭ ਮਹਿ, ਸੋ ਮਹਿ, ਤਾਸ ਮਹਿ, ਰੰਚਕ ਨਾਹਨ ਭੇਵ॥  
ਸਤਿਗੁਰ ਪੈਖਾਲ

ਇਸ ਵਿਸਾਖੀ ਦੇ ਦਿਨ ਖਾਲਸਾ (Super man) ਦੀ ਸਿਰਜਨਾ ਨਾਲ ਭਾਰਤ ਦਾ ਅੰਕਾਰਮਈ ਇਤਿਹਾਸ ਬਦਲ ਗਿਆ। ਅੱਜ ਹਜ਼ਾਰਾਂ ਸਾਲ ਲੰਘਣ ਤੋਂ ਪਿਛੋਂ ਇਕ ਪੂਰਨ ਮਨੁੱਖ ਸੰਸਾਰ ਦੇ ਰੰਗ ਮੰਚ ਵਿਚ ਪ੍ਰਗਟ ਹੋਇਆ ਜਿਸਨੂੰ ਖਾਲਸਾ ਕਹਿ ਕੇ ਸਤਿਕਾਰਿਆ ਗਿਆ। ਅੱਜ ਇਕ ਪੂਰਨ ਮਨੁੱਖ ਦੀ ਸਿਰਜਨਾ ਕੀਤੀ ਗਈ। ਖਾਲਸਾ ਪ੍ਰਗਟ ਹੋਣ ਤੋਂ ਪਹਿਲਾਂ ਇਕ ਮਨੁੱਖ ਨੂੰ ਪੰਜ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਉਹ ਪੂਰਨ ਮਨੁੱਖ ਨਹੀਂ ਕਹਾ ਸਕਦਾ ਸੀ ਕਿਉਂਕਿ ਉਪਦੇਸ਼ ਦੇਣ ਦਾ ਕੰਮ ਬ੍ਰਾਹਮਣ ਵਰਗ ਪਾਸ ਸੀ। ਬ੍ਰਾਹਮਣ ਦਾ ਕੰਮ ਦਾਨ ਦੇਣਾ, ਦਾਨ ਲੈਣਾ, ਜਗ ਕਰਨਾ, ਜਗ ਕਰਾਉਣਾ, ਅਧਿਆਤਮਕ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ; ਇਹ ਛੇ ਕਰਮ ਹੋਇਆ ਕਰਦੇ ਹਨ। ਖਤਰੀ ਦਾ ਕੰਮ ਸਰੀਰ ਨੂੰ ਨਰੋਆ ਰੱਖਣਾ, ਤਥ ਦੇ ਬਲ ਕਰਕੇ ਅਸਤਰ ਪਾਪਤ ਕਰਨੇ ਜਿਹੜੇ ਕਿ ਬਹੁਤ ਸ਼ਕਤੀਸ਼ਾਲੀ

ਹੋਇਆ ਕਰਦੇ ਹਨ ਜਿਵੇਂ ਕਿ ਬਜ਼ਾਰ ਅਸਤਰ, ਇੰਦਰ ਅਸਤਰ, ਬ੍ਰਾਹਮ ਅਸਤਰ, ਅਗਨ ਅਸਤਰ, ਵਰੁਣ ਅਸਤਰ ਅਤੇ ਇਸ ਤਰ੍ਹਾਂ ਦੇ ਅਨੇਕ ਅਸਤਰ ਮੰਤ੍ਰ ਬਲ ਨਾਲ ਪ੍ਰਾਪਤ ਕੀਤੇ ਜਾਇਆ ਕਰਦੇ ਸਨ। ਇਨ੍ਹਾਂ ਅਸਤਰਾਂ ਦੀ ਅਲੋਕਿਕ ਸ਼ਕਤੀ ਹੋਇਆ ਕਰਦੀ ਸੀ। ਅੱਜਕਲੁਕ ਦੇ ਐਟਮ ਬੰਬਾਂ ਵਾਂਗੂ ਇਸ ਇਥੋਂ ਦਾ ਅਸਰ ਦਸ-ਦਸ ਹਜ਼ਾਰ ਬੰਦੇ ਨੂੰ ਧਰਤੀ ਤੇ ਸੁਲਾ ਦਿਆ ਕਰਦਾ ਸੀ, ਇਥੋਂ ਅਸਤਰ ਹਜ਼ਾਰਾਂ ਬਾਣਾਂ ਵਿਚ ਚਲ ਕੇ ਹਜ਼ਾਰਾਂ ਹੀ ਬੰਦਿਆਂ ਦੇ ਲੱਗਿਆ ਕਰਦਾ ਸੀ। ਇਹ ਭਾਰਤ ਦੀ ਪ੍ਰਾਚੀਨ ਵਿਦਿਆ ਸੀ ਜੋ ਹੌਲੀ-ਹੌਲੀ ਅਲੋਪ ਹੋ ਗਈ ਅਤੇ ਇਨ੍ਹਾਂ ਅਸਤਰਾਂ ਦੀ ਥਾਂ ਅੱਜਕਲੁਕ ਦੀ ਸਾਈਂਸ ਨੇ ਲੈ ਕੇ ਬੇਅੰਤ ਸ਼ਕਤੀਸ਼ਾਲ ਗੋਲੇ-ਗੋਲੀਆਂ, ਬੰਬ, ਐਟਮ ਬੰਬ ਮੈਦਾਨੇ ਜੰਗ ਨੂੰ ਭੈ ਭੀਤ ਕਰਨ ਵਾਸਤੇ ਹੋਂਦ ਵਿਚ ਲਿਆਂਦੇ। ਖਤਰੀ ਜ਼ਮੀਨ ਦਾ ਮਾਲਕ ਹੋਇਆ ਕਰਦਾ ਸੀ ਅਤੇ ਹੇਠਲੇ ਵਰਗ ਉਸਦੀ ਜ਼ਮੀਨ ਵਿਚੋਂ ਅੰਨ ਪ੍ਰਾਪਤ ਕਰਕੇ ਉਸਨੂੰ ਕਿਸੇ ਖਾਸ ਅਨੁਪਾਤ ਮੁਤਾਬਿਕ ਦਿਆ ਕਰਦੇ ਸਨ। ਖਤਰੀ ਦਾ ਧਰਮ ਦੇਸ਼ ਅਤੇ ਆਪਣੇ ਰਾਜ ਦੀ ਰਾਖੀ ਕਰਦਿਆਂ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਦੇਣ ਵਿਚ ਪਿਛਿਤਰ ਸਮਝਿਆ ਜਾਇਆ ਕਰਦਾ ਸੀ। ਉਸਨੂੰ ਜੰਗ ਵਿਚ ਸ਼ਹੀਦ ਹੋਣ ਕਾਰਨ ਉਚੇ ਸਵਰਗਾਂ ਦੀ ਪ੍ਰਾਪਤੀ ਹੋਣੀ ਮੰਨੀ ਜਾਇਆ ਕਰਦੀ ਸੀ। ਇਸੇ ਤਰ੍ਹਾਂ ਵੈਸ਼ ਵਰਣ ਮਿਹਨਤ ਕਰਨ ਵਾਲਿਆਂ ਦਾ ਹੋਇਆ ਕਰਦਾ ਸੀ ਜੋ ਪਸੂ ਪਾਲਦੇ ਸਨ, ਵਪਾਰ ਕਰਦੇ ਸਨ ਅਤੇ ਦੇਸ਼ਾਂ ਪ੍ਰਦੇਸ਼ਾਂ ਵਿਚ ਜਾ ਕੇ ਆਪਣਾ ਪੈਦਾ ਕੀਤਾ ਹੋਇਆ ਮਾਲ ਵੇਚਿਆ ਕਰਦੇ ਸਨ ਅਤੇ ਧਨ ਕਮਾ ਕੇ ਟੈਕਸ ਦੇ ਰੂਪ ਵਿਚ ਰਾਜੇ ਦਾ ਕੋਸ਼ ਭਰਿਆ ਕਰਦੇ ਸਨ ਅਤੇ ਖੜ੍ਹੀ ਨੂੰ ਖੇਤੀਬਾੜੀ ਰਾਹੀਂ ਅਨਾਜ ਪੈਦਾ ਕਰਨ ਦਾ ਨੀਯਤ ਹਿੱਸਾ ਦਿਤਾ ਜਾਂਦਾ ਸੀ ਅਤੇ ਬ੍ਰਾਹਮਣ ਨੂੰ ਪਿਛਿਤਰ ਸਮਝ ਕੇ ਦਾਨ ਦਿਤਾ ਜਾਇਆ ਕਰਦਾ ਸੀ, ਜਿਸ ਨਾਲ ਬ੍ਰਾਹਮਣ ਵਰਗ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ, ਕੇਵਲ ਪੜ੍ਹਨਾ, ਪੜ੍ਹਾਉਣਾ ਤੇ ਸਮਾਜ ਦੇ ਭਲੇ ਲਈ ਸਾਹਿਤ ਪੈਦਾ ਕਰਨਾ ਹੋਇਆ ਕਰਦਾ ਸੀ। ਪਰ ਹੌਲੀ-ਹੌਲੀ ਬ੍ਰਾਹਮਣ ਨੇ ਕਰਮਕਾਂਡ ਦਾ ਪਸਾਰਾ ਕਰਕੇ ਸਮਾਜ ਨੂੰ ਆਪਣੇ ਨਿਯਮਾਂ ਦੀ ਪਕੜ ਵਿਚ ਜਕੜ ਲਿਆ ਅਤੇ ਬਾਕੀ ਵਰਗਾਂ ਨੂੰ ਸਾਹਸਹੀਣ ਕਰ ਦਿਤਾ। ਇਹ ਵਰਗ ਹਰ ਨਵੀਂ ਸੇਧ ਬ੍ਰਾਹਮਣ ਵਰਗ ਤੋਂ ਲਿਆ ਕਰਦੇ ਸਨ, ਇਥੋਂ ਤਕ ਕਿ ਖੇਤੀ ਬੀਜਣ ਲਈ, ਵਪਾਰ ਸ਼ੁਰੂ ਕਰਨ ਲਈ, ਮਕਾਨ ਉਸਾਗੀ ਲਈ, ਸਫਰ ਤੇ ਜਾਣ ਲਈ, ਵਿਆਹ ਸ਼ਾਦੀਆਂ ਦੇ ਦਿਨ ਮੁਕੱਰ ਕਰਨ ਲਈ, ਵਿਆਹ ਦੇ ਸਬੰਧ ਪਤੀ ਪਤਨੀ ਵਿਚ ਜੋੜਨ ਲਈ, ਨਵੇਂ ਵਸਤਰ ਖਗੀਦਣ ਲਈ, ਪਸੂ ਖਗੀਦਣ ਲਈ, ਬੱਚੇ ਨੂੰ ਪੜ੍ਹਨ ਪਾਉਣ ਲਈ, ਜਿੰਦਗੀ ਦੀ ਹਰ ਨਵੇਂ ਕੰਮ ਕਰਨ ਤੋਂ ਪਹਿਲਾਂ ਸਾਰੀ ਅਗਵਾਈ ਬ੍ਰਾਹਮਣ ਵਰਗ ਤੋਂ ਲਈ ਜਾਂਦੀ ਸੀ ਅਤੇ ਉਹ ਸ਼ਗਨ-ਅਪਸ਼ਗਨ, ਬਿਤ, ਵਾਰ, ਮਹੀਨੇ, ਤੁੱਤਾਂ ਗ੍ਰਹਿਂ ਦੀਆਂ ਚਾਲਾਂ ਦੇਖ ਕੇ ਸੇਧ ਦਿਆ ਕਰਦਾ ਸੀ। ਇਥੋਂ ਤਕ ਕਿ ਆਦਮੀ ਦੇ ਸ਼ਾਸ਼ ਨੂੰ ਵੀ ਵਾਰਿਆ ਜਾਇਆ ਕਰਦਾ ਸੀ ਕਿ ਕੰਮ ਕਰਨ ਤੋਂ ਪਹਿਲਾਂ ਕਿਸ ਨਾਸਕਾ ਰਾਹੀਂ ਸ਼ਾਸ਼ ਆ ਰਿਹਾ ਹੈ।

ਸੁਦਰ ਵਰਗ ਦਾ ਕੰਮ ਇਨ੍ਹਾਂ ਤਿੰਨਾਂ ਵਰਗਾਂ ਦੇ ਕੰਮਾਂ ਨੂੰ ਕੰਮੀ ਬਣ ਕੇ ਕੀਤਾ ਜਾਇਆ ਕਰਦਾ ਸੀ। ਇਹ ਆਪਣੇ

ਮਾਲਕਾਂ ਦੇ ਤਰਸ ਉਪਰ ਹੋਇਆ ਕਰਦੇ ਸਨ। ਇਨ੍ਹਾਂ ਦਾ ਕੰਮ ਕੇਵਲ ਸੇਵਾ ਕਰਨਾ ਹੀ ਹੋਇਆ ਕਰਦਾ ਸੀ ਜਿਸ ਦੇ ਬਦਲੇ ਇਨ੍ਹਾਂ ਨੂੰ ਫਸਲਾਂ ਦੀ ਆਮਦਾਨ ਆਦਿ ਨੂੰ ਮੁੱਖ ਰੱਖ ਕੇ ਕੁਝ ਹਿੱਸੇ ਦੇ ਦਿਤੇ ਜਾਇਆ ਕਰਦੇ ਸਨ। ਆਦਮੀ ਨੂੰ ਇਥੋਂ ਤਕ ਵੰਡਿਆ ਗਿਆ ਕਿ ਇਨ੍ਹਾਂ ਸੂਦਰਾਂ ਵਿਚੋਂ ਇਕ ਤਾਂ ਉਹ ਸਨ ਜਿਨ੍ਹਾਂ ਨੂੰ ਛੂਹਿਆ ਜਾ ਸਕਦਾ ਸੀ, ਜਿਨ੍ਹਾਂ ਨੂੰ ਛੂਹਣ ਤੋਂ ਭਿੱਟ ਨਹੀਂ ਲੱਗਿਆ ਕਰਦੀ ਸੀ। ਇਕ ਉਹ ਸਨ ਜਿਨ੍ਹਾਂ ਦੇ ਨਾਲ ਲੱਗਣ ਤੇ ਭਿੱਟ ਲਗ ਜਾਂਦੀ ਸੀ। ਸਵੇਰੇ-ਸਵੇਰੇ ਕੰਮ ਕਰਨ ਤੋਂ ਪਹਿਲਾਂ ਜੇ ਇਨ੍ਹਾਂ ਵਿਚੋਂ ਕੋਈ ਮੱਥੇ ਲਗ ਜਾਂਦਾ ਸੀ ਤਾਂ ਬੜੀ ਵਿਚਾਰ ਕੀਤੀ ਜਾਇਆ ਕਰਦੀ ਸੀ। ਇਨ੍ਹਾਂ ਨੂੰ ਭਜਨ ਬੰਦਰਗੀ, ਪੁਜਾ, ਪਾਠ, ਮੰਦਰ, ਮੱਠ ਜਾਣ ਤੇ ਪਾਬੰਦੀ ਲੱਗੀ ਹੋਈ ਸੀ। ਜੋ ਕਿਤੇ ਭੁਲ-ਭੁਲੇਖੇ ਕਿਸੇ ਸੂਦਰ ਤੋਂ ਓਅੰਕਾਰ ਸ਼ਬਦ ਉਚਾਰਨ ਹੋ ਗਿਆ ਤਾਂ ਉਸ ਦੀ ਜੁਬਾਨ ਕੱਟ ਦਿਤੀ ਜਾਂਦੀ ਸੀ। ਜੇ ਇਨ੍ਹਾਂ ਵਿਚੋਂ ਕੋਈ ਬਹੁਮਿਗਿਆਨ ਦੀ ਗੱਲ ਕਰਦਾ ਸੀ ਤਾਂ ਰਾਜਾ ਖੁਦ ਮਾਰਦਾ ਸੀ ਜਿਵੇਂ ਸ੍ਰੀ ਰਾਮ ਚੰਦਰ ਜੀ ਮਹਾਰਾਜ ਤੋਂ ਸੁੰਬਕ ਰਿਸੀ ਨੂੰ ਬ੍ਰਾਹਮਣਾਂ ਨੇ ਮਰਵਾਇਆ ਸੀ। ਸ੍ਰੀ ਰਾਮ ਚੰਦਰ ਜੀ ਨੇ ਰਾਜ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੁੰਬਕ ਰਿਸੀ ਦਾ ਆਪਣੇ ਹੋਥ ਨਾਲ ਬੱਧ ਕੀਤਾ। ਇਹ ਅਛੂਤ ਵਰਗ ਦਾ ਮਨੁੱਖ ਬਹੁਤ ਹੀ ਤਿਸਕਾਰਿਆ ਹੋਇਆ ਸਮਾਜ ਦਾ ਮੈਲਾ ਅੰਗ ਗਿਣਿਆ ਜਾਂਦਾ ਸੀ। ਇਹ ਅੰਗ ਅਨਪੜ੍ਹ ਰੱਖਿਆ ਜਾਂਦਾ ਸੀ, ਕੋਈ ਸਕੂਲ ਵਿਦਿਆਲਾ, ਕੋਈ ਕਿਰਤ ਦਾ ਸਕੂਲ ਇਨ੍ਹਾਂ ਨੂੰ ਦਾਖਲਾ ਨਹੀਂ ਸੀ ਦਿੰਦਾ। ਇਹ ਨਿਸ਼ਚਾ ਦਿਤਾ ਗਿਆ ਕਿ ਇਹ ਸੂਦਰ ਪ੍ਰਮੇਸ਼ਰ ਦੇ ਦਰ ਤੋਂ ਨਾ ਪ੍ਰਵਾਣ ਹੋਈਆਂ ਰਹਾਂ ਦੇ ਜਨਮ ਕਰਕੇ ਹੈ। ਇਨ੍ਹਾਂ ਦੇ ਸੰਤਾਪ, ਇਨ੍ਹਾਂ ਦੀਆਂ ਤੰਗੀਆਂ, ਇਨ੍ਹਾਂ ਦੇ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੀ ਸਜ਼ਾ ਵਜੋਂ ਹਨ। ਦੁਆਪਰ ਦੇ ਅੰਤ ਵਿਚ ਬਾਲਮੀਕੀ (ਚੰਡਾਲ) ਨੇ ਭਜਨ ਕਰਕੇ ਉਹ ਪਦਵੀ ਹਾਸਲ ਕਰ ਲਈ ਜੋ ਸਰਬ ਸੇਸ਼ਟ ਸੀ। ਇਹ ਮਹਾਨ ਰਿਸੀ ਹੋਏ ਹਨ। ਕਿਸ਼ਨ ਮਹਾਰਾਜ ਜੀ ਨੇ ਪਾਂਡਵਾਂ ਦੇ ਯੱਗ ਸਮੇਂ ਇਨ੍ਹਾਂ ਨੂੰ ਪ੍ਰਗਟ ਕੀਤਾ ਅਤੇ ਆਪਣੇ ਹੱਥਾਂ ਨਾਲ ਇਸ ਰਿਸੀ ਦੇ ਚਰਨ ਧੋਤੇ ਅਤੇ ਜੂਨੀਆਂ ਪੱਤਲਾਂ ਚੁਕੀਆਂ। ਇਨ੍ਹਾਂ ਦੇ ਪਾਡਵਾਂ ਦੇ ਯੱਗ ਵਿਚ ਸ਼ਾਮਲ ਹੋਣ ਕਰਕੇ ਘੰਟਾ ਜ਼ੋਰ ਨਾਲ ਵਜਦਾ ਰਿਹਾ ਅਤੇ ਯੱਗ ਸੰਪੂਰਨ ਹੋਇਆ।

ਗੁਰੂ ਨਾਨਕ ਪਾਤਸ਼ਾਹ ਨੇ ਜਾਤ ਪਾਤ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਬ੍ਰਾਹਮਣ ਉਹ ਹੈ ਜੋ ਬ੍ਰਾਹਮ ਦੀ ਵਿਚਾਰ ਕਰਦਾ ਹੈ, ਐਸੇ ਬ੍ਰਾਹਮਣ ਨੂੰ ਸੈਸ਼ਟ ਬ੍ਰਾਹਮਣ ਆਖਿਆ ਗਿਆ। ਜੋ ਪ੍ਰਮੇਸ਼ਰ ਦੀ ਅੰਦਰ ਪਛਾਣ ਕਰਦਾ ਹੈ ਉਸ ਪੰਡਤ ਦੇ ਉਪਦੇਸ਼ ਨੂੰ ਪ੍ਰਵਾਣ ਕੀਤਾ ਗਿਆ। ਖਤਰੀ ਨੂੰ ਕਰਮਾਂ ਦਾ ਸੂਰਮਾ ਕਰਕੇ ਬਾਧਿਆ ਗਿਆ। ਗੁਰੂ ਨਾਨਕ ਸਾਹਿਬ ਕਥਿਤ ਨੀਚ ਜਾਤਾਂ ਨੂੰ ਮਾਣ ਦਿੰਦੇ ਹੋਏ ਫੁਰਮਾਨ ਕਰਦੇ ਹਨ -

**ਨੀਚਾ ਅੰਦਰਿ ਨੀਚ ਜਾਤਿ ਨੀਚੀ ਹੁ ਅਤਿ ਨੀਚੁ ॥  
ਨਾਨਕੁ ਭਿਨ ਕੇ ਸੰਗਿ ਸਾਹਿਬ ਵਡਿਆ ਸਿਉ ਕਿਆ ਗੰਸ ॥**

ਪੰਨਾ - 15

ਗ੍ਰਹਿਸਤੀ ਨੂੰ ਵਡਿਆਇਆ ਗਿਆ, ਕਿਰਤ ਨੂੰ ਮਹਾਂ ਪਵਿੱਤਰ  
ਆਖਿਆ ਗਿਆ -

**ਸੋ ਗਿਰਹੀ ਜੋ ਨਿਗਰੁ ਕਰੈ ॥  
ਜਪੁ ਤਪੁ ਸੰਜਮੁ ਭੀਖਿਆ ਕਰੈ ॥  
ਪੁੰਨ ਦਾਨ ਕਾ ਕਰੇ ਸਰੀਰੁ ॥  
ਸੋ ਗਿਰਹੀ ਗੰਗਾ ਕਾ ਨੀਰੁ ॥**

ਪੰਨਾ - 952

ਜਾਤਾਂ ਪਾਤਾਂ ਦਾ ਭਰਮ ਪੂਰੀ ਤਰ੍ਹਾਂ ਨਾਲ ਇਨਸਾਨ ਦੇ ਹਿਰਦੇ ਵਿਚੋਂ ਕੱਢ ਦਿਤਾ ਗਿਆ। ਇਥੋਂ ਤਕ ਗੁਰਸਿੱਖੀ ਨੇ ਇਨਕਲਾਬੀ ਕਦਮ ਪੁਟਿਆ ਕਿ ਸਾਰੇ ਇਨਸਾਨਾਂ ਨੂੰ ਬਿਨਾਂ ਵਿਤਕਗਾ, ਜਾਤ ਪਾਤ, ਧਰਮ, ਮਜ਼ਹਬ, ਉਚ-ਨੀਚ, ਅਮੀਰ-ਗਰੀਬ ਦੇ ਇਕ ਪੰਗਤ ਦੇ ਵਿਚ ਬੈਠ ਕੇ ਪ੍ਰਸ਼ਾਦਾ ਛਕਣਾ ਪਵਿੱਤਰਤਾ ਦਾ ਸੂਚਕ ਮੰਨਿਆ ਗਿਆ। ਅਕਬਰ ਵਰਗੇ ਮਹਾਨ ਸਮਰਾਟ ਅਤੇ ਹੋਰ ਅਮੀਰ ਵਰਗ ਦੇ ਬੰਦੇ ਪੰਗਤ 'ਚ ਬੈਠ ਕੇ ਪ੍ਰਸ਼ਾਦਾ ਛਕ ਕੇ ਗੁਰੂ ਦੇ ਦਰਸ਼ਨ ਕਰਿਆ ਕਰਦੇ ਸਨ। ਇਸੇ ਤਰ੍ਹਾਂ ਨਾਲ ਕਰਮਾਂ ਧਰਮਾਂ ਦਾ ਬੋਝ ਜੋਤਸ਼ਾਂ, ਗ੍ਰਹਿਂ ਦੀਆਂ ਪਕੜਾਂ ਬਿਲਕੁਲ ਦੂਰ ਕਰਕੇ ਫੁਰਮਾਨ ਕੀਤਾ -

**ਮਾਹ ਦਿਵਸ ਮੂਰਤਿ ਭਲੇ ਜਿਸ ਕਉ ਨਦਰਿ ਕਰੈ ॥  
ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੈ ॥**

ਪੰਨਾ - 136

ਗੁਰੂ ਦਸ਼ਮੇਸ਼ ਪਿਤਾ ਜੀ ਨੇ ਮਨੁੱਖ ਦੀ ਮਨੁੱਖਤਾ ਨੂੰ ਪੂਰਨ ਰੂਪ ਵਿਚ ਸੁਤੰਤਰ ਕੀਤਾ ਅਤੇ ਇਕੋ ਮਨੁੱਖ ਨੂੰ ਖਾਲਸਾ ਬਣਾ ਕੇ ਉਸ ਵਿਚ ਬ੍ਰਾਹਮਣ, ਖਤਰੀ, ਸੂਦਰ, ਵੈਸ਼ ਅਤੇ ਰਿਸੀ ਮੁਨੀਆਂ ਦੇ ਆਦਰਸ਼ ਨੂੰ ਫਲੀਭੂਤ ਕੀਤਾ। ਗੁਰਸਿੱਖ ਬ੍ਰਾਹਮਣ ਦੇ ਰੂਪ ਵਿਚ ਹੁੰਦਾ ਹੋਇਆ, ਗੁਰਬਾਣੀ ਪੜ੍ਹਦਾ ਤੇ ਦੁਜਿਆਂ ਨੂੰ ਗੁਰਬਾਣੀ ਪੜ੍ਹਾਉਂਦਾ ਹੈ, ਲੰਗਰ ਚਲਾਉਂਦਾ ਹੈ। ਸਤਿ ਸਮਾਰਗ ਰਚ ਕੇ ਸਭ ਤੋਂ ਉਚਾ ਸ਼ਬਦ ਦਾ ਲੰਗਰ ਚਲਾਉਂਦਾ ਹੈ, ਆਪਣੀ ਦਸਾਂ ਨਹੀਂਆਂ ਦੀ ਕਿਰਤ ਵਿਚੋਂ ਗੁਰੂ ਦੇ ਨਮਿਤ ਦਸਵੰਧ ਦਿੰਦਾ ਹੈ ਅਤੇ ਇਸ ਦਸਵੰਧ ਨੂੰ ਪਾਪਤ ਕਰਕੇ ਜਨਤਾ ਦੇ ਸੁਖ ਲਈ ਧਰਮ ਮੰਦਰ, ਹਸਪਤਾਲ, ਸਕੂਲ, ਕਾਲਜ, ਧਰਮਸਾਲਾ, ਸੜਕਾਂ, ਪੁਲ ਆਦਿ ਅਨੇਕਾਂ ਕਾਰਜ ਕਰਦਾ ਹੈ। ਜਦੋਂ ਇਨਸਾਨਾਂ ਉਪਰ ਕੋਈ ਸੰਤਾਪ ਗਿਰਦਾ ਹੈ ਤਾਂ ਇਹ ਉਸੇ ਦਾਨ ਦੇ ਸਰਮਾਏ ਵਿਚੋਂ ਉਨ੍ਹਾਂ ਦੀ ਇਕ ਦਮ ਮਦਦ ਕਰਦਾ ਹੈ।

ਖਤਰੀ ਦੇ ਰੂਪ ਵਿਚ ਗਰੀਬ ਮਾਰ ਕਦੇ ਨਹੀਂ ਹੋਣ ਦਿੰਦਾ। ਰਾਜੇ ਤੋਂ ਆਪਣੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਕਰਦਾ ਹੈ, ਦੁਸ਼ਮਣ ਨੂੰ ਆਪਣੇ ਦੇਸ਼ ਵਲ ਕੈਰੀ ਅੱਖ ਕਰਕੇ ਦੇਖਣ ਨਹੀਂ ਦਿੰਦਾ ਅਤੇ ਇਨ੍ਹਾਂ ਕਾਰਜਾਂ ਦੀ ਪੂਰਤੀ ਲਈ ਹੱਸ-ਹੱਸ ਕੇ ਆਪਣੀ ਜਾਨ ਗੁਰੂ ਪਿਆਰ ਵਿਚ ਵਾਰ ਦਿੰਦਾ ਹੈ। ਦੇਸ਼ ਦੀ ਰਾਖੀ ਦਾ ਜ਼ਬਰਦਸਤ ਪਹਿਰੇਦਾਰ ਹੈ, ਗਰੀਬ ਤੇ ਮਜ਼ਬੂਤ ਦਾ ਮਦਦਗਾਰ ਹੈ। ਅਨਾਥਾਂ, ਨਿਥਾਵਿਆਂ, ਨਿਮਾਣਿਆਂ, ਬੇ-ਘਰਾਂ, ਬੇਰੁਜ਼ਗਾਰਾਂ ਲਈ ਦਰਦਾਂ ਭਰਿਆ ਮਿਤਰ ਹੈ। ਇਸਤ੍ਰੀ ਰੱਖਿਆ ਲਈ ਅਤੇ ਗਰੀਬ ਦੀ ਮਦਦ ਲਈ ਆਪਣੀ ਜਾਨ ਵਾਰਨਾ ਗੁਰੂ ਦੀ ਰਜਾਅ ਸਮਝਦਾ ਹੈ ਅਤੇ ਸਸ਼ਤਰ ਪਹਿਨਣ ਨੂੰ ਧਰਮ ਦਾ ਅੰਗ ਸਮਝ ਕੇ ਆਪਣੇ ਅੰਗ ਸੰਗ ਰਖਦਾ ਹੈ।

ਵੈਸ਼ ਦੇ ਰੂਪ ਵਿਚ ਹੁੰਦਾ ਹੋਇਆ ਇਹ ਵਣਜ, ਵਪਾਰ, ਨੌਕਰੀ ਚਾਕਰੀ ਲਈ ਦੇਸ਼ਾਂ ਪ੍ਰਦੇਸ਼ਾਂ ਵਿਚ ਜਾਂਦਾ ਹੈ, ਉਥੇ ਗੁਰਮਤਿ ਦਾ ਪ੍ਰਗਟਾਵਾ ਕਰਕੇ ਜਿਥੇ ਧਨ ਕਮਾਉਂਦਾ ਹੈ ਉਥੇ ਪ੍ਰਚਾਰਕ ਦਾ ਰੂਪ ਧਾਰ ਕੇ ਉਥੋਂ ਦੇ ਲੋਕਾਂ ਨੂੰ ਗੁਰਮਤਿ ਸਿਧਾਂਤਾਂ ਦਾ ਜਾਣੂੰ ਬਣਾਉਂਦਾ ਹੈ ਅਤੇ ਭਰਮਾਂ ਭੇਖਾਂ ਦਾ ਨਾਸ਼ ਕੀਤੇ ਜਾਣ ਦਾ ਉਪਦੇਸ਼ ਦਿੰਦਾ ਹੈ। ਖੇਤੀ ਬਾੜੀ ਕਰਦਾ, ਇੰਡਸਟ੍ਰੀਆਂ ਚਲਾਉਂਦਾ, ਵਣਜ ਵਪਾਰ ਚਲਾਉਂਦਾ ਹੈ, ਡਾਕਟਰ, ਸਾਇੰਸਦਾਨ, ਜੱਜ, ਵਜ਼ੀਰ ਆਦਿ ਦੀਆਂ ਪਦਵੀਆਂ ਪਾਪਤ ਕਰਕੇ ਸਮਾਜ ਦੀ ਸੇਵਾ ਕਰਦਾ ਹੈ।

ਸੂਦਰ ਦੇ ਰੂਪ ਵਿਚ ਸੇਵਾ ਕਰਨ ਨੂੰ ਇਹ ਸਭ ਤੋਂ ਪਵਿੱਤਰ ਕਰਮ ਜਾਣਦਾ ਹੈ ਅਤੇ ਇਸ ਦਾ ਪ੍ਰੱਪਕ ਨਿਸ਼ਚਾ ਹੈ ਕਿ -

**ਵਿਚਿ ਦੁਨੀਆ ਸੇਵ ਕਮਾਈਐ ॥  
ਤਾ ਦਰਗਹ ਬੈਸਣੁ ਪਾਈਐ ॥  
ਕਹੁ ਨਾਨਕ ਬਾਹ ਲੁਭਾਈਐ ॥**

ਪੰਨਾ - 26

ਅਤੇ

**ਸੇਵਾ ਕਰਤ ਹੋਇ ਨਿਹਕਾਮੀ ॥  
ਤਿਸ ਕਉ ਹੋਤ ਪਰਾਪਰਿ ਸੁਆਮੀ ॥**

ਪੰਨਾ - 286

ਐਸੇ ਆਦਰਸ਼ ਨੂੰ ਅਪਣਾਅ ਕੇ ਸੇਵਾ ਦੀ ਮਹਾਨ ਕਿਰਤ ਨੂੰ ਬ੍ਰਾਹਮਣ ਦੇ ਵੇਦ ਪਾਠਾਂ ਤੋਂ ਵੀ ਉਚਾ ਬਣਾ ਦਿੰਦਾ ਹੈ। ਗੁਰੂ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੇ ਜੁਸੇ ਵਿਚ ਇਹ ਚਾਰੇ ਵਰਣ ਜਜ਼ਬ ਕਰ ਦਿੱਤੇ ਅਤੇ ਇਨ੍ਹਾਂ ਤੋਂ ਉਚਾ ਖਾਲਸੇ ਨੂੰ ਮਹਾਨ ਕਰਮਯੋਗੀ ਬਣਾ ਕੇ ਰਿਸੀਆਂ-ਮੁਨੀਆਂ, ਪੀਗਾਂ, ਫਕੀਰਾਂ ਤੋਂ ਕਿਤੇ ਉਚਾ ਬਣਾ ਦਿੱਤਾ। ਇਹ ਗ੍ਰਹਿਸਤੀ ਹੁੰਦਾ ਹੋਇਆ ਪੁਰਨ ਬ੍ਰਾਹਮਿਗਿਆਨੀ ਵੀ ਹੈ, ਪੂਰਨ ਯੋਗੀ ਵੀ ਹੈ, ਮਹਾਂ ਰਿਸੀ ਵੀ ਹੈ, ਮਾਇਆ ਤੋਂ ਪੂਰੀ ਤਰ੍ਹਾਂ ਨਿਰਲੇਪ ਹੈ। ਸੰਸਾਰ ਦੇ ਘਟ-ਘਟ ਵਿਚ ਵਿਆਪਕ ਵਾਹਿਗੁਰੂ ਨੂੰ ਪ੍ਰਤੱਖ ਅਨੁਭਵ ਕਰਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਇਕੋ ਬੰਦੇ ਵਿਚ ਇਹ ਪੰਜੇ ਵਰਣਾਂ ਦੇ ਗੁਣ ਦਾਖਲ ਕਰ ਦਿੱਤੇ ਅਤੇ ਇਸ ਨੂੰ ਗੁਰੂ ਦੀ ਪਦਵੀ ਦਿੰਦਿਆਂ ਹੋਇਆਂ ਫੁਰਮਾਨ ਕੀਤਾ ਕਿ -

**ਮਾਲਸਾ ਮੇਰੋ ਧਰਮ ਅਰ ਕਰਮ ॥  
ਮਾਲਸਾ ਮੇਰੋ ਭੇਦ ਨਿਜ ਮਰਮ ॥  
ਮਾਲਸਾ ਮੇਰੋ ਸਤਿਗੁਰ ਪੂਰਾ ॥  
ਮਾਲਸਾ ਮੇਰੋ ਸੱਜਨ ਸੂਰਾ ॥**

ਸਰਬ ਲੋਹ ਗ੍ਰੰਥ

ਇਸ ਖਾਲਸਾ ਦੀ ਪਦਵੀ ਵਾਹਿਗੁਰੂ, ਗੁਰੂ ਦੇ ਬਰਾਬਰ ਕਰ ਦਿੱਤੀ ਜਾਨਿ ਇਸ ਨੂੰ ਅਕਾਲ ਪੁਰਖ ਵਿਚ ਅਭੇਦ ਕਰ ਦਿੱਤਾ। ਸੋ ਇਸ ਤਰ੍ਹਾਂ ਨਾਲ ਬੇਅੰਤ ਕਸ਼ਟ ਸਹਾਰ ਕੇ ਇਹ ਆਦਰਸ਼ ਸੰਸਾਰ ਵਿਚ ਪ੍ਰਗਟ ਕੀਤਾ। ਇਕ ਮਨੁੱਖ ਨੂੰ ਪੂਰਨ ਮਨੁੱਖ ਬਣਾ ਕੇ ਸੰਸਾਰ ਵਿਚ ਪੇਸ਼ ਕਰਨਾ ਇਕ ਬਹੁਤ ਵੱਡੀ ਕਰਮਾਤ ਸੀ। ਛੋਟੀਆਂ-ਛੋਟੀਆਂ ਕਰਮਾਤਾਂ - ਹਵਾ ਵਿਚ ਉਡ ਜਾਣਾ, ਪਾਣੀ ਵਿਚ ਢੁਬ ਕੇ ਜਿਉਂਦੇ ਰਹਿਣਾ, ਸਿੱਧਾਂ ਵਾਂਗੂੰ ਪਾਣੀ ਦਾ ਤਾਲ ਹੀਰੇ ਜਵਾਹਰਾਤ ਨਾਲ ਭਰ ਦੇਣਾ, ਧਰਤੀ ਦੇ ਕਣਾਂ ਨੂੰ ਸੋਨਾ ਬਣਾ ਦੇਣਾ, ਆਮ ਪੱਥਰਾਂ ਨੂੰ ਪਾਰਸ ਬਣਾ ਦੇਣਾ, ਸ਼ੇਰਾਂ ਦੀ ਸਵਾਰੀ ਕਰ ਲੈਣਾ, ਹੱਥ ਵਿਚ

ਨਾਗਾਂ ਦੇ ਹੰਟਰ ਰੱਖ ਲੈਣੇ, ਬਹੁਤ ਵੱਡਾ, ਉਚਾ ਲੰਮਾ ਸਰੀਰ ਬਣਾ ਲੈਣਾ ਅਤੇ ਛੋਟੇ ਤੋਂ ਛੋਟਾ ਆਪਣਾ ਵਜੂਦ ਬਣਾ ਲੈਣਾ ਆਦਿ ਅਨੇਕਾਂ ਕਰਾਮਾਤਾਂ ਸੰਸਾਰ ਵਿਚ ਤਪੋ ਬਲ ਨਾਲ ਅਤੇ ਯੋਗ ਸਾਧਨਾਂ ਨਾਲ ਵਿਕਲੋਤਰਾ ਮਨੁੱਖ ਪ੍ਰਾਪਤ ਕਰ ਲੈਂਦਾ ਸੀ ਪਰ ਆਮ ਆਦਮੀਆਂ ਦੇ ਮਨ ਵਿਚ ਨਾਮ ਦਾ ਵਾਸਾ ਕਰਾ ਦੇਣਾ ਅਤੇ ਉਸ ਨਾਮ ਦੇ ਬਲਬੋਤੇ ਸਾਹਸਹੀਣ ਮਨੁੱਖ ਨੂੰ ਇਨ੍ਹਾਂ ਉਚਾ ਲੈ ਜਾਣਾ ਕਿ ਉਸਨੂੰ ਪ੍ਰਮੇਸ਼ਰ ਨਾਲ ਅਭੇਦ ਅਵਸਥਾ ਵਿਚ ਲੀਨ ਹੋ ਕੇ ਪੂਰਨ ਰੂਪ ਵਿਚ ਪ੍ਰਭੂ ਹੀ ਬਣਾ ਦੇਣਾ ਇਕ ਬਹੁਤ ਹੀ ਵੱਡੀ ਕਰਾਮਾਤ ਸੀ। ਜੋ ਅੰਜ ਤਕ ਭਾਰਤ ਵਰਗੇ ਬੇਅੰਤ ਜ਼ੁਲਮਾਂ ਦੇ ਹੇਠ ਲਤਾੜੇ ਹੋਏ ਨਿਮਾਣੇ ਤੇ ਨਿਤਾਣੇ ਬੰਦੇ ਨੂੰ ਇਕ ਪੂਰਨ ਮਨੁੱਖ ਦੇ ਰੂਪ ਵਿਚ ਪ੍ਰਗਟ ਕਰ ਦੇਣਾ, ਜੋ ਅਧਿਆਤਮਕ ਕਰਮਾਂ ਨੂੰ ਕਰਨ ਲਈ ਬਾਹਮਣ ਹੈ, ਸਸਤਰਾਂ ਦਾ ਪ੍ਰਯੋਗ ਕਰਨ ਲਈ ਖਤਰੀ ਹੈ, ਨਵੇਂ ਤੋਂ ਨਵਾਂ ਪ੍ਰਯੋਗ ਅਤੇ ਨਵੇਂ ਤੋਂ ਨਵਾਂ ਤਜਰਬਾ ਕਰਕੇ ਸਾਇਸਦਾਨ, ਡਾਕਟਰ, ਪ੍ਰੈਫੈਸਰ, ਜਨਨੈਲ ਅਤੇ ਚੰਗੇ ਤੋਂ ਚੰਗਾ ਸ਼ਾਸਕ ਹੋ ਕੇ, ਨੇਕ ਕਿਰਤ ਕਰਕੇ ਵੈਸ਼ ਦੇ ਕਰਮ ਕਰਨ ਵਾਲਾ ਭੀ ਹੋਣਾ, ਵੱਡੀ ਤੋਂ ਵੱਡੀ ਪਦਵੀ, ਰੁਤਬੇ ਪ੍ਰਾਪਤ ਕਰਕੇ ਭੀ ਪੂਰਨ ਗਿਆਨਵਾਨ ਸਾਧੂ, ਸੰਤ ਦਾ 'ਦਰਜਾ' ਹਾਸਲ ਕਰਕੇ ਛੋਟੀ ਤੋਂ ਛੋਟੀ ਸੇਵਾ ਕਰਨ ਲਈ ਤਤਪਰ ਰਹਿਣਾ ਜਿਵੇਂ ਕਿ ਜੋੜੇ ਝਾੜਨੇ, ਪੱਖੇ ਝੱਲਣੇ, ਜਲ ਪਿਲਾਉਣਾ, ਦਰੀਆਂ ਵਿਛਾਉਣੀਆਂ, ਹਸਪਤਾਲਾਂ ਵਿਚ ਅਣਜਾਣ ਬੰਦਿਆਂ ਦੀ ਸੇਵਾ ਕਰਨਾ, ਲੰਗਰ ਪਕਾਉਣੇ, ਲੰਗਰ ਛਕਾਉਣੇ, ਜੂਠੇ ਬਰਤਨ ਮਾਂਜਣੇ ਆਦਿ ਇਹ ਸਭ ਸੇਵਾਵਾਂ ਕਰਦਾ ਹੋਇਆ ਗੁਰਸਿੱਖ ਜੋਗੀ ਦਾ ਆਤਮ ਰਸ ਵਿਚ ਲੀਨ ਹੋ ਕੇ ਪੂਰਨ ਖਾਲਸਾ ਹੁੰਦੇ ਹੋਇਆਂ ਐਡੀ ਉਚੀ ਪਦਵੀ ਪ੍ਰਾਪਤ ਕਰ ਲੈਣਾ ਕਿ ਉਹ ਖੁਦ ਹੀ ਪ੍ਰਭੂ ਦੇ ਰੂਪ ਵਿਚ ਦ੍ਰਿਸ਼ਟੀ ਆਉਣ ਲਗਦਾ ਹੈ ਕਿ -

ਆਤਮ ਰਸ ਜਿਹ ਜਾਨਗੀ, ਸੌ ਹੈ ਖਾਲਸ ਦੇਵ॥  
ਪ੍ਰਭ ਮਹਿ, ਮੌ ਮਹਿ, ਤਾਸ ਮਹਿ, ਰੰਚਰ ਨਾਹਨ ਭੇਵ॥

### ਸਰਬ ਲੋਹ ਗ੍ਰੰਥ

ਸਤਿਗੁਰੂ ਦੀ ਪਦਵੀ ਪ੍ਰਾਪਤ ਕਰਦਾ ਹੋਇਆ ਇਕੋ ਮਨੁੱਖ ਦਾ ਖਾਲਸੇ ਦੇ ਰੂਪ ਵਿਚ ਅਨੇਕਾਂ ਕਿਰਿਆਵਾਂ ਦਾ ਧਾਰਨੀ ਹੋ ਕੇ ਸੰਸਾਰ ਵਿਚ ਵਿਚਰਨਾ, ਇਕ ਬਹੁਤ ਵੱਡੀ ਕਰਾਮਾਤ ਸੀ ਜੋ ਸੰਸਾਰ ਦੀ ਰਚਨਾ ਤੋਂ ਲੈ ਕੇ ਖਾਲਸਾ ਆਦਰਸ਼ ਦੇ ਪ੍ਰਗਟ ਹੋਣ ਤਕ ਕਿਸੇ ਤੋਂ ਵੀ ਨਹੀਂ ਹੋ ਸਕੀ ਸੀ। ਇਹ ਮਹਾਨ ਕਰਾਮਾਤ ਗੁਰੂ ਦਸ਼ਮੇਸ਼ ਪਿਤਾ ਜੀ ਨੇ ਮੁਰਦਿਆਂ ਨੂੰ ਜੀਵਨ ਦਾਨ ਦੇ ਕੇ ਸੰਸਾਰ ਵਿਚ ਪ੍ਰਗਟ ਕਰ ਦਿਤੀ। ਕਰਾਮਾਤ ਇਥੋਂ ਤਕ ਪੂਰੀ ਹੋਈ ਕਿ 84 ਲੱਖ ਜੂਨਾਂ ਵਿਚ ਗੇੜੇ ਖਾਣ ਵਾਲਾ ਕੀਟ, ਪਤੰਗ, ਕੁੰਗ, ਗਜ, ਮੀਨ, ਮੱਛੀਆਂ, ਪੱਛੀ, ਦਰਖਤ ਬਣਨ ਵਾਲੇ ਜੀਵ ਆਤਮਾ ਨੂੰ ਪ੍ਰਭੂ ਰੂਪ ਬਣਾ ਦੇਣਾ ਇਕ ਹੈਰਾਨ ਕਰਨ ਵਾਲੀ ਕਰਾਮਾਤ ਹੈ ਜੋ ਕੇਵਲ ਅਕਾਲ ਪੁਰਖ ਦੇ ਪੁਰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਹੀ ਪੂਰੀ ਹੋ ਸਕੀ। ਇਸ ਖਾਲਸਾ ਪਦਵੀ ਤੇ ਪਹੁੰਚੇ ਹੋਇਆਂ ਨੂੰ ਸ੍ਰੀ ਅਸਕੇਤ ਦੀ ਗੋਦ ਵਿਚ ਨਿਵਾਸ ਦਿਵਾ ਦੇਣਾ, ਸਰਬ ਲੋਹ ਦੀ ਕ੍ਰਿਪਾ ਦਾ ਪਾਤਰ ਬਣਾ ਦੇਣਾ ਦਸ਼ਮੇਸ਼ ਪਿਤਾ ਤੋਂ ਹੀ ਹੋ ਸਕਿਆ ਸੀ। ਵਿਸਾਖੀ ਦਾ ਦਿਨ ਸੰਸਾਰ ਵਿਚ ਇਕ ਮਹਾਨ

ਘਟਨਾ ਦਾ ਦਿਨ ਹੈ। ਅਜੇ ਤੀਕਰ ਸੰਸਾਰ ਨੂੰ ਇਹ ਸਮਝ ਹੀ ਨਹੀਂ ਆ ਸਕਿਆ ਕਿ ਖਾਲਸਾ ਆਦਰਸ਼ ਕੀ ਹੈ? ਇਸਦੀ ਵਡੱਤਣ ਕਿੰਨੀ ਉਚੀ ਹੈ? ਇਹ ਸੰਸਾਰ ਦਾ ਪੂਰਨ ਮਨੁੱਖ ਕਿਵੇਂ ਵਰਤਦਾ ਹੈ, ਕਿਵੇਂ ਸੰਸਾਰ ਨੂੰ ਤਕਦਾ ਹੈ ਤੇ ਵੈਰ, ਕੀਨੇ, ਸਾਡਿਆਂ ਤੋਂ ਬਿਲਕੁਲ ਪਾਕ ਹੈ ਇਸ ਦੇ ਲਈ ਸਾਰਾ ਸੰਸਾਰ ਆਪਣਾ ਹੀ ਅੰਗ ਹੈ। ਪ੍ਰਤੱਖ ਰੂਪ ਵਿਚ ਜਦੋਂ ਭਾਈ ਘਨੁਈਆ, ਬਹੁਰ ਵਿਤਕਰੇ ਤੋਂ ਜੰਗ ਵਿਚ ਪਾਣੀ ਪਿਲਾਉਂਦਾ ਹੈ ਤਾਂ ਉਸ ਦੀ ਕ੍ਰਿਆ ਨੂੰ ਕੋਈ ਸਮਝ ਨਹੀਂ ਸੀ ਸਕਿਆ ਪਰ ਜਿਨ੍ਹਾਂ ਦੇ ਅੰਦਰ ਪਾਣੀ ਦਾ ਘੱਟ ਉਸ ਦੇ ਹੱਥ ਨਾਲ ਛੋਹ ਕੇ ਚਲਿਆ ਜਾਂਦਾ ਸੀ ਉਹ ਅੰਦਰਲਾ ਹਨ੍ਹੇਰਾ ਗਵਾ ਕੇ ਨੇਤਰ ਪ੍ਰਕਾਸ਼ ਕਰਕੇ ਸਭਨਾਂ ਘਟਾਂ ਵਿਚ ਇਕ ਵਾਹਿਗੁਰੂ ਹੀ ਵੇਖਦਾ ਸੀ। ਜਦੋਂ ਗੁਰੂ ਦਸ਼ਮੇਸ਼ ਪਿਤਾ ਨੇ ਪੁਛਿਆ ਕਿ ਤੂੰ ਪਾਣੀ ਕਿਸਨੂੰ ਪਿਲਾਉਂਦਾ ਹੈਂ? ਤਾਂ ਉਸ ਦਾ ਉਤਰ ਸੀ ਕਿ ਸਾਹਿਬ ਜੀ! ਮੈਨੂੰ ਤੁਰਕ-ਅਤੁਰਕ ਹਿੰਦੂ-ਅਹਿੰਦੂ, ਆਪਣਾ-ਬੇਗਾਨਾ, ਵੈਰੀ-ਮੰਤਰ, ਮਾੜਾ ਤੇ ਚੰਗਾ, ਜਾਲਮ ਤੇ ਮਜ਼ਲੂਮ ਕੋਈ ਵੀ ਨਜ਼ਰ ਨਹੀਂ ਆ ਰਿਹਾ। ਜੇ ਨਜ਼ਰ ਆਉਂਦਾ ਹੈ ਤਾਂ ਕੇਵਲ ਇਕ ਤੇਰਾ ਹੀ ਰੂਪ ਘਟ-ਘਟ ਵਿਚ ਵਿਆਪਕ ਦਿਸਦਾ ਹੈ। ਗੁਰੂ ਮਹਾਰਾਜ ਜੀ ਉਸ ਪੂਰਨ ਮਨੁੱਖ ਤੇ ਪ੍ਰਸੰਨ ਹੋ ਕੇ ਮਲੂਮ ਦੀਆਂ ਡੱਬੀਆਂ ਅਤੇ ਪੱਟੀਆਂ ਬਖਸ਼ ਕੇ ਆਖਦੇ ਹਨ ਕਿ ਭਾਈ ਘਨੁਈਆ! ਤੂੰ ਖਾਲਸਾ ਪਦ ਪ੍ਰਾਪਤ ਕਰ ਲਿਆ ਹੈ। ਅੱਗੇ ਤੋਂ ਲੋੜ ਪੈਣ ਤੇ ਤੂੰ ਮੇਰੇ ਮਲੂਮ ਭੀ ਲਗਾਈਂ ਤੇ ਪਾਣੀ ਪਿਲਾ ਕੇ ਪੱਟੀਆਂ ਭੀ ਬੰਸੂੰੀ, ਇਹੋ ਮਹਾਨ ਉਚਾ ਆਦਰਸ਼ ਮੈਂ ਸੰਸਾਰ ਵਿਚ ਪ੍ਰਗਟ ਕਰਨ ਲਈ ਬ੍ਰਹਮਲੀਨ ਸਮਾਧੀ ਨੂੰ ਛੱਡ ਕੇ ਸੰਗੀਨੀ ਹੋਇਆ ਹਾਂ। ਕੁਝੂਧੀ ਦੁਰ ਕਰਕੇ ਸੁ-ਬੁਧਿ ਦਾ ਪ੍ਰਕਾਸ਼ ਕਰਨਾ ਮੇਰਾ ਕਰਤੱਵ ਹੈ। ਸਰਬਤ ਦਾ ਭਲਾ ਮੰਗਣ ਲਈ ਅਰਦਾਸ ਕਰਨਾ, ਇਸ ਖਾਲਸਾ ਲਈ ਜ਼ਰੂਰੀ ਲੋਚ ਹੈ ਜਿਸ ਦਾ ਨਾਮ 'ਖਾਲਸਾ' ਹੈ। ਮੈਂ ਖਾਲਸਾ ਭੇਖ ਕੋਈ ਨਹੀਂ ਬਣਾਇਆ, ਮੈਂ ਤਾਂ ਇਕ ਅਸਲੀ ਮਨੁੱਖ ਨੂੰ ਉਸ ਦਾ ਅਸਲੀ ਰੂਪ ਦਿਖਾ ਕੇ ਉਸ ਨੂੰ ਸਾਰੇ ਬੰਧਨਾਂ ਤੋਂ ਸੁਤੰਤਰ ਕਰਕੇ ਵਾਹਿਗੁਰੂ ਦਾ ਰੂਪ ਹੀ ਬਣਾਇਆ ਹੈ ਅਤੇ ਨਾਮ ਜਪਣ ਦੇ ਸੋਸ਼ਟ ਕਰਮ ਦਾ ਧਾਰਨੀ ਬਣਾਇਆ ਹੈ।

ਸੋ ਪਿਆਰੇ ਪਾਠਕੋ! ਵਿਚਾਰੋ ਉਸ ਮਹਾਨ ਉਚੇ ਆਦਰਸ਼ ਨੂੰ, ਉਸ ਗੁਰੂ ਦਸ਼ਮੇਸ਼ ਪਿਤਾ ਜੀ ਦੀ ਪੂਰੀ ਕਰਾਮਾਤ ਨੂੰ ਜੋ ਜੁਗਾਂ-ਜੁਗਾਂਤਰਾਂ ਤਕ ਆਪਣੇ ਬਲ ਨਾਲ ਸੰਸਾਰ ਵਿਚ ਚਲਦੀ ਰਹਿਣੀ ਹੈ ਅਤੇ ਖਾਲਸੇ ਦਾ ਆਦਰਸ਼ ਦਿਨੋਂ ਦਿਨ ਐਸਾ ਸੁਖਰਾਤ ਤੇ ਪ੍ਰਕਾਸ਼ਮੈਂਦੀ ਹੋ ਕੇ ਸੰਸਾਰ ਵਿਚ ਪ੍ਰਗਟੇਗਾ ਕਿ ਸਾਰਾ ਸੰਸਾਰ ਖਾਲਸਾ ਆਦਰਸ਼ ਨੂੰ ਪ੍ਰਗਟ ਕਰਨ ਲਈ ਤਰਸੇਗਾ, ਲੋਚੇਗਾ ਕਿਉਂਕਿ ਇਹ ਆਦਰਸ਼ ਇਸ ਸੁਪਨਮੈਂਦੀ ਸੰਸਾਰ ਵਿਚ ਪੂਰਨ ਹੈ, ਖਾਲਸਾ ਪੂਰਨ ਗਿਆਨਵਾਨ ਹੈ, ਇਸ ਨੇ ਮਾਇਆ ਨੂੰ ਪੂਰਨ ਰੂਪ ਵਿਚ ਜਿੱਤ ਲਿਆ ਹੈ, ਅਵਿਦਿਆ ਦੇ ਹਨ੍ਹੇਰੇ ਨੂੰ ਖੰਡ-ਖੰਡ ਕਰਕੇ ਪ੍ਰਕਾਸ਼ ਹੀ ਪ੍ਰਕਾਸ਼ ਸੰਸਾਰ ਵਿਚ ਵਰਤਾਅ ਦਿਤਾ ਹੈ।

ਬੇਅੰਤ ਕਸ਼ਟ ਸਹਾਰ ਕੇ ਇਹ ਆਦਰਸ਼ ਅੱਗੇ ਹੀ ਅੱਗੇ ਵਧਦਾ ਗਿਆ। ਜੇ ਅਸੀਂ ਏਸ ਆਦਰਸ਼ ਨੂੰ ਚੇਤਨਾ ਸਹਿਤ

ਸੰਸਾਰ ਦੇ ਮੰਚ ਤੇ ਪੇਸ਼ ਕਰੀਏ ਤਾਂ ਹੋ ਨਹੀਂ ਸਕਦਾ ਕਿ ਸੰਸਾਰ ਇਸ ਨੂੰ ਨਾ ਅਪਣਾਵੇ ਅਤੇ ਖਾਲਸਾ ਆਦਰਸ਼ ਨੂੰ ਪ੍ਰਵਾਨ ਨਾ ਕਰੋ। ਸਾਡੇ ਪ੍ਰਚਾਰਕ ਕੁਝ ਐਸੀ ਸਥਿਤੀ ਵਿਚ ਫਸੇ ਹੋਏ ਹਨ ਜਿਨ੍ਹਾਂ ਉਤੇ ਟੀਕਾ ਟਿੱਪਣੀ ਕਰਨੀ ਮੈਂ ਯੋਗ ਨਹੀਂ ਸਮਝਦਾ। ਗੁਰੂ ਮਹਾਰਾਜ ਸੁਮੱਤ ਦੇਣ, ਅਸਾਡਾ ਧਾਰਮਿਕ ਵਰਗ ਆਪਣੇ ਫਰਜ਼ ਦੀ ਪਹਿਚਾਣ ਕਰੋ ਅਤੇ ਇਸ ਮਹਾਨ ਉਚਤਾ ਵਿਚ ਲੀਨ ਹੋ ਕੇ ਖਾਲਸਾ ਪਦ ਦਾ ਆਨੰਦ ਮਾਣੋ ਅਤੇ ਫੇਰ ਇਸ ਨੂੰ ਸੰਸਾਰ ਦੇ ਮੰਚ ਉਤੇ ਪੇਸ਼ ਕਰਕੇ ਸਾਰੇ ਵਿਸ਼ਵ ਵਿਚ ਖਾਲਸਾ ਆਦਰਸ਼ ਪ੍ਰਚਲਤ ਕਰੋ ਜੋ ਸਾਰੇ ਸੁਖਾਂ ਦੇ ਦੇਣਗਾ ਹੈ, ਨੌਂ ਨਿਯੀਆਂ ਅਠਾਰਾਂ ਸਿੱਧੀਆਂ ਇਸ ਦੇ ਚਰਨਾਂ ਦੀ ਪੂੜ ਲੋਚਦੀਆਂ ਹਨ, ਦੇਵਤੇ ਵੀ ਇਸ ਦੀ ਪੂੜੀ ਮੰਗਦੇ ਹਨ ਤੇ ਉਹ ਸੰਸਾਰ ਵਿਚ ਇਸ ਦੀ ਖੋਜ ਕਰ ਰਹੇ ਹਨ -

**ਬ੍ਰਹਮ ਗਿਆਨੀ ਕਉ ਖੋਜਹਿ ਮਹੇਸੂਰ॥  
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੂਰ॥**

ਪੰਨਾ - 273

ਪਿਆਰਿਓ! ਇਸ ਆਦਰਸ਼ ਨੂੰ ਸਮਝੋ, ਇਸ ਨੂੰ ਰਹੁਰੀਤਾਂ ਵਿਚ ਜਕੜਨ ਦੀ ਕੋਸ਼ਿਸ਼ ਨਾ ਕਰੋ, ਇਹ (Universal) ਵਿਸ਼ਵ ਜੀਵਨ ਦਾ ਪ੍ਰਤੀਕ ਹੈ, ਇਸ ਨੂੰ ਸਾਰੇ ਵਿਸ਼ਵ, ਸਾਰੇ ਦੇਸ਼ਾਂ, ਸਾਰੀਆਂ ਬੋਲੀਆਂ ਵਿਚ ਪ੍ਰਗਟ ਕਰੋ। ਆਪੇ ਖਾਲਸਾ ਬਣ ਕੇ ਕੁਝ ਨਹੀਂ ਸੰਵਰਦਾ। ਚਾਰਿਤ੍ਰਹੀਣ ਪ੍ਰਾਣੀ ਦਾ ਆਪਣੇ ਨਾਮ ਨਾਲ ਲਾਇਆ ‘ਖਾਲਸਾ’ ਅੱਖਰ ਇਸ ਮਹਾਨ ਆਦਰਸ਼ ਨੂੰ ਦੂਸ਼ਿਤ ਕਰਦਾ ਹੈ। ਸੋ ਇਨ੍ਹਾਂ ਕਮਜ਼ੋਰੀਆਂ ਤੋਂ ਬਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼ ਨੂੰ ਵਿਸ਼ਵ ਵਿਚ ਫੈਲਾਓ।

ਆਪ ਜੀ ਦੀ ਗਿਆਤ ਲਈ ਸੰਤ ਇੰਦਰ ਸਿੰਘ ਜੀ ਚਕਰਵਰਤੀ ਦੀ ਰਚੀ ‘ਖਾਲਸੇ ਦੀ ਵਾਰ’ ਛਾਪ ਕੇ ਚਕਰਵਰਤੀ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ -

### ਖਾਲਸੇ ਦੀ ਵਾਰ

**ਪੁਰੀ ਅਨੰਦ ਵਿਚ ਦਸਮ ਗੁਰੂ ਧਰ ਤੇਜ ਕਰਾਰਾ।  
ਤਖਤ ਰਚਾਇਆ ਸੱਚ ਦਾ ਵਣਜ ਪਸਾਰਾ।  
ਐੰਗਜ਼ੇਬ ਦੇ ਦਿਲ ਵਿਚ ਭਰ ਵਧਿਆ ਭਾਰਾ।  
ਉਸ ਭੇਜਿਆ ਇਕ ਰੀਪੋਰਟ ਲੈਣ ਆਪਣਾ ਹਲਕਾਰਾ।  
ਜਿਸ ਆਪਣੀ ਅੱਖੀ ਵੇਖਿਆ ਇਹ ਖਾਸ ਨਜ਼ਾਰਾ।  
ਲਿਖ ਭੇਜੀ ਉਸ ਰੀਪੋਰਟ ਸੀ ਸੱਚ ਜਿਵੇਂ ਨਿਹਾਰਾ।  
ਮੈਂ ਵੇਖਿਆ ਗੁਰੂ ਗੋਬਿੰਦ ਦਾ ਅਦਭੂਤ ਕਾਰਾ।  
ਇਸ ਵਿਸਾਖੀ ਦੇ ਪੁਰਖ ਤੇ ਸਭ ਪੰਥ ਹਕਾਰਾ।  
ਤੰਬੂ ਲਾਇਆ ਕੇਸ ਗੜ੍ਹ ਸਾਜਿਆ ਦਰਬਾਰਾ।  
ਭਰਿਆ ਬੂਬ ਦੀਵਾਨ ਜਦ ਕੱਠ ਹੋਇਆ ਸਾਰਾ।  
ਹੱਥ ਵਿਚ ਪਕੜੀ ਤੇਗ ਸੀ ਦਸਵੇਂ ਅਵਤਾਰਾ।  
ਉਹ ਬਿਜਲੀ ਵਾਂਗੂੰ ਚਮਕਦੀ ਮਾਰੇ ਲਿਸ਼ਕਾਰਾ।  
ਉਸ ਉਚੀ ਬਾਂਢੀ ਖੱਲੋ ਕੇ ਮਾਰਿਆ ਭਬਕਾਰਾ।  
ਮੈਂ ਤਿਲਕ ਭਰੋਤੀ ਲਾਉਣਾ ਜਿਉਂ ਛੁਲ ਅਨਾਰਾ।  
ਹੈ ਕੋਈ ਐਸਾ ਸੂਰਮਾ ਜਿਸ ਮਰਣ ਪਿਆਰਾ।  
ਮੈਂ ਸੀਸ ਉੜਾਵਾਂ ਉਸ ਦਾ ਬੱਸ ਇਕੋ ਵਾਰਾ।**

**ਉਹ ਆਵੇ ਮੇਰੇ ਸਾਹਮਣੇ ਸਿਰ ਦੇਵਣ ਹਾਰਾ।  
ਪਹਿਲੇ ਲਵੇ ਵੀਚਾਰ ਇਹ ਕੰਮ ਮੁਸ਼ਕਲ ਭਾਰਾ।  
ਉਠ ਨੱਠੇ ਪਿਛੋਂ ਫੇਰ ਨਾ ਤਕ ਮੌਤ ਕਿਨਾਰਾ।  
ਮੈਂ ਚੱਖਾਵਾਂ ਮੌਤ ਦਾ ਉਸ ਨੂੰ ਵਰਤਾਰਾ।  
ਵਰਤੀ ਚੁਪੱ ਦਰਬਾਰ ਵਿਚ, ਰਹੇ ਸੁਣ ਕੇ ਨਾਰਾ।  
ਤਦ ਉਠ ਖਲੋਤਾ ਦਿਆ ਰਾਮ ਜਿਸ ਸਿਰਝ ਸਹਾਰਾ।  
ਮੇਰੇ ਧੰਨ ਭਾਗ ਗੁਰੂਦੇਵ ਜੀ! ਜੇ ਕੰਮ ਤੁਮਾਰਾ।  
ਮੇਰਾ ਸਿਰ ਲਿਆਂ, ਸਰ ਜਾਏ ਜੇ ਸਦਕੇ ਬਲਿਹਾਰਾ।  
ਛੜ ਸਰੇ-ਮੈਦਾਨ ਹੀ, ਉਸ ਦਾ ਸਿਰ ਕੱਪ ਉਤਾਰਾ।  
ਵੱਗ ਤੁਰਿਆ ਤਦ ਧਰਤ ਤੇ ਰੱਤ ਦਾ ਪਰਨਾਰਾ।  
ਜਦ ਫੇਰ ਗੁਰੂ ਨੇ ਆਖਿਆ ਉਹ ਵਾਕ ਦੁਬਾਰਾ।  
ਕਈ ਕਮੀ ਕਾਇਰ ਨੱਸ ਗਏ, ਕੋਈ ਵੇਖ ਨਾ ਚਾਰਾ।  
ਤਦ ਦੂਜਾ ਵੀ ਇਕ ਉਠਿਆ ਜੋ, ‘ਧਰਮੀ’ ਭਾਰਾ।  
ਮੈਨੂੰ ਨਾਲ ਰਲਾ ਲੋਂ ਦਿਆ ਦੇ ਸਾਥ ਜੇ ਹਮਾਰਾ।  
ਤਿਵੇਂ ਉਸ ਨੂੰ ਵੀ ਛੜ ਲਿਆ ਛੱਡ ਕੇ ਜੈਕਾਰਾ।  
ਵਰਤਾਇਆ ਉਸ ਨਾਲ ਵੀ ਗੁਰੂ ਉਹੀ ਕਾਰਾ।  
ਤੀਜੀ ਵਾਗੀ ਗੁਰੂ ਜੀ ਜਦ ਬੋਲ ਸੀ ਮਾਰਾ।  
ਹਿੰਮਤ ਨਾਂ ਦਾ ਉਠਿਆ ਇਕ ਹੋਰ ਦੁਲਾਰਾ।  
ਉਸ ਮਹੁਕਮ ਨਾਲ ਰਲਾ ਲਿਆ ਜੋ ਚੌਥਾ ਪਿਆਰਾ।  
ਪੰਜਵੇਂ ‘ਸਾਹਿਬ’ ਆਣ ਕੇ ਸਭ ਕੰਮ ਸਵਾਰਾ।  
ਇਵੇਂ ਪੰਜ ਨਿਤਾਰੇ ਸੂਰਮੇ ਆਪੋ ਆਪਣੀ ਵਾਰਾ।  
ਉਹ ਦਿਤੇ ਸਨ ਝਟਕਾਏ ਸਭ, ਵੱਡ ਕੀਤਾ ਕਾਰਾ।  
ਰੱਖ ਦਿਤੇ ਸਿਰ ਧੜਾਂ ਤੇ ਅੰਮ੍ਰਿਤ ਛੜਕਾਰਾ।  
ਉਹ ਹੋ ਗਏ ਪਹਿਲਾਂ ਵਾਂਗ ਹੀ ਜਪਦੇ ਕਰਤਾਰਾ।  
ਗੁਰੂ ਵੱਡ ਕੇ ਜੋੜੇ ਫੇਰ ਸਿਰ, ਕਰ ਮਹੁਜ਼ਾ ਭਾਰਾ।  
ਇਹ ਪੜ ਉਹੀ ਹੀ, ਸਿਰ ਉਹੀ ਹੀ, ਨਹੀਂ ਕੀਆ ਨਿਤਾਰਾ।  
ਜਿਸ ਧੜ ਤੇ ਜਿਹੜਾ ਰਖਿਆ, ਜਿੜਿਆ ਬਿਨਾ ਬਾਰਾ।  
ਲਾਉਂਦਾ ਪੇਵੰਦ ਜਿਉਂ ਬਾਗਬਨ, ਹੋਰ ਸ਼ਾਖ ਹੋਰ ਭਾਰਾ।  
ਇਵੇਂ ਸਾਂਝੀ ਧੜਕਣ ਪੰਥ ਦੀ ਕਰ ਇਕੋ ਵਾਰਾ।  
ਗੁਰ ਮਾਗੀ ਭਬਕ ਦੀਵਾਨ ਵਿਚ ਜੋ ਸੁਣੀ ਹਜ਼ਾਰਾ।  
ਉਸ ਮੁਗਲ ਰਾਜ ਦੂਰ ਕਰਨ ਦਾ ਕੀਤਾ ਇਕਰਾਰਾ।  
ਉਸ ਦੇਸ ਆਜ਼ਾਦੀ ਵਾਸਤੇ ਇਹ ਕੀਆ ਪਸਾਰਾ।  
ਸੁਣ ਭਰ ਭਰ ਉਠਣ ਪਹਾੜੀਏ ਰਣਜੀਤ ਨਗਰਾ।  
ਕੋਈ ਲਾ ਲੌਂ ਜੇ ਕਰ ਲਗਦਾ, ਹੈ ਆਪਣਾ ਚਾਰਾ।  
ਉਸ ਵਸ ਕੀਤਾ ਹੈ ਸ਼ਿਕਸਤ ਨੂੰ ਕਰ ਜਾਪ ਉਚਾਰਾ।  
ਉਸ ਪੰਥ ਰਚਾਇਆ ਬਾਲਸ ਵੱਡ ਜੋਧ ਉਪਾਰਾ।  
ਉਸ ਪਾਹੁਲ ਪਲਾਈ ਖੰਡੇ ਧਾਰ, ਕਰ ਜਨਮ ਸੁਹੇਲਾ।  
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰ ਚੇਲਾ।  
ਵਾਹੁ ਵਾਹੁ ਗੋਬਿੰਦ ਸਿੰਘ.....।**

**ਲ੍ਲਾਲ੍ਲਾਲ੍ਲਾ**

# ਭਗਵਤ ਗੀਤਾ ਦੀ ਚਿਰ ਸਥਾਈ ਆਤਮ ਵਿਦਿਆ

## PERENNIAL PSYCHOLOGY OF THE BHAGVAD GITA

(ਲੜੀ ਜੋੜਨ ਲਈ ਦੇਖੋ, ਮਾਰਚ ਅੰਕ, ਪੰਨਾ - 60)

44. ਖੇਤੀ ਕਰਨੀ, ਗਊ ਰੱਖਿਆ ਕਰਨੀ ਅਤੇ ਵਪਾਰ ਕਰਨਾ ਇਹ ਵੈਸ਼ ਦਾ ਸੁਭਾਵਿਕ ਕਰਮ ਹੈ। ਸੂਦਰ ਦਾ ਸੁਭਾਵਿਕ ਕਰਮ ਸੇਵਾ ਕਰਨੀ ਹੈ।

ਕ੍ਰਿਸ਼ਨ ਜੀ ਚਾਰ ਪ੍ਰਕਾਰ ਦੇ ਮਨੁਖਾਂ ਦਾ ਵਰਨਣ ਉਨ੍ਹਾਂ ਦੇ ਗੁਣਾਂ ਅਨੁਸਾਰ ਕੀਤਾ ਹੈ। ਮਨੁਖਾਂ ਜਨਮ ਕੋਈ ਘਟਨਾ ਨਹੀਂ, ਕੋਈ ਹਾਦਸਾ ਨਹੀਂ ਹੁੰਦਾ, ਸਾਡੀਆਂ ਇਛਾਵਾਂ, ਕਰਮ ਜੋ ਵੀ ਅਸੀਂ ਪਿਛਲੇ ਜਨਮ ਵਿਚ ਕੀਤਾ ਹੁੰਦਾ ਹੈ, ਉਸ ਨਾਲ ਉਹੋ ਜਿਹੇ ਹਾਲਾਤ, ਸਾਡੀ ਸਮਰੱਥਾ, ਸਾਡੀਆਂ ਇਛਾਵਾਂ ਭਰਿਵਖ ਬਣ ਕੇ ਸਾਡਾ ਅੰਜ ਦਾ ਜਨਮ ਬਣ ਜਾਂਦੀਆਂ ਹਨ। ਅਸੀਂ ਇਛਾਵਾਂ ਦਾ ਅਨੁਭਵ ਕਰਦੇ ਹਾਂ ਅਤੇ ਅਸੀਂ ਆਪਣੇ ਗੁਣਾਂ ਅਤੇ ਸੰਸਕਾਰਾਂ ਅਨੁਸਾਰ ਜੋ ਅਸੀਂ ਪਿਛਲੇ ਜਨਮ ਤੋਂ ਲਿਆਏ ਹਾਂ, ਉਨ੍ਹਾਂ ਅਨੁਸਾਰ ਕਰਮ ਕਰਦੇ ਹਾਂ। ਅਸੀਂ ਸੰਸਕਾਰ ਨਾਲ ਲੈ ਕੇ ਜਾਂਦੇ ਹਾਂ ਅਤੇ ਉਨ੍ਹਾਂ ਅਨੁਸਾਰ ਹੀ ਸਾਨੂੰ ਜੀਵਨ ਮਿਲਦਾ ਹੈ। ਅਸੀਂ ਦੇਖ ਚੁਕੇ ਹਾਂ ਕਿ ਮਨੁਖਾਂ ਦੀ ਵੰਡ ਚਾਰ ਭਾਗਾਂ ਵਿਚ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੇ ਅੰਦਰ ਦੇ ਗੁਣਾਂ ਅਨੁਸਾਰ ਹੈ। ਭਗਵਤ ਗੀਤਾ ਵਿਚ ਉਨ੍ਹਾਂ ਨੂੰ ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸੂਦਰ ਕਿਹਾ ਗਿਆ ਹੈ।

ਬ੍ਰਾਹਮਣ ਦੇ ਗੁਣ ਅਧਿਆਤਮ ਹਨ ਅਤੇ ਉਹ ਜਾਣਦਾ ਹੈ ਕਿ ਜੀਵਨ ਦਾ ਮਨੋਰਥ ਸ਼ਾਂਤੀ ਪ੍ਰਾਪਤ ਕਰਨੀ ਹੈ। ਬ੍ਰਾਹਮਣ ਸੰਜਮ ਵਿਚ ਰਹਿੰਦਾ ਹੈ, ਸੈਂਤੇ ਕਾਬੂ ਰਖਦਾ ਹੈ ਅਤੇ ਗਿਆਨ ਪ੍ਰਾਪਤ ਕਰਦਾ ਹੈ। ਬ੍ਰਾਹਮਣ ਨੂੰ ਇਥੈ ਦੇ ਜੀਵਨ ਅਤੇ ਅਗਲੇ ਜੀਵਨ ਦੌਨਾਂ ਦਾ ਗਿਆਨ ਹੁੰਦਾ ਹੈ। ਇਨ੍ਹਾਂ ਵਿਚੋਂ ਸਤੇ ਗੁਣਾਂ ਦੀ ਪ੍ਰਧਾਨਤਾ ਹੁੰਦੀ ਹੈ ਕਿਉਂਕਿ ਇਨ੍ਹਾਂ ਦੇ ਪਿਛਲੇ ਸੰਸਕਾਰ ਹੀ ਸਤੇ ਗੁਣਾਂ ਵਾਲੇ ਚਲਦੇ ਆ ਰਹੇ ਹਨ। ਬ੍ਰਾਹਮਣਾਂ ਨੂੰ ਬ੍ਰਾਹਮਣ ਇਸ ਕਰਕੇ ਨਹੀਂ ਕਿਹਾ ਜਾਂਦਾ ਕਿਉਂਕਿ ਉਨ੍ਹਾਂ ਨੂੰ ਗਿਆਨ ਵਿਰਾਸਤ ਵਿਚ ਲਿਆ ਹੈ ਪਰੰਤੂ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਇਹ ਗੁਣ ਸਾਧਨਾ ਕਰਕੇ ਆਪਣੇ ਅੰਦਰ ਪੈਦਾ ਕੀਤੇ ਹਨ। ਸਤੇ ਗੁਣ ਪੂਰਵਜਾਂ ਤੋਂ ਨਹੀਂ ਮਿਲਦੇ, ਇਹ ਸਾਧਨਾ ਕਰਕੇ ਆਪਣੇ ਅੰਦਰ ਪੈਦਾ ਕਰਨੇ ਪੈਂਦੇ ਹਨ। ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਇਕ ਬਦਮਾਸ਼, ਨੀਚ ਗੁਣਾਂ ਦਾ ਮਾਲਕ, ਬ੍ਰਾਹਮਣ ਪਰਿਵਾਰ ਵਿਚ ਜਨਮ ਲੈ ਲੈਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਕੋਈ ਜਨਮ ਤੋਂ ਸੂਦਰ ਹੀ ਹੁੰਦਾ ਹੈ ਪਰ ਬ੍ਰਾਹਮਣ ਹਰ ਕੋਈ ਆਪਣੀ ਮਿਹਨਤ ਨਾਲ ਹੀ ਬਣਦਾ ਹੈ। ਇਹ ਆਪਣੇ ਸੰਸਕਾਰ ਹੀ ਹੁੰਦੇ ਹਨ ਜਿਨ੍ਹਾਂ ਨਾਲ ਇਹ ਗੁਣ ਪੈਦਾ ਹੁੰਦੇ ਹਨ। ਜਿਸ ਵਿਚ ਬ੍ਰਾਹਮਣ ਦੇ ਸੰਸਕਾਰ ਅਤੇ ਗੁਣ ਹੋਣ ਉਹ ਰੂਹਾਨੀ ਜੀਵਨ ਵਲ ਤੁਰ ਪੈਦਾ ਹੈ ਅਤੇ ਉਹ ਜੀਵਨ ਦੀ ਕਲਾ ਤੇ ਵਿਗਿਆਨ ਬਾਰੇ ਸਿਖਿਆ ਦੇਣ ਲਗ ਪੈਂਦਾ ਹੈ। ਕਸ਼ਤਰੀਆਂ ਦੇ ਜੀਵਨ ਵਿਚ ਰਾਜਸਿਕ ਗੁਣ ਹੁੰਦੇ ਹਨ। ਉਹ ਬਹਾਦਰ ਹੁੰਦੇ ਹਨ। ਹੌਸਲੇ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਵਿਚ ਸ਼ਾਸਨ ਕਰਨ ਦੀ ਯੋਗਤਾ ਹੁੰਦੀ ਹੈ। ਰਾਜਸਿਕ ਗੁਣ ਮਨੁਖ ਨੂੰ

**ਮੁਲ ਲੇਖਕ - ਡਾ. ਸਵਾਈ ਰਾਮ ਜੀ**  
**ਅਨੁਵਾਦਕ - ਡਾ. ਬੀਬੀ ਤੇਜਿੰਦਰ ਮਲਹੋਤਰਾ**

ਕ੍ਰਿਆਸ਼ੀਲ ਅਤੇ ਸਿਰਜਨਾਤਮਕ ਬਣਾਉਂਦੇ ਹਨ। ਵੈਸ਼ ਲੋਕਾਂ ਵਿਚ ਸਾਤਵਿਕ ਅਤੇ ਰਾਜਸਿਕ ਗੁਣ ਘਟ ਹੁੰਦੇ ਹਨ, ਬ੍ਰਾਹਮਣ ਅਤੇ ਕਸ਼ਤਰੀਆਂ ਵਿਚ ਵਧੇਰੇ ਹੁੰਦੇ ਹਨ, ਵੈਸ਼ ਲੋਕ ਵਪਾਰ ਕਰਦੇ ਹਨ। ਸੂਦਰ ਉਹ ਲੋਕ ਹਨ ਜੋ ਆਤਮ ਮਾਰਗ ਤੋਂ ਚੱਲਣ ਦੇ ਯੋਗ ਹੀ ਨਹੀਂ। ਉਨ੍ਹਾਂ ਵਿਚ ਕ੍ਰਿਆਸ਼ੀਲ ਹੋਣ ਦੀ ਯੋਗਤਾ ਹੀ ਨਹੀਂ, ਉਨ੍ਹਾਂ ਵਿਚ ਹਿੰਮਤ ਹੀ ਨਹੀਂ ਹੁੰਦੀ, ਵਪਾਰ ਕਰਨ ਦੇ ਉਹ ਕਾਬਲ ਨਹੀਂ ਹੁੰਦੇ, ਉਨ੍ਹਾਂ ਦਾ ਕਰਤੁੱਵ ਹੈ ਕੇਵਲ ਸੇਵਾ ਕਰਨੀ।

ਪੁਰਾਣੇ ਸਮਿਆਂ ਵਿਚ ਸਮਾਜ ਦੀ ਇਹ ਵੰਡ, ਕੰਮ ਵੰਡ ਸੀ। ਇਹ ਸਮਾਜ ਦੀ ਭਲਾਈ ਲਈ ਹੀ ਕੀਤੀ ਗਈ ਸੀ। ਮਨੁਖ ਦੇ ਕੰਮ ਦੀ ਵੰਡ ਉਸ ਦੇ ਗੁਣਾਂ ਅਨੁਸਾਰ ਹੀ ਕੀਤੀ ਗਈ ਸੀ। ਸਮਾਂ ਪੈਣ ਤੇ ਇਸ ਵੰਡ ਨੂੰ ਮੌਜੂ ਤੋੜ ਕੇ ਮਨੁਖਾਂ ਵਿਚ ਫਾੜ ਪਾਉਣ ਲਈ ਵਰਤੀ ਜਾ ਰਹੀ ਹੈ। ਇਸ ਨੂੰ ਰੰਗ, ਜਾਤ, ਚੱਜ, ਅਚਾਰ ਅਤੇ ਮਜ਼ਹਬ ਵਿਚ ਬਦਲ ਦਿਤਾ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਮਨੁਖਾਂ ਵਿਚ ਮਨੋਵਿਗਿਆਨਕ ਦੰਦ ਅਤੇ ਸਮਾਜ ਅਤੇ ਕੰਮਾਂ ਵਿਚ ਵਿਤਕਰਾ ਆ ਗਿਆ ਹੈ। ਮਨੁਖੀ ਜੀਵਨ ਦੀਆਂ ਕੀਮਤਾਂ ਕਦਰਾਂ ਜਾਂਦੀਆਂ ਰਹੀਆਂ ਹਨ। ਬਹੁਤ ਸਾਰੀਆਂ ਸਭਿਆਤਾਵਾਂ ਕਈ ਮੂਰਖ ਆਗੂਆਂ ਦੇ ਹੱਥਾਂ, ਉਨ੍ਹਾਂ ਦੇ ਝੂਠੇ ਮਿਆਰਾਂ ਕਾਰਣ ਨੁਕਸਾਨ ਉਠਾਉਂਦੀਆਂ ਰਹੀਆਂ ਹਨ। ਉਹ ਮਜ਼ਹਬ ਨੂੰ ਵੀ ਆਪਣੇ ਹੀ ਹਿਤ ਲਈ ਵਰਤਦੇ ਰਹੇ ਹਨ, ਗ੍ਰੰਥਾਂ ਨੂੰ ਆਪਣੇ ਅਨੁਸਾਰ ਹੀ ਵਰਤਦੇ ਰਹੇ ਹਨ ਅਤੇ ਆਪਣੀਆਂ ਗਲਤ ਫਿਲੋਸਫੀਆਂ ਚਲਾ ਕੇ ਆਪਣੇ ਹੰਕਾਰ ਨੂੰ ਉਚਾ ਦਿਖਾਉਂਦੇ ਰਹੇ ਹਨ। ਇਹ ਹੀ ਮਨੁਖ ਅਭਿਆਤਾ ਦੇ ਰਖਵਾਲੇ ਅਖਵਾਉਂਦੇ ਹਨ, ਮਜ਼ਹਬ ਦੇ ਰਖਵਾਲੇ ਕਰੇ ਜਾਂਦੇ ਹਨ ਪਰ ਮੰਦ ਭਾਗ ਤੋਂ ਇਹ ਹੈ ਕਿ ਇਹ ਆਪ ਹੀ ਆਪਣੇ ਸੁਆਰਥ ਵਿਚ ਇਸ ਹੱਦ ਤੱਕ ਪਿਰ ਜਾਂਦੇ ਹਨ ਕਿ ਸੱਤ ਦਾ ਪ੍ਰਚਾਰ ਕਰਨਾ ਭੂਲ ਹੀ ਜਾਂਦੇ ਹਨ, ਏਕਤਾ ਦੀ ਥਾਂ ਇਹ ਮਨੁਖਾਂ ਵਿਚ ਫਾੜ ਪਾਂਦਿੰਦੇ ਹਨ। ਸਮਾਜ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਅਸਮਾਨਤਾ, ਅਗਿਆਨਤਾ, ਭੇਦ ਭਾਵ, ਗਰੀਬੀ ਅਮੀਰੀ ਦੇ ਭੇਦ ਭਾਵ ਇਸ ਤੋਂ ਹੀ ਉਪਜੇ ਹਨ। ਗਿਆਨ ਨੇ ਭੋਲੇਪਨ ਨੂੰ ਬਗੀ ਤਰ੍ਹਾਂ ਆਪਣੇ ਸੁਆਰਥ ਲਈ ਇਸ ਹੱਦ ਤੱਕ ਵਰਤਿਆ ਹੈ ਕਿ ਅਸੀਂ ਇਹ ਭੂਲ ਗਏ ਹਾਂ ਕਿ ਹਰੇਕ ਮਨੁਖ ਵਿਚ ਪ੍ਰਾਣ ਹਨ ਅਤੇ ਇਕ ਹੀ ਵਾਹਿਗੁਰੂ ਹੈ। ਕਿਸੇ ਮਨੁਖ ਨੂੰ ਇਹ ਹੱਕ ਨਹੀਂ ਕਿ ਦੂਸਰੇ ਨੂੰ ਨਫਰਤ ਕਰੇ ਜਾਂ ਨੀਵਾਂ ਦੱਖੇ ਜਾਂ ਉਸ ਨੂੰ ਦੁੱਖ ਦੇਵੇ। ਕੋਈ ਵੀ ਕੰਮ ਜਿਹੜੀ ਅੱਗੇ ਵਧਣਾ ਚਾਹੁੰਦੀ ਹੈ, ਆਧੁਨਿਕ ਬਣਨਾ ਚਾਹੁੰਦੀ ਹੈ ਉਸ ਨੂੰ ਛੱਡਣਾ ਪਵੇਗਾ। ਉਹ ਕੰਮੀ ਏਕਤਾ ਲਿਆਉਣ ਵਿਚ ਬਹੁਤ ਵੱਡੀਆਂ ਬਾਧਕ ਹਨ। ਨੀਵੇਂ ਉਚੇ ਦੀ ਸੌਝੀ, ਸਮਾਜ

ਦੀ ਮਨੁੱਖਤਾ ਨੂੰ ਦੇਣ ਹੈ। ਸੰਸਾਰ ਵਿਚ ਤਰੱਕੀ ਕਰਨ ਦਾ ਮੌਕਾ ਸਭ ਨੂੰ ਮਿਲਣਾ ਚਾਹੀਦਾ ਹੈ, ਸਭ ਨੂੰ ਖੁਲ੍ਹੀ ਤਰ੍ਹਾਂ ਸੋਚਣ ਦੀ ਖੁਲ੍ਹੀ ਹੋਣੀ ਚਾਹੀਦੀ ਹੈ ਤੇ ਸਮਾਜ ਨੂੰ ਕੁਝ ਦੇਣ ਦੀ ਖੁਲ੍ਹੀ ਹੋਣੀ ਚਾਹੀਦੀ ਹੈ। ਜਿਹੜੇ ਹੇਠਲੇ ਕੰਮ ਕਰਦੇ ਹਨ, ਵੱਡੇ ਕੰਮ ਕਰਨ ਵਾਲਿਆਂ ਦੀ ਸੇਵਾ ਕਰਦੇ ਹਨ, ਸਮਾਜ ਉਨ੍ਹਾਂ ਨੂੰ ਉਚਾ ਸਥਾਨ ਨਹੀਂ ਦਿੰਦਾ, ਪਰ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਨੇ ਉਨ੍ਹਾਂ ਨੂੰ ਬਹੁਤ ਉਚਾ ਸਥਾਨ ਦਿਤਾ ਹੈ ਕਿਉਂਕਿ ਕਰਮ ਕਰਕੇ ਵੀ ਮੁਕਤੀ ਪਾਈ ਜਾ ਸਕਦੀ ਹੈ। ਜਿਹੜੇ ਸਮਾਜ ਦੀ ਸੇਵਾ ਕਰਦੇ ਹਨ ਅਤੇ ਉਹ ਕੁਝ ਕਰਦੇ ਹਨ ਜਿਹੜੇ ਦੁਸਰੇ ਨਹੀਂ ਕਰ ਸਕਦੇ, ਉਨ੍ਹਾਂ ਨੂੰ ਪੂਰਾ ਸਨਮਾਨ ਮਿਲਣਾ ਚਾਹੀਦਾ ਹੈ, ਪੂਰਾ ਆਦਰ ਮਿਲਣਾ ਚਾਹੀਦਾ ਹੈ। ਜਿਥੋਂ ਤਕ ਕੰਮ ਦਾ ਸਵਾਲ ਹੈ, ਕੋਈ ਵੀ ਕੰਮ ਉਚਾ ਨੀਵਾਂ ਨਹੀਂ ਹੁੰਦਾ। ਰਾਜਾ ਕਿਵੇਂ ਉਚਾ ਹੈ ਤੇ ਸਫ਼ਾਈ ਕਰਨ ਵਾਲਾ ਕਿਵੇਂ ਨੀਵਾਂ ਹੈ? ਇਹੋ ਜਿਹੇ ਗਲਤ ਵਿਚਾਰ ਸਮਾਜ ਲਈ ਅਤੇ ਮਨੁੱਖ ਲਈ ਦੁਖਦਾਈ ਹੁੰਦੇ ਹਨ।

ਭਗਵਤ ਗੀਤਾ ਸਮਾਜ ਦੇ ਵੱਖ ਵੱਖ ਤੱਤ ਇਕੱਠੇ ਕਰਕੇ ਇਕ ਬਣਾ ਕੇ ਦਸਦੀ ਹੈ ਜਿਸ ਤੋਂ ਬਿਨਾਂ ਸਮਾਜ ਦਾ ਬਚਾਉ ਆਂਖਾ ਹੈ। ਗੀਤਾ ਵਿਚ ਦੱਸੀ ਗਈ ਮਨੁੱਖੀ ਵੰਡ ਬਖੇੜੇ ਪਾਉਣ ਵਾਸਤੇ ਨਹੀਂ, ਵੰਡਾਂ ਪਾਉਣ ਵਾਸਤੇ ਨਹੀਂ, ਜਾਤਾਂ ਪੈਦਾ ਕਰਨ ਲਈ ਨਹੀਂ, ਜਨਮ ਅਨੁਸਾਰ ਜਾਤਾਂ ਦੀ ਵੰਡ ਨਹੀਂ। ਜੇ ਇਸ ਤਰ੍ਹਾਂ ਹੁੰਦਾ ਤਾਂ ਇਹ ਸਭ ਕੁਝ ਗੀਤਾ ਦੇ ਵਿਰੁੱਧ ਹੁੰਦਾ।

45. ਆਪਣੇ ਆਪਣੇ ਕਰਮ ਵਿਚ ਤੱਤਪਰ ਰਹਿਣ ਨਾਲ ਮਨੁੱਖ ਸਿੱਧੀ ਪਾਉਂਦਾ ਹੈ। ਆਪਣੇ ਕਰਮ ਵਿਚ ਤੱਤਪਰ ਰਹਿ ਕੇ ਮਨੁੱਖ ਕਿਸ ਪ੍ਰਕਾਰ ਸਿੱਧੀ ਪਾਉਂਦਾ ਹੈ, ਉਹ ਤੂੰ ਸੁਣ।

46. ਜਿਸ ਤੋਂ ਸਭ ਜੀਵਾਂ ਦੀ ਪ੍ਰਵਿਰਤੀ ਹੁੰਦੀ ਹੈ, ਜੋ ਸਰਬ ਵਿਆਪਕ ਹੈ ਜੋ ਉਸ ਨੂੰ ਆਪਣੇ ਕਰਮ ਭਾਵ ਆਪਣੀ ਡੀਉਟੀ ਵਿਚ ਤੱਤਪਰ ਰਹਿ ਕੇ ਪੂਜਦਾ ਹੈ, ਉਹ ਸਿੱਧੀ ਪਾਉਂਦਾ ਹੈ।

ਸਲੋਕ 45, 46 ਜਾਤੀਵਾਦ ਤੇ ਨਿਰਣਾਮਈ ਸਲੋਕ ਹਨ। ਇਨ੍ਹਾਂ ਸਲੋਕਾਂ ਵਿਚ ਦਸਿਆ ਗਿਆ ਹੈ ਕਿ ਜਿਹੜਾ ਮਨੁੱਖ ਸ਼ਰਧਾਪੂਰਵਕ ਆਪਣੀ ਡੀਉਟੀ ਕਰਦਾ ਹੈ, ਉਹ ਸਫਲਤਾ ਪ੍ਰਾਪਤ ਕਰਦਾ ਹੈ, ਕੇਵਲ ਬਾਹਮਣ ਹੀ ਨਹੀਂ, ਕਸਤਰੀ ਹੀ ਨਹੀਂ, ਵੈਸ਼ ਅਤੇ ਸ਼ੂਦਰ ਹੀ ਨਹੀਂ, ਕੋਈ ਵੀ ਮਨੁੱਖ ਜਿਹੜਾ ਸ਼ਰਧਾਪੂਰਵਕ ਆਪਣੀ ਡੀਉਟੀ ਕਰਦਾ ਹੈ, ਉਹ ਸੰਪੂਰਨਤਾ ਨੂੰ ਪ੍ਰਾਪਤ ਹੁੰਦਾ ਹੈ। ਜਗਿਆਸੂ ਵੀ ਸਫਲਤਾ ਨੂੰ ਪ੍ਰਾਪਤ ਹੁੰਦਾ ਹੈ ਜਦੋਂ ਉਹ ਪ੍ਰਮਾਤਮਾ ਦੀ ਭਗਤੀ ਜਿਸ ਤੋਂ ਸਭ ਕੁਝ ਉਤਪਨ ਹੋਇਆ ਹੈ ਜੋ ਸਭ ਦੀ ਰੱਖਿਆ ਕਰਦਾ ਹੈ, ਮਨ ਚਿਤ ਲਗਾ ਕੇ ਕਰਦਾ ਹੈ। ਜਿਹੜਾ ਜਗਿਆਸੂ ਮਨਬਚਨ-ਕਰਮਾਂ ਨਾਲ ਆਪਣੇ ਆਪ ਨੂੰ ਸਮਰਪਣ ਕਰਦਾ ਹੈ, ਪ੍ਰਮਾਤਮਾ ਨੂੰ ਆਪਣਾ ਇਸ਼ਟ ਬਣਾਉਂਦਾ ਹੈ ਉਹ ਪ੍ਰਮਾਤਮਾ ਨੂੰ ਹੀ ਪ੍ਰਾਪਤ ਹੁੰਦਾ ਹੈ। ਜਗਿਆਸੂ ਨੂੰ ਇਹ ਗੱਲ ਸਦਾ ਹੀ ਯਾਦ ਰੱਖਣੀ ਚਾਹੀਦੀ ਹੈ ਕਿ ਆਤਮ ਸਮਰਪਣ ਤੋਂ ਉਤੇ ਕੋਈ ਗੱਲ ਹੈ ਹੀ ਨਹੀਂ, ਸਭ ਤੋਂ ਵੱਡਾ ਤੇ ਉਚਾ ਹੈ ਆਤਮ ਸਮਰਪਣ। ਜਿਹੜੇ ਇਹ ਕਰ ਲੈਂਦਾ ਹੈ ਉਸ ਤੋਂ ਉਪਰ ਕੋਈ ਯੋਗ ਨਹੀਂ।

ਸੰਪੂਰਨ ਆਤਮ ਸਮਰਪਣ ਤੋਂ ਭਾਵ ਹੈ ਵਾਹਿਗੁਰੂ ਨੂੰ ਸਭ ਤੋਂ ਉਚਾ, ਸਭ ਤੋਂ ਉਪਰ, ਪਰਮ ਮੰਨ ਲੈਣਾ, ਆਪਣੀ ਕੋਈ ਇੱਛਾ ਕੁਝ ਵੀ ਨਾ ਰੱਖਣਾ। ਇਸ ਤੋਂ ਇਹ ਭਾਵ ਨਹੀਂ ਕਿ ਤੁਸੀਂ ਸੁਸਤ ਹੋ ਜਾਓ, ਕੁਝ ਕਰਨਾ ਹੀ ਛੱਡ ਦਿਓ, ਇਸ ਤੋਂ ਭਾਵ ਹੈ ਕਿ ਜੋ ਕੁਝ ਹੋ ਰਿਹਾ ਹੈ ਸਹਿਜ ਵਿਚ ਕਰੋ ਤੇ ਇਹ ਸਮਝ ਕੇ ਕਰੋ ਕਿ ਵਾਹਿਗੁਰੂ ਹੀ ਕਰ ਰਿਹਾ ਹੈ। ਮਨੋ ਪ੍ਰਵਿਰਤੀ ਇਹ ਹੋਣੀ ਚਾਹੀਦੀ ਹੈ ਕਿ ‘ਮੈਂ ਤੇਰਾ ਤੇ ਤੂੰ ਮੇਰਾ’ ਇਹ ਆਤਮ ਸਮਰਪਣ ਵਿਚ ਪਹਿਲਾ ਕਦਮ ਹੈ। ਦੁਸਰਾ ਕਦਮ ਹੈ, ‘ਤੂੰ ਹੀ ਤੂੰ ਹੀ’। ਆਖਰੀ ਕਦਮ ਹੈ ਜੋ ਕੁਝ ਵੀ ਹੈ ਦਿਸਦਾ ਅਣੌਦਿਸਦਾ ਤੂੰ ਹੀ ਹੈ, ਤੇਰੇ ਬਿਨਾਂ ਹੋਰ ਕੋਈ ਹੈ ਹੀ ਨਹੀਂ, ਦੁਸਰਾ ਕੋਈ ਹੈ ਹੀ ਨਹੀਂ ਕੇਵਲ ਇਕ ‘ਤੂੰ’ ਹੀ ਹੈ। ਆਤਮਕ ਸਿੱਧੀ ਦੀ ਇਸ ਅਵਸਥਾ ਤੱਕ ਕੋਈ ਵਿਰਲਾ ਹੀ ਪਹੁੰਚਦਾ ਹੈ, ਕੇਵਲ ਉਹ ਹੀ ਪਹੁੰਚਦੇ ਹਨ ਜਿਨ੍ਹਾਂ ਦਾ ਹਉਮੈ ਦਾ ਪਰਦਾ ਟੁੱਟ ਗਿਆ ਹੈ, ਜਿਨ੍ਹਾਂ ਨੇ ਉਸ ਇਕ ਦੇ ਪ੍ਰਤਾਪ ਨੂੰ ਦੇਖ ਲਿਆ ਹੈ, ਉਹ ਸੋਂ ਤੇ ਮੇਰੀ ਤੋਂ ਉਪਰ ਹੈ, ਪਰੇ ਹੈ, ਅਟੱਲ ਹੈ, ਅਜਰ ਹੈ, ਅਮਰ ਹੈ।

47. ਪਰਾਏ ਉਤਮ ਧਰਮ ਨਾਲੋਂ ਆਪਣਾ ਧਰਮ, ਗੁਣ ਰਹਿਤ ਵੀ ਚੰਗਾ ਹੈ। ਆਪਣੇ ਸੁਭਾਵਿਕ ਧਰਮ ਦੇ ਕਰਨ ਨਾਲ ਪਾਪ ਨਹੀਂ ਲਗਦਾ।

48. ਹੇ ਕੌਂਤਯ! ਆਪਣੇ ਸੁਭਾਵਿਕ ਕਰਮ ਨੂੰ ਦੋਖ ਸਹਿਤ ਹੁੰਦਿਆਂ ਭੀ ਨਹੀਂ ਛੱਡਣਾ ਚਾਹੀਦਾ, ਕਿਉਂਕਿ ਧੂੰਦੇ ਵਿਚ ਅੱਗ ਵਾਂਗ ਸਭ ਹੀ ਕਰਮ ਕਿਸੇ ਨਾ ਕਿਸੇ ਦੋਸ਼ ਨਾਲ ਢਕੇ ਹੋਏ ਹਨ।

49. ਜਿਸ ਦੀ ਬੁੱਧੀ ਸਰਵਤ੍ਰ ਨਿਰਲੇਪ ਹੈ, ਜਿਸ ਨੇ ਆਪਣੇ ਆਪ ਨੂੰ ਵਸ ਕਰ ਲਿਆ ਹੈ, ਜਿਸ ਨੂੰ ਕੋਈ ਇੱਛਾ ਹੀ ਨਹੀਂ ਰਹੀ, ਐਸਾ ਆਦਮੀ ਤਿਆਗ ਰੂਪੀ ਸੰਨਿਆਸ ਤੋਂ ਨਿਸ਼ਕਰਮ ਸਿੱਧੀ ਪਾਉਂਦਾ ਹੈ।

ਕ੍ਰਿਸ਼ਨ ਜੀ ਵਿਸਥਾਰ ਪ੍ਰਰਵਕ ਦਸਦੇ ਹਨ ਕਿ ਮਨੁੱਖ ਨੂੰ ਆਪਣਾ ਚਰਿੱਤਰ, ਆਪਣੀ ਵਿਅਕਤੀਗਤ ਵਿਸ਼ੇਸ਼ਤਾ ਜਾਨਣੀ ਚਾਹੀਦੀ ਹੈ, ਆਪਣੀ ਸਮਰੱਥਾ ਜਾਨਣੀ ਚਾਹੀਦੀ ਹੈ ਅਤੇ ਉਸ ਦੇ ਅਨੁਸਾਰ ਹੀ ਡੀਉਟੀਆਂ ਲੈਣੀਆਂ ਚਾਹੀਦੀਆਂ ਹਨ। ਆਪਣੀ ਡੀਉਟੀ ਛੱਡ ਕੇ ਦਸਰੇ ਦੀ ਡੀਉਟੀ ਨਹੀਂ ਕਰਨੀ ਚਾਹੀਦੀ। ਦੂਸਰੇ ਦੀ ਡੀਉਟੀ ਭਾਵੇਂ ਕਿਨ੍ਹੀ ਹੀ ਚੰਗੀ ਕਿਉਂ ਨਾ ਹੋਵੇ, ਆਪਣੀ ਡੀਉਟੀ ਛੱਡਣੀ ਠੀਕ ਨਹੀਂ।

ਜੇ ਕੋਈ ਆਪਣੀ ਡੀਉਟੀ ਛੱਡ ਕੇ ਦਸਰੇ ਦੀ ਡੀਉਟੀ ਕਰੇਗਾ ਤਾਂ ਸਮਾਜ ਵਿਚ ਬਹੁਤ ਹਲਚੱਲ ਪੈ ਜਾਵੇਗੀ। ਚੰਗਾ ਮੰਦਾ ਇਹ ਦੋ ਪ੍ਰਕਾਰ ਦੀਆਂ ਕੀਮਤਾਂ ਹਨ ਜਿਹੜੀਆਂ ਅਸੀਂ ਆਪਣੇ ਵਿਚਾਰਾਂ ਅਨੁਸਾਰ ਹਾਲਾਤਾਂ ਦੇ ਰੂਪ ਵਿਚ ਬਦਲੇ ਰਹਿੰਦੇ ਹਨ। ਭਾਵੇਂ ਆਪਣੀ ਡੀਉਟੀ ਵਿਚ ਕਿੰਨੇ ਹੀ ਨੁਕਸ ਕਿਉਂ ਨਾ ਨਜ਼ਰ ਆਉਂਦੇ ਹੋਣ, ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਨੁਕਸ ਹਰੇਕ ਕੰਮ ਵਿਚ ਹਨ, ਹਰੇਕ ਡੀਉਟੀ ਵਿਚ ਹਨ। ਅੱਗ ਦੇਖਣ ਵਿਚ ਕਿੰਨੀ ਸੋਹਣੀ ਹੈ, ਉਸ ਵਿਚ ਧੂੰਆਂ ਹੈ, ਇਸ ਤਰ੍ਹਾਂ ਕੋਈ ਵੀ ਕੰਮ ਆਪਣੇ ਆਪ ਵਿਚ ਸੰਪੂਰਨ ਨਹੀਂ। ਜਿਹੜਾ ਪੂਰੀ ਤਰ੍ਹਾਂ ਨਿਰਲਪਤ ਹੈ ਤੇ ਆਪਣੀ ਡੀਉਟੀ ਮੌਰ ਤੋਂ ਮੁਕਤ ਹੋ ਕੇ ਕਰਦਾ ਹੈ, (ਬਾਕੀ ਪੰਨਾ 36 ਤੋਂ)

## ਸੁੰਦਰੀ

ਭਾਈ ਵੀਰ ਸਿੰਘ ਜੀ

(ਲੜੀ ਜੱਡਨ ਲਈ ਦੇਖੋ, ਮਾਰਚ ਅੰਕ, ਪੰਨਾ-64)

### ੬ ਕਾਂਡ

ਬੱਤੀਆਂ ਦੰਦਾਂ ਵਿਚ ਜ਼ਿਕੁਰ ਇਕ ਨਰਮ ਤੇ ਕੋਮਲ ਜੀਭ ਵਸਦੀ ਹੈ ਜੋ ਆਪਣੀ ਪ੍ਰੇਮ-ਮਈ ਤੇ ਮਿੱਠੀ ਸੇਵਾ ਨਾਲ ਦੰਦਾਂ ਨੂੰ ਸੁਖ ਦਿੰਦੀ ਹੈ ਤੇ ਅੱਗੋਂ ਦੰਦ ਭੀ ਉਸ ਨੂੰ ਖੇਦ ਨਹੀਂ ਪੁਚਾਉਂਦੇ, ਸਗੋਂ ਉਸ ਦੀ ਰਾਖੀ ਕਰਦੇ ਹਨ, ਇਕੁਰ ਹੀ ਸਰਦਾਰ ਸ਼ਾਮ ਸਿੰਘ ਦੇ ਜਬੇ ਦੇ ਬਹਾਦਰ ਸਿੰਘਾਂ ਵਿਚ ਨਿੰਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ। ਦੋ ਵੇਲੇ ਲੰਗਰ ਵਿਚ ਸੁੰਦਰੀ ਲੱਗੀ ਰਹਿੰਦੀ, ਭੜਨ ਤਿਆਰ ਕਰਦੀ, ਕੁਝ ਸਿੰਘ ਹੋਰ ਸਹਾਇਤਾ ਕਰਦੇ। ਜਦ ਸਭ ਜਣੇ ਛਕ ਲੈਂਦੇ, ਤਦ ਹੋਰ ਸੇਵਾ ਵਿਚ ਹੱਥ ਪੈਰ ਮਾਰਦੀ, ਭੜਨ ਬਾਣੀ ਭੀ ਨੇਮ ਨਾਲ ਕਰਦੀ। ਜਦ ਲੰਗਰ ਮਸਤਾਨਾ ਹੋ ਜਾਂਦਾ, ਅੰਨ ਦਾਣੇ ਦੀ ਟੋਟ ਹੋ ਜਾਂਦੀ, ਤਦ ਖਾਲਸਾ ਜੀ ਬਨ ਦੇ ਫਲ ਤੇ ਮਿੱਠੀਆਂ ਜੜ੍ਹਾਂ ਪੁਰ ਗੁਜ਼ਾਰਾ ਕਰਦੇ, ਇਸ ਸੇਵਾ ਵਿਚ ਵੀ ਸੁੰਦਰੀ ਤਕੜੀ ਹੋ ਗਈ ਸੀ। ਵਿਹਲੀ ਹੋ ਕੇ ਸਾਰੇ ਬਨ ਵਿਚ ਫਿਰਦੀ ਅਰ ਖਾਣ ਵਾਸਤੇ ਫਲਦਾਰ ਬਿੜਾਂ ਨੂੰ ਤੱਕ ਵਿਚ ਰਖਦੀ, ਲੋੜ ਪਈ ਤੇ ਲੈ ਭੀ ਆਉਂਦੀ। ਬਨ ਦੀ ਉਤਰ ਦਿਸ਼ਾ ਵਲ ਇਕ ਪਹਾੜੀ ਦਾ ਟਿੱਲਾ ਸੀ, ਸੁੰਦਰੀ ਇਕ ਦਿਨ ਉਸ ਪਰ ਚੜ੍ਹ ਗਈ ਅਰ ਜਦ ਕੋਹ ਕੁ ਉਤਰਾਈ ਉਤਰ ਗਈ ਤਦ ਉਥੇ ਇਕ ਨਿੱਕਾ ਜਿਹਾ ਪਿੰਡ ਢਿੱਠਾ ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਹਾ ਰਹੇ ਸਨ। ਪਿੰਡ ਵਿਚ ਜਾ ਕੇ ਸੁੰਦਰੀ ਨੇ ਕੁਛ ਮਧਰੇ, ਪਰ ਉਵਾਂ ਤਕੜੇ ਲੋਕ ਢਿੱਠੇ। ਉਹ ਸਭ ਵਾਹੀ ਕਰਦੇ ਸਨ ਤੇ ਸਨ ਵੀ ਹਿੰਦੂ। ਇਥੋਂ ਭਾਜੀਆਂ ਤੇ ਲੂਣ ਮਿਰਚ ਆਦਿ ਮਿਲ ਜਾਂਦੇ ਸਨ। ਕਈ ਵੇਰ ਸੁੰਦਰੀ ਇਥੋਂ ਤੀਕ ਗੋੜੇ ਲਾ ਜਾਂਦੀ ਅਰ ਕਈ ਛੋਟੇ ਸੌਂਦੇ ਸਤ ਭੀ ਲੈ ਜਾਂਦੀ, ਪਰ ਕਿਸੇ ਨੂੰ ਪਤਾ ਨਾ ਲਗਦਾ ਕਿ ਇੱਹ ਦੇਵੀ ਕਿਥੋਂ ਆਉਂਦੀ ਹੈ ਤੇ ਕਿਧਰ ਚਲੀ ਜਾਂਦੀ ਹੈ।

ਇਕ ਵੇਰੀ ਖਾਲਸੇ ਦਾ ਲੰਗਰ ਮਸਤ ਹੋ ਗਿਆ, ਫਲ ਜੜ੍ਹਾਂ ਆਦਿ ਖਾਂਦਿਆਂ ਮੁੰਹ ਫਿਰ ਗਏ ਤੇ ਖਜ਼ਾਨਾ ਭੀ ਖਾਲੀ ਹੋ ਗਿਆ। ਸਾਰੀ ਫੌਜ ਇਨ੍ਹਾਂ ਗਿਣਤੀਆਂ ਵਿਚ ਸੀ ਕਿ ਕੀ ਕੀਤਾ ਜਾਵੇ? ਸੁੰਦਰੀ ਦੇ ਕੋਲ ਇਕ ਮੁੰਦਰੀ ਸੀ, ਜੋ ਉਸ ਦੇ ਵਿਆਹ ਦੇ ਵੇਲੇ ਤੋਂ ਅੱਜ ਤੀਕ ਹੱਥੀਂ ਸੀ, ਇਸ ਵਿਚ ਹੀਰੇ ਦੀ ਟੁਕੜੀ ਜੜੀ ਹੋਈ ਸੀ। ਇਸ ਨੂੰ ਵੇਚ ਕੇ ਕੁਛ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿਚ ਪਹੁੰਚ ਗਈ, ਪਰ ਉਸ ਪਿੰਡ ਵਿਚ ਹੀਰੇ ਦੀ ਸਾਰ ਕਿਸ ਨੂੰ ਮਲੂਮ ਸੀ? ਇਕ ਦੋ ਬਾਣੀਏ ਵੇਖ ਚੁਕੇ ਪਰ ਸੱਚੇ ਝੂਠੇ ਦੀ ਪਰਖ ਕਿਸੇ ਥੋਂ ਨਾ ਹੋਈ। ਨਿਰਾਸ ਹੋ ਕੇ ਮੁੜੀ ਆਉਂਦੀ ਸੀ ਕਿ ਬਜ਼ਾਰ ਦੀ ਨੁੱਕਰ ਉਤੇ ਇਕ ਚਿਟਪੋਸ਼ੀਆ ਖੜ੍ਹੀ-ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸ ਦੇ ਚੰਦ ਵਰਗੇ ਚਿਹਰੇ ਪੁਰ ਉਦਾਸੀ ਦੀ ਬੱਦਲੀ ਵੇਖ ਕੇ ਖੜ੍ਹੀ ਤੋਂ ਨਾ ਰਿਹਾ ਗਿਆ, ਬੋਲਿਆ, ਬੀਬੀ, ਤੂੰ ਕੌਣ ਹੈਂ ਤੇ ਉਦਾਸ ਕਿਉਂ ਹੈ?

ਸੁੰਦਰੀ - ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੀ ਹੀਰੇ ਦੀ ਸੁੰਦਰੀ ਦਾ ਗਾਹਕ ਨਹੀਂ ਕੋਈ ਮਿਲਦਾ।

ਬੱਤਰੀ - ਮੁੰਦਰੀ ਮੈਨੂੰ ਵਿਖਾ ਖਾਂ।

ਸੁੰਦਰੀ ਨੇ ਮੁੰਦਰੀ ਵਿਖਾ ਦਿਤੀ।

ਬੱਤਰੀ - ਮੁੰਦਰੀ ਤਾਂ ਚੰਗੀ ਹੈ, ਨਗ ਭੀ ਸੁੱਚਾ ਹੈ, ਮੁੱਲ ਭੀ ਪੰਜ ਸੱਤ ਸੌ ਮਿਲ ਸਕਦਾ ਹੈ ਪਰ ਸ਼ੋਕ ਕਿ ਅੰਬ ਦੇ ਬਿੜਾਂ ਤੋਂ ਦੂਰ ਢਿੱਗੀ ਹੋਈ, ਖੰਭ ਟੁੱਟੀ ਕੋਇਲ ਹਾਂ, ਧਨ ਸੰਪਦਾ ਪਾਸ ਨਹੀਂ, ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ। ਫੇਰ ਠੰਢਾ ਸਾਹ ਭਰ ਕੇ ਹੰਝੂ ਭਰ ਲਿਆਇਆ ਅਰ ਮੁੰਦਰੀ ਨੂੰ ਮੋੜ ਕੇ ਬੋਲਿਆ, ਬੀਬੀ! ਸ਼ਿਵ ਜੀ ਤੇਰੀ ਕਾਮਨਾ ਪੂਰੀ ਕਰਨ ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿਚ ਲੈ ਜਾਵੋਂ ਤਾਂ ਚੰਗਾ ਮੁੱਲ ਵੱਟ ਲਿਆਵੋਂ।

ਸੁੰਦਰੀ - ਬਹੁਤ ਹੱਛਾ, ਜੋ ਗੁਰੂ ਜੀ ਨੂੰ ਭਾਵੇ, ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੋ ਹੋ? ਹੰਝੂ ਤ੍ਰੀਮਤਾਂ ਦੇ ਕਿਰਦੇ ਹਨ, ਮਰਦ ਤਾਂ ਕਦੀ ਨਹੀਂ ਡੇਗਦਾ?

ਬੱਤੀ - ਬੀਬੀ! ਤੂੰ ਤੀਵੀਂ ਤੇ ਮੈਂ ਬਲ-ਹੀਨ ਮਰਦ ਹਾਂ, ਨਾ ਤੂੰ ਮੰਗ ਦੁਖ ਨੰਵਿਰਤ ਕਰ ਸਕੋਂ, ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ, ਫੇਰ ਕੀ ਦਸਣਾ ਹੋਇਆ? ਆਪਣੇ ਰਸਤੇ ਜਾਹ ਤੇ ਆਪਣੇ ਘਰ ਆਨੰਦ ਭੋਗ। ਭਾਵੇਂ ਤੇਰੇ ਮੁੰਦਰੀ ਵੇਚਣ ਤੋਂ ਜਾਪਦਾ ਹੈ ਕਿ ਤੂੰ ਵੀ ਦੁਖੀ ਹੈਂ ਪਰ ਫੇਰ ਭੀ ਇਨ੍ਹਾਂ ਬਨਾਂ ਦੇ ਆਸਰੇ ਮੁਗਲ ਹਾਕਮਾਂ ਦੇ ਧੱਕਿਆਂ ਤੋਂ ਸਿਰ ਲੁਕਾਈ ਬੈਠੀ ਹੈਂ। ਸ਼ਹਿਰਾਂ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਹੈ।

ਸੁੰਦਰੀ - ਹੋ ਪ੍ਰਮੇਸ਼ਰ ਦੇ ਬੰਦੇ! ਮੈਂ ਪਰਮ ਸੁਖੀ ਹਾਂ। ਸਰੀਰ ਕਰਕੇ ਅਬਲਾ ਮੈਨੂੰ ਕਹਿ ਲਓ, ਪਰ ਮੈਂ ਮਨ ਕਰਕੇ ਬਲੀ ਹਾਂ। ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਬੀ ਮੰਨਦੇ ਹਨ।

ਖੜ੍ਹੀ - ਤੁਰਕਾਂ ਦੇ ਟਾਕਰੇ ਦਾ ਕੌਣ ਹੈ? ਸਿੱਖ ਵਿਚਾਰੇ ਉਠੇ ਸਨ, ਕਿਤੇ ਕਿਤੇ ਉਨ੍ਹਾਂ ਚੰਗੇ ਦੰਦ ਖੱਟੇ ਕੀਤੇ ਸਨ ਪਰ ਨਾਸ ਹੋਵੇ ਸਾਡੇ ਆਪਣੇ ਭਰਾਵਾਂ ਦਾ, ਜਿਹੜੇ ਸਿੱਖਾਂ ਦਾ ਵੀ ਪੁਰਾ-ਬੱਜ ਪੁਟਵਾ ਰਹੇ ਹਨ। ਪਰ ਕੀਕੀ ਉਹ ਮਰਦੇ ਮੁਕਦੇ ਫੇਰ ਉਮਗਦੇ ਤੇ ਧਰਮ ਤੋਂ ਜਾਨਾਂ ਵਾਰਦੀ ਰਹਿੰਦੇ ਹਨ। ਹੁਣ ਵੇਖੋ ਖਾਂ, ਲਖਪਤ ਏਮਨਾਬਾਦੋਂ ਸਿੱਖਾਂ ਪਰ ਭੜਥੂ ਪਾਈ ਆ ਰਿਹਾ ਹੈ। ਉਹੋ! ਮਹਾਂਦੇਵ ਭੋਲੇ! ਇਹ ਕੀ ਹੋ ਰਿਹਾ ਹੈ?

ਸਿੱਖਾਂ ਦੇ ਸਿਰ ਭੜਥੂ ਸੁਣ ਕੇ ਸੁੰਦਰੀ ਦਾ ਚਿਹਰਾ ਲਾਲ ਹੋ ਗਿਆ ਪਰ ਫੇਰ ਸੌਚ ਕੇ ਸੰਭਲੀ ਅਰ ਧੱਕੋ ਧੱਕੀ ਦੇ ਕੱਠੇ ਕੀਤੇ ਧੀਰਜ ਨਾਲ ਬੋਲੀ, ਤੁਸੀਂ ਆਪਣਾ ਹਾਲ ਤਾਂ ਸੁਣਓ?

ਖੜ੍ਹੀ - ਹੋ ਦੇਵੀ! ਜੇ ਤੈਨੂੰ ਹੱਠ ਹੈ ਤਾਂ ਲੈ ਸੁਣ ਦੁਖ-

ਭਰੀ ਵਾਰਤਾ। ਇਸ ਥਾਂ ਤੋਂ ਦਸ ਵੀਹ ਕੋਹ ਹਿਠਾੜ ਨੂੰ ਸ਼ਾਹੀ ਰਸਤੇ ਥੋੜ੍ਹੇ ਜਗ ਦੁਰਾਡਾ ਕਰਕੇ ਇਕ ਮੁਸਲਕਾ ਪਿੰਡ ਹੈ, ਉਸ ਵਿਚ ਹਿੰਦੂਆਂ ਦੇ ਘਰ ਬੀ ਚੋਖੇ ਹਨ। ਇਕ ਸੁੰਦਰ ਸ਼ਿਵ ਦੁਆਲਾ ਭੀ ਹੈ। ਸਾਡਾ ਘਰਾਣਾ ਵੱਡਾ ਪੁਰਾਤਨ ਹੈ। ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾਤਹਿਤ ਸਾਡਾ ਵੱਡਾ ਭੀ ਕੋਈ ਕਿਸੇ ਅਹੁੱਦੇ ਤੇ ਸੀ। ਧਨ ਦੌਲਤ ਇੰਨੀ ਹੈ ਕਿ ਅੱਜ ਤੱਕ ਨਹੀਂ ਮੁੱਕੀ। ਜਾਤ ਦੇ ਅਸੀਂ ਉਚੇ ਖੱਤੀ ਹਾਂ। ਸਾਡੇ ਨਗਰ ਵਿਚ ਇਕ ਹਾਕਮ ਤੇ ਉਸ ਦੇ ਸਿਪਾਹੀ ਰਹਿੰਦੇ ਹਨ। ਥੋੜ੍ਹੇ ਦਿਨ ਹੋਏ, ਮੈਂ ਸ਼ਿਵ-ਦੁਆਲੇ ਜਲ ਚੜ੍ਹਾਉਣ ਗਿਆ ਸੀ, ਪਿੱਛੇ ਮੇਰੀ ਵਹੁਟੀ ਕੋਠੇ ਉਤੇ ਖਲੋਤੀ ਵਾਲ ਸੁਕਾਉਂਦੀ ਸੀ, ਮੁਗਲ ਹਾਕਮ ਦਾ ਮਹਿਲ ਸਾਥੋਂ ਰਤਾ ਉਚੇਰਾ ਹੈ, ਕੋਠੇ ਉਤੋਂ ਉਸ ਨੇ ਮੇਰੀ ਇਸਤ੍ਰੀ ਵੇਖ ਲੀਤੀ, ਉਸੇ ਵੇਲੇ ਪਤਾ ਕੱਢਿਓਸ ਕਿ ਇਹ ਫਲਾਣੇ ਦੀ ਵਹੁਟੀ ਹੈ। ਥੱਸ ਮੈਨੂੰ ਸ਼ਿਵ-ਦੁਆਲੇ ਦੇ ਵਿਚੋਂ ਨਿਕਲਦਿਆਂ ਹੀ ਫਲਵਾ ਮੰਗਵਾਇਆ ਅਰ ਆਖਣ ਲੱਗਾ ਕਿ ਬਾਦਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰਾਤ ਹੈਨ, ਸੌ ਜੇਕਰ ਦੇ ਦੇਵੇਂ ਤਾਂ ਚੰਗਾ, ਨਹੀਂ ਤਾਂ ਕੈਦ ਹੋ ਜਾਓ। ਮੈਂ ਕਿਹਾ ਕਿ ਅਕਬਰ ਨੂੰ ਮੋਇਆਂ ਪੀੜ੍ਹੀਆਂ ਬੀਤ ਗਈਆਂ, ਮੇਰੀਆਂ ਪੀੜ੍ਹੀਆਂ ਮਰ ਚੁਕੀਆਂ ਹਨ, ਇਸ ਗੱਲ ਦਾ ਕੋਈ ਸਬੂਤ ਨਹੀਂ। ਕਹਿਣ ਲੱਗਾ, ਓ ਕਾਫਰ! ਮੋਮਨਾਂ ਦੇ ਸਮੁੱਣੇ ਝੂਠ ਬੋਲਦਾ ਹੈਂ? ਚੱਲ ਦੂਰ ਹੋ। ਇਹ ਕਹਿ ਕੇ ਅੱਖ ਨਾਲ ਸੈਨਤ ਕੀਤੀਓਸ, ਝੱਟ ਸਿਪਾਹੀ ਮੈਨੂੰ ਬੰਦੀਖਾਨੇ ਲੈ ਗਏ, ਉਧੋਂ ਮੇਰੇ ਘਰ ਉਤੇ ਪਹਿਰਾ ਬਿਠਾ ਦਿਤਾ। ਦੂਜੇ ਦਿਨ ਮੈਨੂੰ ਕਹਾ ਭੇਜਿਆ ਕਿ ਜੇ ਤੂੰ ਆਪਣੀ ਇਸਤ੍ਰੀ ਦੇ ਦੇਵੇਂ ਤਾਂ ਤੈਨੂੰ ਛੱਡ ਦੇਂਦੇ ਹਾਂ। ਇਹ ਗੱਲ ਸੁਣ ਕੇ ਮੈਨੂੰ ਗੱਸ਼ ਪੈ ਗਿਆ ਕਿ ਹਾਇ! ਪਿਆਰੀ ਵਹੁਟੀ ਮੈਥੋਂ ਖੁਸ਼ ਕੇ ਦੂਏ ਦੀ ਬਣ ਜਾਏਗੀ?

ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੰਦਰੀਆਂ, ਜੋ ਮੇਰੇ ਕੋਲ ਸਨ, ਦਰੋਗੇ ਨੂੰ ਵੱਢੀ ਵਿਚ ਦੇ ਦਿਤੇ ਅਰ ਛੁਟਕਾਰਾ ਪਾ ਕੇ ਘਰ ਵਲ ਗਿਆ ਪਰ ਮੇਰੀ ਵਹੁਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਅਰ ਮੇਰੇ ਘਰ ਪਹਿਰੇ ਬਿੱਠਾਏ ਹੋਏ ਸਨ। ਇਹ ਖਬਰ ਸੁਣ ਕੇ ਮੇਰੀਆਂ ਸਤੇ ਸੁਧਾਂ ਭੁਲ ਗਈਆਂ ਪਰ ਮੈਂ ਕਰ ਕੀ ਸਕਦਾ ਸਾਂ। ਪਿੰਡੋਂ ਬਾਹਰ ਜਾ ਕੇ ਦੋ ਦਿਨ ਰੋਂਦਿਆਂ ਕੱਟੇ, ਛੇਕੜ ਕਿਸੇ ਹੀਲੇ ਨਾਲ ਖਬਰ ਮੰਗਵਾਈ ਕਿ ਮੇਰੀ ਵਹੁਟੀ ਨੇ ਅਜੇ ਧਰਮ ਨਹੀਂ ਹਾਰਿਆ ਪਰ ਕੈਦ ਵਿਚ ਪਈ ਹੋਈ ਹੈ, ਪਰਤੂ ਲੋਕਾਂ ਵਿਚ ਇਹ ਗੱਲ ਉਡੀ ਹੋਈ ਹੈ ਕਿ ਉਹ ਮਹਿਲੀ ਵੜ ਗਈ ਹੈ। ਇਕ ਦਿਨ ਹੋਰ ਲੁਕ ਛਿਪ ਕੇ ਕੱਟਿਆ, ਕੋਈ ਢੰਗ ਵਹੁਟੀ ਦੇ ਬਚਾਉਣ ਦਾ ਨਾ ਪਾ ਕੇ ਮੈਂ ਏਧਰ ਨਿਕਲ ਆਇਆ ਹਾਂ, ਜੋ ਕਿਸੇ ਤਰ੍ਹਾਂ ਮਰ ਜਾਵਾਂ, ਪਰ ਜਿੰਦ ਪਾਪਨ ਵੱਡੀ ਪਿਆਰੀ ਹੈ।

**ਸੁੰਦਰੀ** - ਹੇ ਅਪਦਾ ਗ੍ਰਸਤ ਸੱਜਣ! ਆਤਮਘਾਤ ਕਰਨਾ ਮਹਾਪਾਪ ਹੈ ਤੇ ਜੇ ਤੂੰ ਵਹੁਟੀ ਦਾ ਛੁਟਕਾਰਾ ਚਾਹੇਂ ਤਾਂ ਮੇਰੇ ਨਾਲ ਚੱਲ, ਮੇਰੇ ਭਰਾ ਤੇਰੀ ਇਸਤ੍ਰੀ ਤੈਨੂੰ ਲੈ ਦੇਣਗੇ। ਜੇ ਤੂੰ ਵਹੁਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ

ਤੇ ਹੁਣ ਉਸ ਨੂੰ ਮਿਲਣਾ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿਚ ਲਾ ਦੇਣਗੇ, ਤੇਰਾ ਜੀਵਨ ਸਫਲ ਹੈ ਜਾਏਗਾ।

**ਖੱਤੀ** - ਬੀਬੀ! ਤੇਰੇ ਬਚਨ ਅਜਿਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਘਾਇਲ ਮਨ ਉਤੇ ਮਲ੍ਹਮ ਦਾ ਕੰਮ ਕਰਦੇ ਹਨ। ਛੁਥਦੇ ਨੂੰ ਤੀਲ੍ਹੇ ਦਾ ਸਹਾਰਾ। ਕੋਈ ਢੰਗ ਮੇਰੇ ਪਾਸ ਆਪਣੇ ਬਚਾਉ ਦਾ ਨਹੀਂ ਰਿਹਾ, ਕੋਈ ਰਸਤਾ ਵਹੁਟੀ ਦੇ ਛੁਟਕਾਰੇ ਦਾ ਨਹੀਂ, ਚਾਰ ਚੁਫੇਰੇ ਹਨ੍ਹੇਰਾ ਛਾ ਗਿਆ ਹੈ। ਬਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ। ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ ਉਤੇ ਇੱਡਾ ਕਹਿਰ ਹੋ ਰਿਹਾ ਹੈ? ਕਿਉਂ ਸਾਡੇ ਭਾਂ ਦੀ ਕੰਬਖਤੀ ਆ ਰਹੀ ਹੈ? ਦੇਵੀ ਦੇਵਤੇ ਕਿੱਧਰ ਜਾ ਲੁਕੇ? ਰਿਖੀ ਮੁਨੀ ਕਿਉਂ ਨਹੀਂ ਬਹੁੜਦੇ? ਹੋ ਸ਼ਿਵ! ਹੋ ਵਿਸ਼ਨੂੰ! ਦੇਵਤੇ ਦੁਖੀ ਹਨ, ਬਹੁੜੇ! ਹਾਇ ਅਪਦਾ! ਇਹ ਕੀ ਕਹਿਰ ਵਰਤ ਗਿਆ? ਮਲੇਛਾਂ ਦਾ ਨਾਸ਼ ਕਿਉਂ ਨਹੀਂ ਹੁੰਦਾ? ਇਹ ਉਪੱਦਰ ਕਿਉਂ ਨਹੀਂ ਟਲਦਾ? ਹਾਇ ਕਸ਼ਟ! ਕੀ ਅਨਰਥ ਹੋ ਰਿਹਾ ਹੈ?

ਮਨ ਦੇ ਦੁਖੜੇ ਤੇ ਅੰਤਹਕਰਣ ਦੀ ਨਿਰਾਸਤਾ ਦੇ ਕੀਰਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ। ਧੀਰਜ ਨਾਲ ਬੋਲੀ, ਹੋ ਸਾਈਂ ਦੇ ਬੰਦੇ! ਇਹ ਸਭ ਅੰਖ ਇਕ ਪ੍ਰਮੇਸ਼ਰ ਦੀ ਸੇਵਾ ਛੱਡ ਕੇ ਫੌਕਟ ਕਰਮ ਕਰਨ ਦੇ ਫਲ ਹਨ। ਇਕ ਪ੍ਰਮੇਸ਼ਰ ਦਾ ਲੜ ਫੜਿਆਂ ਕਾਰਜ ਰਾਸ ਹੁੰਦੇ ਹਨ। ਇਕ ਦੇ ਲੜ ਲੱਗ ਸਾਰੇ ਆਪੋ ਵਿਚ ਪਿਆਰ ਨਾਲ ਪ੍ਰੋਤੇ ਜਾਂਦੇ ਹਨ, ਇਕ ਦੇ ਪੁੱਤਰ ਆਪੋ ਵਿਚ ਭਰਾਉ ਹੁੰਦੇ ਹਨ। ਭਰਾਉਪਨੇ ਤੇ ਭਾਉ ਨਾਲ ਜੁੜੇ ਹੋਏ ਇਕ ਤਾਕਤ ਬਣ ਜਾਂਦੇ ਹਨ। ਵਿਕੌਲਿੰਡ੍ਰਿਆਂ ਰਹਿਣਾ ਸਾਡੇ ਦੇਸ ਦੀ ਕਮਜ਼ੋਰੀ ਦਾ ਕਾਰਨ ਹੈ। ਸਾਡੇ ਆਪੋ ਵਿਚ ਪਾਟੇ ਰਹਿਣਾ ਇਕ ਮੰਦ ਕਰਮ ਹੈ, ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ।

**ਖੱਤੀ** ਆਪਣੇ ਵਹਿਣਾ ਵਿਚ ਛੁੱਬਾ ਮੂਰਤ ਬਣਿਆ ਬੈਠਾ ਸੀ, ਸੁੰਦਰੀ ਨੇ ਬਾਹੋਂ ਫੜ ਉਠਾਯਾ ਤੇ ਨਾਲ ਲੈ ਤੁਰੀ। ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜਕਲੁ ਸਮਾਂ ਜਾਂਦਾ ਹੈ ਬੁਰਾ, ਤੇ ਅਸੀਂ ਲੁਕ ਕੇ ਗੁਜ਼ਾਰਾ ਕਰ ਰਹੇ ਹਾਂ, ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੇਸ ਸਕਦੇ। ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦੇਂਦੀ ਹਾਂ ਤੇ ਟਿਕਾਣੇ ਚੱਲ ਕੇ ਖੋਲ੍ਹ ਦੇਵਾਂਗੀ। ਖੱਤੀ ਨੇ ਅੱਗੋਂ ਨਾਂਹ ਨੁੱਕਰ ਕੁਛ ਨਾ ਕੀਤੀ। ਸੁੰਦਰੀ ਨੇ ਪੱਟੀ ਬੰਨ੍ਹ ਦਿਤੀ ਅਰ ਜੰਗਲ ਦੇ ਬਿਖੜੇ ਰਸਤੇ ਥਾਣੀਂ ਲੰਘ ਕੇ ਆਪਣੇ ਢੇਰੇ ਵਿਚ ਲੈ ਪਹੁੰਚੀ।

ਪਹੁੰਚਣ ਸਾਰ ਇਕ ਸਿੰਘ ਨੇ ਪੁਛਿਆ, ਤੁਸਾਂ ਅੱਜ ਵੱਡਾ ਚਿਰ ਲਾਇਆ, ਕਿਧਰ ਗਏ ਸਾਓ?

**ਸੁੰਦਰੀ** (ਹੱਸ ਕੇ ਬੋਲੀ) - ਵੀਰ ਜੀ! ਤੁਸੀਂ ਚਿਰ ਤੋਂ ਵਿਹਲੇ ਸਾਓ, ਤੁਹਾਡੇ ਲਈ ਕੰਮ ਲੱਭਣ ਗਈ ਸਾਂ।

ਸਿੰਘ - ਫੇਰ ਕੋਈ ਆਂਦਾ ਜੇ?

ਸੁੰਦਰੀ - (ਖੱਤ੍ਰੀ ਵਲ ਸੈਨਤ ਕਰਕੇ) - ਆਹ ਵੇਖਾਂ।

ਇੰਨੇ ਨੂੰ ਬਲਵੰਤ ਸਿੱਧ ਆ ਗਿਆ, ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ? ਸੁੰਦਰੀ ਨੇ ਸਾਰੀ ਵਿਥਿਆ ਸੁਣਾਈ, ਫੇਰ ਦੋਵੇਂ ਸਰਦਾਰ ਪਾਸ ਗਏ, ਖੱਤ੍ਰੀ ਨੂੰ ਭੀ ਲੈ ਗਏ। ਸਾਰਾ ਹਾਲ ਸੁਣ ਕੇ ਸ਼ਾਮ ਸਿੱਧ ਦੇ ਹਿਰਦੇ ਪੁਰ ਇਕ ਅਸਚਰਜ ਅਸਰ ਹੋਇਆ। ਸੁੰਦਰੀ ਦੇ ਹਿਰਦੇ ਵਿਚ ਧਰਮ ਦਾ ਇੱਡਾ ਪ੍ਰੇਮ ਦੇਖ ਕੇ ਕਿ ਉਹ ਭਰਾਵਾਂ ਦੀ ਖਾਤਰ ਆਪਣੀ ਮੁੰਦਰੀ ਵੇਚਣ ਉਠ ਤੁਰੀ, ਸਰਦਾਰ ਇਕ ਚਾਉ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ, ਫਿਰ ਬੋਲਿਆ, ਭੈਣ ਜੀ! ਸੱਚਮੁਚ ਤੁਸੀਂ ਦੇਵੀ ਹੋ। ਫੇਰ ਖੱਤ੍ਰੀ ਦੀ ਵਾਰਤਾ ਨੂੰ ਵਿਚਾਰ ਕੇ ਇਕ ਸਿੱਖ ਨੂੰ ਆਗਿਆ ਦਿਤੀ ਕਿ ਇਸਨੂੰ ਲੰਗਰ ਵਿਚ ਲਿਜਾ ਕੇ ਪੱਟੀ ਖੱਲ੍ਹੇ ਤੇ ਕੁਛ ਛਕਾਓ। ਇਧਰ ਬਲਵੰਤ ਸਿੱਧ ਨਾਲ ਗੱਲ ਵਰਤੀ ਕਿ ਮਤਾਂ ਇਹ ਕੋਈ ਵੈਰੀਅਂ ਵਿਚੋਂ ਭੇਤ ਲੈਣ ਨਾ ਆਇਆ ਹੋਵੇ, ਇਸ ਦਾ ਵਿਸਾਹ ਕਰਨਾ ਠੀਕ ਨਹੀਂ ਅਰ ਇਕ ਸਿੱਖ ਨੂੰ ਇਹ ਆਗਿਆ ਦਿਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੋ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇਕ ਹੋਰ ਸਿੱਖ, ਜਿਸਨੂੰ ਅੱਗੇ ਸੁਹ ਲੈਣ ਘੱਲਿਆ ਸੀ, ਉਸ ਪਿੰਡ ਤੋਰ ਦਿਤਾ ਕਿ ਖਬਰ ਲਿਆਵੇ ਕਿ ਜੋ ਕੁਛ ਖੱਤਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ? ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਅਰ ਉਹ ਜਾਣਦੀ ਸੀ ਕਿ ਖੱਤਰੀ ਦੀ ਵਹੁਟੀ ਕਿਸ ਅੰਖ ਵਿਚ ਹੋਵੇਗੀ ਅਰ ਕਿੱਕਰ ਇਕ ਇਕ ਘੜੀ ਉਸ ਦੇ ਛੁਟਕਾਰੇ ਵਾਸਤੇ ਅਮੌਲਕ ਹੈ। ਉਹ ਚਾਹੁੰਦੀ ਸੀ ਕਿ ਉਸ ਇਸਤ੍ਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ, ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ, ਕਿਉਂਕਿ ਪੱਕਾ ਜਾਣਦੀ ਸੀ ਕਿ ਉਹਨਾਂ ਦੀ ਬੁਧਿ ਸਾਰੇ ਜਥੇ ਵਿਚੋਂ ਚੰਗੀ ਹੈ, ਅਰ ਨਾ ਨਿਰੇ ਜਥੇ ਵਿਚੋਂ ਸਗੋਂ ਸਾਰਾ ਪੰਥ ਉਨ੍ਹਾਂ ਦੀ ਅਕਲ ਨੂੰ ਮੰਨਦਾ ਹੈ।



For more information

please visit us on internet at -

<http://www.atammarg.org>

&

<http://www.atammarg.com>

(ਪੰਨਾ 20 ਦੀ ਬਾਕੀ)

ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥

ਪੰਨਾ - 433

ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਕਿ ਪੁਰਖਾ! ਆਹ ਛੋਟੀ ਜਿਹੀ ਗੱਲ ਤੈਨੂੰ ਦੱਸੀ ਹੈ, ਇਨ੍ਹਾਂ ਕਰਮਾਂ ਦੀ ਗਤੀ ਨੂੰ ਇਸੇ ਤਰ੍ਹਾਂ ਨਾਲ ਸਮਝ ਲਵੇ। ਕਰਮ ਹਜ਼ਾਰ-ਹਜ਼ਾਰ ਸਾਲ ਤੋਂ ਬਾਅਦ ਵੀ ਬਦਲਾ ਲੈਂਦੇ ਹਨ, ਦਸ ਹਜ਼ਾਰ ਸਾਲ ਤੋਂ ਬਾਅਦ ਵੀ ਬਦਲਾ ਲੈਂਦੇ ਹਨ। ਜੇ ਕੋਈ ਨੇਮੀ ਪੇਮੀ ਬੰਦਾ ਗੁਜ਼ਰ ਜਾਵੇ ਤੇ ਉਸ ਦਾ ਅੰਤ ਸਮਾਂ ਚੰਗਾ ਨਾ ਹੈਵੇਂ ਤਾਂ ਪਿਛ ਦੇ ਲੋਕ ਕਹਿ ਦਿਆ ਕਰਦੇ ਹਨ ਕਿ ਦੇਖੋ ਜੀ ਇਹ ਤਾਂ ਪਾਠ ਬਹੁਤ ਕਰਿਆ ਕਰਦਾ ਸੀ, ਅੰਮ੍ਰਿਤ ਵੇਲੇ ਜਾਗਦਾ ਸੀ, ਪੁੰਨ ਦਾਨ ਕਰਦਾ ਸੀ, ਇਸ ਦੇ ਨਾਲ ਤਾਂ ਨਜ਼ਾਇਜ਼ ਨਹੀਂ ਸੀ ਹੋਣੀ ਚਾਹੀਦੀ, ਸਾਰੇ ਲੋਕ ਅਫਸੋਸ ਕਰਦੇ ਹਨ ਲੇਕਿਨ ਸਾਧ ਸੰਗਤ ਜੀ! ਪਤਾ ਨਹੀਂ ਹੁੰਦਾ ਕਿ ਕਿਹੜੇ ਕਰਮ ਦੀ ਕਦੋਂ ਵਾਰੀ ਆ ਜਾਵੇ ਪਰਤੂ ਇਹ ਗੱਲ ਪ੍ਰਮੇਸ਼ਰ ਦੇ ਪਿਆਰਿਆਂ ਤੇ ਲਾਗੂ ਨਹੀਂ ਹੋਇਆ ਕਰਦੀ, ਉਹ ਆਪਣੀ ਮਰਜ਼ੀ ਨਾਲ ਵੀ ਚਲੇ ਜਾਂਦੇ ਹਨ ਤੇ ਕਈ ਦਫਾ ਸੰਸਾਰ ਦੇ ਦੁਖ ਲੈ ਕੇ ਬੀਮਾਰੀ ਨਾਲ ਵੀ ਚਲੇ ਜਾਇਆ ਕਰਦੇ ਹਨ ਕਿਉਂਕਿ ਉਹ ਸਰੀਰ ਨਹੀਂ ਹੁੰਦੇ। ਸੰਸਾਰ ਨੂੰ ਲਗਦਾ ਹੈ ਕਿ ਉਹ ਦੁਖ ਭੋਗਦੇ ਹਨ ਪਰ ਉਹਨਾਂ ਦਾ ਦੇਹ ਅਧਿਆਸ ਟੁਟਿਆ ਹੁੰਦਾ ਹੈ। ਉਨ੍ਹਾਂ ਵਾਸਤੇ ਦੁਖ ਨਾਮ ਦੀ ਕੋਈ ਪਰੀਭਾਸ਼ਾ ਨਹੀਂ ਹੁੰਦੀ।



‘ਚਲਦਾ’

(ਪੰਨਾ 33 ਦੀ ਬਾਕੀ)

ਨਿਰਲਿਪਤ ਹੋ ਕੇ ਕਰਦਾ ਹੈ, ਉਹ ਹੀ ਵਾਸਤਵ ਵਿਚ ਤਿਆਰੀ ਹੈ। ਉਹ ਹੀ ਪੂਰੀ ਤਰ੍ਹਾਂ ਸੰਪੂਰਨਤਾ ਨਾਲ ਸਮਰਪਤ ਹੈ। ਇਸ ਦਿਸ਼ਟਮਈ ਸੰਸਾਰ ਵਿਚ ਹਰ ਕੰਮ ਵਿਚ ਅਪੁਰਨਤਾ ਹੈ, ਨੁਕਸ ਹਨ, ਭਾਵੇਂ ਤੁਹਾਡੀ ਭਾਵਨਾ ਕਿੰਨੀ ਹੋ ਚੰਗੀ ਕਿਉਂ ਨਾ ਹੋਵੇ, ਕੋਈ ਵੀ ਕਰਮ ਸੰਪੂਰਨ ਨਹੀਂ। ਜੇ ਕੋਈ ਮਨੁੱਖ ਦੂਸਰੇ ਨੂੰ ਕੁਝ ਦਿੰਦਾ ਹੈ, ਪਿਆਰ ਨਾਲ ਦਿੰਦਾ ਹੈ, ਦਿਆਲਤਾਪੁਰਵਕ ਦਿੰਦਾ ਹੈ, ਇਹ ਕਾਰਜ ਵੀ ਦੁਖਦਾਈ ਹੋ ਜਾਵੇਗਾ ਜੋ ਉਹ ਚੀਜ਼ ਗੁਆਚ ਜਾਏ, ਟੁੱਟ ਜਾਏ ਜਾਂ ਜੇ ਦੁਸਰਾ ਮਨੁੱਖ ਈਰਖਾ ਰੱਖਣ ਲਗ ਜਾਏ। ਜੇ ਤੁਸੀਂ ਦੁਖੀ ਨਾ ਹੋਣ ਦਾ ਅਭਿਆਸ ਕਰਨਾ ਚਾਹੁੰਦੇ ਹੋ, ਮਾਸ ਖਾਣਾ ਛੱਡ ਦਿੰਦੇ ਹੋ ਤਾਂ ਤੁਸੀਂ ਪੌਂਦੇ, ਪੱਤੇ ਉਨ੍ਹਾਂ ਨੂੰ ਮਾਰ ਕੇ ਆਪਣਾ ਨਿਰਵਾਹ ਕਰਦੇ ਹੋ, ਜੀਉਂਦੇ ਗਹੁੰਦੇ ਹੋ। ਜੇ ਅਰਜਨ ਕੁਰਕਸੇਤਰ ਦੀ ਲੜਾਈ ਲੜ ਕੇ ਵਿਜੈਈ ਹੁੰਦਾ ਹੈ, ਉਹ ਦੇਸ਼ ਦਾ ਦੇਸ਼ ਅਤੇ ਬੁਗਾਈ ਖਤਮ ਕਰਦਾ ਹੈ ਪਰ ਇਹ ਸਭ ਕੁਝ ਕਰਨ ਲਈ ਉਸ ਨੂੰ ਬਹੁਤ ਦੁਖ ਵੀ ਸਹਿਣੇ ਪਏ ਹਨ। ਮਨੁੱਖ ਨੂੰ ਸਾਹਸ ਰੱਖਣਾ ਚਾਹੀਦਾ ਹੈ, ਹੌਸਲਾ ਰੱਖਣਾ ਚਾਹੀਦਾ ਹੈ, ਆਪਣੇ ਵਲੋਂ ਚੰਗਾ, ਆਪਣੀ ਸਮਰੱਥਾ ਅਨੁਸਾਰ, ਵਿਤ ਅਨੁਸਾਰ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਹੀ ਕੰਮ ਕਰਨਾ ਚਾਹੀਦਾ ਹੈ ਭਾਵੇਂ ਕਿੰਨੀਆਂ ਹੀ ਰੁਕਾਵਟਾਂ ਕਿਉਂ ਨਾ ਆਉਣ, ਕਿੰਨੇ ਹੀ ਵਿਘਨ ਕਿਉਂ ਨਾ ਆਉਣ, ਮਨੁੱਖ ਨੂੰ ਮੌਜ ਤੋਂ ਮੁਕਤ ਨਿਰਲਿਪਤ ਰਹਿਣਾ ਚਾਹੀਦਾ ਹੈ।



‘ਆਤਮ ਮਾਰਗ’, ਅਪੈਲ, 2002

## ਅਬਿਨਾਸ਼ੀ ਜੋਤ

ਸੰਤ ਵਰਿਆਮ ਸਿੰਘ ਜੀ  
ਬਾਨੀ ਵਿ. ਗ. ਬੁਹਾਨੀ ਮਿਸ਼ਨ।

(ਲੜੀ ਜੋੜਨ ਲਈ ਦੇਖੋ, ਮਾਰਚ ਅੰਕ, ਪੰਨਾ- 55)

ਸ਼ਾਨ .....।

**ਸਤਿਨਾਮ ਸ੍ਰੀ ਵਾਹਿਗੁਰੂ,**  
**ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼!**

**ਛੰਭਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ॥**  
**ਛੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ॥**

ਪੰਨਾ - 256

**ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ॥**  
**ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ॥**

ਪੰਨਾ - 289

ਧਰਨਾ - ਮੇਰੀ ਨਮਸਕਾਰ ਗੁਰਦੇਵ ਕਉ - 2, 2.

ਗੁਰਦੇਵ ਕਉ ਜੀ - 2, 2.

**ਸਤਿਨਾਮ ਜਿਸ ਮੰਤਰ ਸੁਣਾਇਆ - 2, 2.**

ਮੇਰੀ ਨਮਸਕਾਰ, ..... - 2.

**ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤ੍ਰ ਸੁਣਾਇਆ।**  
**ਭਵਜਲ ਵਿਚੋਂ ਕਵਿਕੇ ਮੁਕਤਿ ਪਦਾਰਥ ਮਾਹਿ ਸਮਾਇਆ।**  
**ਜਨਮ ਮਰਣ ਭਉ ਕਟਿਆ ਸੰਸਾਰੋਂ ਵਿਯੋਗ ਮਿਟਾਇਆ।**  
**ਸੰਸਾ ਇਹੁ ਸੰਸਾਰੁ ਹੈ ਜਨਮ ਮਰਣ ਵਿਚਿ ਦੁਖ ਸਥਾਇਆ।**  
**ਜਾਮੰਡ ਸਿਰੋਂ ਨਾ ਉਤਰੈ ਸਾਕਤ ਦੁਰਜਨ ਜਨਮੁ ਗਵਾਇਆ।**  
**ਚਰਨ ਗਹੇ ਗੁਰਦੇਵ ਦੇ ਸਤਿ ਸਬਦ ਦੇ ਮੁਕਤ ਕਰਾਇਆ।**  
**ਭਾਉ ਭਗਤਿ ਗੁਰਪੁਰਥ ਕਰਿ ਨਾਮ ਦਾਨ ਇਸਨਾਨ ਦਿੜਾਇਆ।**  
**ਜੇਹਾ ਬੀਉ ਤੇਹਾ ਫਲੁ ਪਾਇਆ॥**

**ਭਾਈ ਗੁਰਦਾਸ ਜੀ ਦੀ ਵਾਰ 1/1**

ਧਰਨਾ - ਹਰਿ ਕੇ ਸੇਵਕ ਜੋ ਹਰਿ ਭਾਏ,

ਤਿਨ ਕੀ ਕਥਾ ਨਿਰਾਗੀ ਰੇ - 2, 2.

ਤਿਨ ਕੀ ਕਥਾ ਨਿਰਾਗੀ ਰੇ - 4, 2.

ਹਰਿ ਕੇ ਸੇਵਕ ਜੋ ਹਰਿ ਭਾਏ, ..... - 2.

**ਹਰਿ ਕੇ ਸੇਵਕ ਜੋ ਹਰਿ ਭਾਏ ਤਿਨ ਕੀ ਕਥਾ ਨਿਰਾਗੀ ਰੇ॥**

**ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਥੁਮ ਸੰਗਾਗੀ ਰੇ॥**

ਪੰਨਾ - 855

ਸਾਧ ਸੰਗਤ ਜੀ! ਗੱਜ ਕੇ ਬੋਲਣਾ, ਸਤਿਨਾਮ ਸ੍ਰੀ ਵਾਹਿਗੁਰੂ।

ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਕਿਉਂਕਿ ਜਦੋਂ ਤੱਕ  
ਚਿੱਤ ਦੀਆਂ ਬਿਰਤੀਆਂ ਦਾ ਪ੍ਰਵਾਹ ਨਾ ਰੁਕੇ, ਉਨੀਂ ਦੇਰ  
ਤੱਕ ਸਤਿਸੰਗ ਦੇ ਜੋ ਅਮੋਲਕ ਸਿਧਾਂਤ ਹਨ, ਉਹ ਸਾਡੇ ਮਨ  
ਵਿਚ ਨਹੀਂ ਵਸਿਆ ਕਰਦੇ। ਸੋ ਸਾਰਿਆਂ ਨਾਲੋਂ ਸੁਖਾਲਾ  
ਤਰੀਕਾ ਹੈ ਨੇਤਰਾਂ ਨਾਲ ਗੁਰੂ ਸਰਪ ਦੇ ਦਰਸ਼ਨ ਕਰੋ, ਕੰਨਾਂ  
ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕੇ  
ਹਿਰਦੇ 'ਚ ਧਾਰਨ ਕਰੋ। ਜਦੋਂ ਵਾਗੀ ਆਵੇ ਤਾਂ ਗੱਜ ਵੱਜ  
ਕੇ ਬੋਲੋ, ਸੋ ਏਸ ਤਰ੍ਹਾਂ ਕਰਨ ਦੇ ਨਾਲ ਬਿਰਤੀ ਇਕਾਗਰ ਹੋ  
ਜਾਂਦੀ ਹੈ, ਰਸ ਪੈਦਾ ਹੋ ਜਾਂਦਾ ਹੈ ਫੇਰ ਪੂਰਾ-ਪੂਰਾ ਲਾਹਾ

ਸਤਿਸੰਗ ਦਾ ਪ੍ਰਾਪਤ ਹੋ ਜਾਂਦਾ ਹੈ। ਪਿਛਲੇ ਕਾਫੀ ਸਮੇਂ ਤੋਂ  
ਸਿੱਖੀ ਦਾ ਜੋ ਨਮੂਨਾ ਸੰਸਾਰ ਵਿਚ ਦੱਸਾ ਜਾ ਸਕਦਾ ਹੈ,  
ਉਹ ਭਾਈ ਲਹਿਣਾ ਜੀ ਦੇ ਜੀਵਨ ਤੋਂ ਰੂਪਮਾਨ ਹੋ ਰਿਹਾ  
ਹੈ, ਜਿਨ੍ਹਾਂ ਨੇ ਸਿੱਖੀ ਦੇ ਪੂਰਨੇ ਪਾ ਕੇ ਦੱਸ ਦਿੱਤਾ ਕਿ ਸਿੱਖ  
ਨੇ ਜੇ ਗੁਰੂ ਦੇ ਵਿਚ ਸਮਾਉਣਾ ਹੈ ਤਾਂ ਏਸ ਰਸਤੇ ਤੁਰਿਆ  
ਆਵੇ, ਰਸਤਾ ਉਲੀਕ ਦਿੱਤਾ, 'ਗਾਡੀ ਰਾਹ' ਪਾ ਦਿੱਤਾ। ਸੋ  
ਉਸ ਦੇ ਬਾਰੇ ਆਪ ਬਹੁਤ ਦੇਰ ਤੋਂ ਵਿਆਖਿਆ ਸਹਿਤ  
ਸਰਵਣ ਕਰਦੇ ਆ ਰਹੇ ਹੋ। ਪਿਛਲੀ ਵਾਰੀ ਦੱਸਿਆ ਸੀ ਕਿ  
ਜੇ ਮੁਗੀਦ ਬਣਨਾ ਹੈ ਤਾਂ -

**ਮੁਰਦਾ ਹੋਇ ਮੁਗੀਦ ਨ ਗਲੀ ਹੋਵਣਾ।**

**ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।**

**ਗੋਲਾ ਮੁਲ ਖਰੀਦੁ ਕਾਰੇ ਜੋਵਣਾ।**

**ਭਾਈ ਗੁਰਦਾਸ ਜੀ ਦੀ ਵਾਰ 3/18**

ਇਨ੍ਹਾਂ ਤਿੰਨਾਂ ਹੀ ਚੀਜ਼ਾਂ ਦੀ ਵਿਆਖਿਆ ਕਰੀ ਸੀ।  
ਬੜਾ ਅੰਖਾ ਹੈ ਕਿ 'ਸਬਰ' ਵੀ ਹੋਵੇ ਤੇ 'ਸਿਦਕ' ਵੀ ਪੂਰਾ  
ਹੋਵੇ। ਜਦੋਂ ਸਿਦਕੀ ਸਿੰਘਾਂ ਦਾ ਹਾਲ ਪੜ੍ਹੀਦਾ ਹੈ ਤਾਂ ਹੈਰਾਨ  
ਹੋ ਜਾਈਦਾ ਹੈ ਕਿ ਐਡੇ-ਐਡੇ ਸਿਦਕ ਵਾਲੇ ਸਿੱਖ ਹੋ ਗੁਜ਼ਰੇ  
ਹਨ, ਅਸੀਂ ਤਾਂ ਕੁਝ ਵੀ ਨਹੀਂ ਉਨ੍ਹਾਂ ਦੇ ਅੱਗੇ ਪਰ ਰਸਤਾ  
ਤਾਂ ਖੁੱਲ੍ਹਾ ਹੈ ਨਾ। ਜਿਸ ਦੇ ਮਨ ਵਿਚ ਚਾਓ ਜਾਗਦਾ ਹੈ, ਸੌਂਕ  
ਜਾਗਦਾ ਹੈ ਉਹ ਇਸ ਸੜਕ ਦੇ ਉਤੇ ਤੁਰ ਸਕਦਾ ਹੈ  
-'ਗਾਡੀ ਰਾਹ' ਇਸ ਨੂੰ ਆਖਿਆ ਹੈ। ਸੱਚ ਦੇ ਉਤੇ ਸ਼ਹਾਦਤ  
ਦੇਣ ਵਾਲੇ ਦੋ ਤਰ੍ਹਾਂ ਦੇ ਸ਼ਹੀਦ ਹੋਇਆ ਕਰਦੇ ਨੇ।

ਇਕ ਜਿੰਦਾ ਸ਼ਹੀਦ ਹੁੰਦੇ ਨੇ। ਦੂਜੇ ਉਹ ਹੁੰਦੇ ਨੇ ਜਿਹੜੇ  
ਆਪਣੇ ਤਨ ਦੀ ਆਹੂਤੀ ਦੇ ਜਾਂਦੇ ਨੇ।

ਜਿੰਦਾ ਉਹ ਹੁੰਦੇ ਨੇ ਜਿਹੜੇ ਸੱਚ ਦਾ ਜੀਵਨ ਜੀਉਂ  
ਕੇ ਦਿਖਾਉਂਦੇ ਨੇ। ਸਾਰੀ ਜਿੰਦਗੀ ਵਿਚ ਉਕਦੇ ਨਹੀਂ, ਉਹ  
ਸੱਚ ਦਾ ਜੀਵਨ ਜੀਉਂਦੇ ਹਨ। ਦੁਖ ਵੀ ਆਉਂਦੇ ਨੇ, ਸੁਖ  
ਵੀ ਆਉਂਦੇ ਨੇ, ਹਾਨ ਵੀ ਆਉਂਦਾ ਹੈ, ਲਾਭ ਵੀ ਆਉਂਦੇ,  
ਨਿੰਦਿਆ ਵੀ ਆਉਂਦੀ ਹੈ, ਉਸਤਤ ਵੀ ਆਉਂਦੀ ਹੈ, ਵਿਰੋਧੀ  
ਵੀ ਆਉਂਦੇ ਨੇ, ਪ੍ਰਸੰਸਾ ਕਰਨ ਵਾਲੇ ਵੀ ਆਉਂਦੇ ਨੇ; ਸਾਰਿਆਂ ਨਾਲ ਵਾਹ ਪਾ ਕੇ ਜਿਹੜਾ ਫੇਰ ਏਸ ਉਥਲ ਪੁਲ  
ਕਰਦੇ ਸਾਗਰ ਵਿਚੋਂ ਲੰਘ ਜਾਵੇ, ਕਹਿੰਦੇ ਉਹ ਸਿੱਖ ਹੋਇਆ  
ਕਰਦਾ ਹੈ। ਸੋ ਇਸੇ ਕਰਕੇ ਸਿੱਖੀ ਕਮਾਉਣੀ ਸਾਰਿਆਂ ਤੋਂ ਅੰਖੀ  
ਚੀਜ਼ ਹੈ, ਸਿਰੇ ਦੀ ਚੀਜ਼ ਹੈ ਕਿਉਂਕਿ ਸਿੱਖ ਗੁਰੂ ਘਰ ਦੇ  
ਅੰਦਰ ਇਕ ਦਮ ਗੁਰੂ ਰੂਪ ਹੀ ਬਣ ਜਾਂਦਾ ਹੈ, ਗੁਰੂ ਵਿਚ  
ਸਮਾਅ ਜਾਂਦਾ ਹੈ। ਗੁਰੂ ਅੰਗਰ ਸਾਹਿਬ ਸਿੱਖੀ ਦੇ ਨਮੂਨੇ ਤੇ  
ਸਿਖਰ ਪਹੁੰਚ ਗਏ ਤੇ ਗੁਰੂ ਨਾਨਕ ਪਾਤਿਸ਼ਾਹ ਨਾਲ ਓਤ  
ਪੋਤ ਹੋ ਗਏ। ਹੁਣ ਪਤਾ ਨਹੀਂ ਲਗਦਾ ਕਿ ਗੁਰੂ ਨਾਨਕ ਗੁਰੂ  
ਅੰਗਰ ਹੈ ਜਾਂ ਗੁਰੂ ਅੰਗਰ ਗੁਰੂ ਨਾਨਕ ਹੈ, ਕੋਈ ਪਤਾ ਨਹੀਂ  
ਲਾ ਸਕਿਆ ਅੱਜ ਤੱਕ। ਸਾਰਿਆਂ ਦਾ ਇਹ ਖਿਆਲ ਹੈ ਕਿ

ਇਹ ਗੁਰੂ ਅੰਗਦ ਸਾਹਿਬ ਨੇ ਉਹ ਗੁਰੂ ਨਾਨਕ ਸਾਹਿਬ ਆਪ ਹੀ ਸਨ। ਅਸਚਰਜ ਬਾਤ ਹੈ, ਇਸ ਨੂੰ ਅਕਥ ਕਥਾ ਕਹਿੰਦੇ ਨੇ, ਜਿਹੜੀ ਗੱਲ ਕਹੀ ਨਾ ਜਾ ਸਕੇ, ਸਮਝਾਈ ਨਾ ਜਾ ਸਕੇ। ਸੋ ਉਸ ਨੂੰ ਸਮਝਾਉਣ ਵਾਸਤੇ ਕੁਝ ਯਤਨ ਹੁੰਦੇ ਨੇ। ਇਸ ਤਰ੍ਹਾਂ ਦੇ ਨਾਲ ਪੜ੍ਹੋ -

**ਧਰਨਾ - ਗੁਰ ਗੋਰ ਸਮਾਵੇ ਜੀ -2, 2.**

**ਮੁਰਦਾ ਹੋਇ ਮੁਰੀਦ ਜੋ -2, 2.**

**ਗੁਰ ਗੋਰ ਸਮਾਵੇ ਜੀ,..... -2.**

**ਮੁਰਦਾ ਹੋਇ ਮੁਰੀਦ ਸੋ ਗੁਰ ਗੋਰ ਸਮਾਵੇ।**

ਭਾਈ ਗੁਰਦਾਸ ਜੀ ਦੀ ਵਾਰ 9/22

**ਸ਼ਬਦ ਸੁਰਤਿ ਲਿਵ ਲੀਣੁ ਹੋਇ ਉਹ ਆਪਿ ਗਵਾਵੈ।**

ਤਨ ਧਰਤੀ ਕਰਿ ਧਰਮਸਾਲ ਮਨੁ ਦਭੁ ਵਿਛਾਵੈ।

ਲਤਾਂ ਹੇਠਿ ਲਤਾਡੀਐ ਗੁਰ ਸਬਦੁ ਕਮਾਵੈ।

ਭਾਈ ਭਗਤਿ ਨੀਵਾਣੁ ਹੋਇ ਗੁਰਮਤਿ ਠਹਰਾਵੈ।

ਵਰਸੈ ਨਿਖਰ ਧਾਰ ਹੋਇ ਸੰਗਤਿ ਚਲਿ ਆਵੈ॥

ਭਾਈ ਗੁਰਦਾਸ ਜੀ ਦੀ ਵਾਰ 9/22

ਸਿੱਖ ਦਾ ਨਕਸ਼ਾ ਬੰਨ੍ਹਦੇ ਹੋਏ ਆਪ ਦਸਦੇ ਨੇ ਕਿ ਸਿੱਖ ਤਾਂ ਬੇਅੰਤ ਹੋਣਗੇ, ਵੋਟਾਂ ਲੈਣ ਵਾਸਤੇ, ਆਪਣਾ ਵੱਖਰਾਪਣ ਦੱਸਣ ਵਾਸਤੇ ਬੇਅੰਤ ਨੇ - ਕਰੋੜਾਂ ਦੀ ਤਾਦਾਦ ਵਿਚ, ਪਰ ਮਹਾਰਾਜ ਜੀ ਕਹਿੰਦੇ ਸਿੱਖ ਇਕ ਅੱਧਾ ਹੀ ਕੋਈ ਹੈ, ਬਹੁਤ ਨਹੀਂ ਹਨ -

**ਕੌਠਨ ਮੈਨ ਨਾਨਕ ਕੋਊ ਨਾਰਾਇਣੁ ਜਿਹ ਚੀਤਿ॥**

ਪੰਨਾ - 1427

ਸੋ ਜਦੋਂ ਤੱਕ ਇਹ ਮੁਰਦਾ ਨਹੀਂ ਬਣਦਾ, ਓਨਾ ਚਿਰ ਸਿੱਖੀ ਦਾ 'ਉ-ਅ' ਵੀ ਨਹੀਂ ਆਉਂਦਾ। ਸੋ ਪਹਿਲੀ ਸ਼ਰਤ ਹੈ ਗੁਰੂ ਦੇ ਨਾਲ ਇਕਮਿੱਕ ਹੋਣ ਦੀ ਕਿ -

**ਮੁਰਦਾ ਹੋਇ ਮੁਰੀਦ ਸੋ .....**

ਭਾਈ ਗੁਰਦਾਸ ਜੀ ਦੀ ਵਾਰ 9/22

ਸੋ ਹੁਣ ਇਹ ਹੈ ਕਿ ਮੁਰਦਾ ਕਿਵੇਂ ਬਣਿਆ ਜਾਵੇ ? ਕੋਈ ਤਰੀਕਾ ਹੈ ਮੁਰਦਾ ਬਣਨ ਦਾ ? ਜੇ ਤਾਂ ਅਸੀਂ ਕੋਈ ਦਵਾਈ ਖਾ ਕੇ ਆਪਣਾ ਅੰਤ ਕਰਦੇ ਹਾਂ ਤਾਂ ਇਸ ਦਾ ਤਾਂ ਕੋਈ ਫਾਇਦਾ ਨਹੀਂ ਹੈ। ਫੇਰ ਤਾਂ ਗੁਰੂ ਦੀ ਸੇਵਾ ਨਹੀਂ ਹੁੰਦੀ ਕਿਉਂਕਿ ਚੇਤਨ ਕਲਾ ਨਿਕਲ ਜਾਂਦੀ ਹੈ, ਆਹ ਸਗੋਰ ਦੇ ਹੁੰਦੇ-ਹੁੰਦੇ ਕਿਵੇਂ ਮੁਰਦਾ ਹੋ ਸਕਦਾ ਹੈ? ਦੋ ਚੀਜ਼ਾਂ ਇਸ ਨੂੰ ਜੀਉਂਦਾ ਰੱਖਦੀਆਂ ਨੇ, ਪਿਆਨ ਨਾਲ ਸਰਵਣ ਕਰਿਓ -

ਇਕ ਤਾਂ ਹੰਗਤਾ ਹੈ ਜਿਸ ਨੂੰ 'ਮੈਂ' ਕਹਿੰਦੇ ਨੇ।

ਇਕ ਇਸ ਦੇ ਵਿਚ ਮਮਤਾ ਹੈ, 'ਮੇਰੀ' ਹੈ।

ਸੋ 'ਮੈਂ' ਤੇ 'ਮੇਰੀ' ਨੇ ਇਸ ਨੂੰ ਫਾਇਦਾ ਹੋਇਆ ਹੈ। ਹੈ ਤਾਂ ਇਹ ਪੜ੍ਹੇ ਜੋਤ। ਜਿੰਨੇ ਤੁਸੀਂ ਬੈਠੋ ਹੋ ਸਾਰਿਆਂ ਵਿਚ ਇਕੋ ਹੀ ਜੋਤੀ ਹੈ, ਇਕੋ ਸ਼ਬਦ ਹੈ। ਕਿਸੇ ਵਿਚ ਘੱਟ ਨਹੀਂ ਹੈ ਕਿਸੇ ਵਿਚ ਵੱਧ ਨਹੀਂ ਹੈ।

**ਹਸਤਿ ਕੀਟ ਕੇ ਬੀਚ ਸਮਾਨਾ॥**

ਹਾਥੀ ਵਿਚ ਤੇ ਕੀੜੀ ਵਿਚ ਇਕੋ ਸ਼ਬਦ ਵਰਤਦਾ ਹੈ, ਘੱਟ ਵਧ ਨਹੀਂ ਹੈ ਕਿਸੇ ਵਿਚ ਵੀ, ਲੇਕਿਨ 'ਹੰਗਤਾ' ਤੇ 'ਮਮਤਾ' ਨੇ ਸਾਨੂੰ ਘੱਟ ਵੱਧ ਕਰ ਦਿੱਤਾ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਪੁੰਨੀ ਹੈ, ਕੋਈ ਪਾਪੀ ਹੈ, ਕੋਈ ਪੂਜਯ ਹੈ, ਕੋਈ ਨਫਰਤਯੋਗ ਹੈ। ਹੈ ਇਕੋ ਹੀ ਜੋਤ। ਇਹ ਇਸ ਚੀਜ਼ ਨੇ ਖਰਾਬ ਕਰ ਦਿੱਤੇ ਜਿਸ ਨੂੰ 'ਹੰਗਤਾ' ਤੇ 'ਮਮਤਾ' ਕਹਿੰਦੇ ਨੇ। 'ਹੰਗਤਾ' ਹੁੰਦਾ ਹੈ 'ਮੈਂ', ਜਿੰਨੀ 'ਮੈਂ' ਓਨਾ ਹੀ ਉਸ ਦੇ ਵਿਚ ਵਿਕਾਰਾਂ ਦਾ ਖਜ਼ਾਨਾ ਹੁੰਦਾ ਹੈ। 'ਮੈਂ' ਨੂੰ ਦੁਖ ਲਗਦਾ ਹੈ, ਸੈਂ ਦੀ insult (ਬੇਇਜ਼ਤੀ) ਹੁੰਦੀ ਹੈ, ਕੋਈ ਮਾੜਾ ਅੱਖਰ ਬੋਲ ਦੇਵੇ ਤਾਂ 'ਮੈਂ' ਗੁੱਸੇ ਹੋ ਜਾਂਦੀ ਹੈ। 'ਮੈਂ' ਨੂੰ ਘਾਟਾ ਪੈਂਦਾ ਹੈ; 'ਮੈਂ' ਮਰਦੀ ਹੈ, 'ਮੈਂ' ਹੀ ਜੰਮਦੀ ਹੈ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਤੇਰੇ ਵਿਚ 'ਮੈਂ' ਹੈ -

**ਹਉਮੇ ਏਹਾ ਜਾਤਿ ਹੈ ਹਉਮੇ ਕਰਮ ਕਮਾਹਿ॥**

ਪੰਨਾ - 466

ਆਹ ਜਿਹੜੀ ਤੂੰ ਆਪਣੀ ਹੋਂਦ ਸਮਝਦਾ ਹੈਂ ਕਿ 'ਮੈਂ' ਹਾਂ ਤੇ ਇਹ 'ਮੈਂ' ਹੀ ਕਰਮ ਕਰਦੀ ਹੈ ਫੇਰ -

**ਹਉਮੇ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥**

ਪੰਨਾ - 466

ਇਹ ਫੇਰ ਹਉਮੈ ਦੇ ਬੰਧਨ ਪੈ ਜਾਂਦੇ ਨੇ ਤੇ ਫੇਰ ਜੰਮਦਾ ਹੈ ਤੇ ਮਰਦਾ ਹੈ। ਸੋ ਇਹ ਚੀਜ਼ ਜਿਹੜੀ ਹੈ ਇਹ ਫਾਲਤੂੰ ਹੈ। ਵਾਹਿਗੁਰੂ ਨੇ ਨਹੀਂ ਸੀ ਇਹ ਦਿੱਤੀ। ਇਹ ਤਾਂ ਜਦੋਂ ਸੰਸਾਰ ਦੀ ਰਚਨਾ ਸ਼ਬਦ ਨਾਲ ਹੋਈ -

**ਛਾਂਕਾਰਿ ਬ੍ਰਹਮ ਉਤਪਤਿ॥**

**ਛਾਂਕਾਰੁ ਕੀਆ ਜਿਨਿ ਚਿਤਿ॥**

ਪੰਨਾ - 929

ਜਦੋਂ ਇਸ ਸ਼੍ਰਿਸ਼ਟੀ ਦਾ ਵਜੂਦ ਕਾਇਮ ਹੋਇਆ - ਸ਼ਬਦ ਤੋਂ, ਓਸ ਵੇਲੇ ਇਸ ਦੇ ਵਿਚ awareness (ਚੇਤਨਤਾ) ਆ ਗਈ। ਜਿਸ ਨੂੰ ਮਹਾਰਾਜ ਜੀ ਕਹਿੰਦੇ ਜਿਤ ਹੋਇਆ। ਜਿਤ ਆਉਂਦੀ ਸਾਰੀ ਹੀ ਪਰਮ ਜੋਤ ਨੂੰ ਤਾਂ ਪਛਾਣਿਆ ਨਾ, ਆਪਣੇ ਆਪ ਦਾ ਇਸ ਨੂੰ ਪਤਾ ਲੱਗ ਗਿਆ ਕਿ ਮੈਂ ਕੁਝ ਹਾਂ। ਉਹ 'ਮੈਂ' ਸਗੋਰ ਦੇ ਨਾਲ ਰਲ ਕੇ ਇਸ ਨੂੰ ਖਰਾਬ ਕਰਦੀ ਤੁਰੀ ਜਾ ਰਹੀ ਹੈ ਤੇ 'ਮੈਂ' ਦਾ ਜਿੰਨਾ ਚਿਰ ਅਭਾਵ ਨਹੀਂ ਹੁੰਦਾ, ਓਨਾ ਚਿਰ ਇਹ ਜੰਮਣ ਮਰਨ ਤੋਂ ਨਹੀਂ ਛੁਟਦਾ। ਸੋ 'ਮੈਂ' ਦੇ ਹੀ ਝਗੜੇ ਨੇ ਜਿੰਨੇ ਸੰਸਾਰ ਵਿਚ ਪਏ ਹੋਏ ਨੇ। ਜਦੋਂ ਤੱਕ 'ਮੈਂ' ਹੈ, ਝਗੜਾ ਕਾਇਮ ਹੈ। ਜਦੋਂ ਤੱਕ ਹਉਮੈ ਹੈ, ਓਨਾ ਚਿਰ ਜੰਮਣਾ ਮਰਨਾ ਪੂਰੀ ਤਰ੍ਹਾਂ ਦੇ ਨਾਲ ਗਲ ਪਿਆ ਹੋਇਆ ਹੈ ਜਦੋਂ 'ਮੈਂ' ਮਰ ਗਈ ਉਸੇ ਵੇਲੇ ਜੰਮਣਾ ਮਰਨਾ ਖਤਮ ਹੋ ਜਾਏਗਾ ਕਿਉਂਕਿ ਪ੍ਰਮੇਸ਼ਰ ਵਿਚ ਤੇ ਸਾਡੇ ਵਿਚ ਕੇਵਲ 'ਮੈਂ' ਦਾ ਪੜਦਾ ਹੈ -

**ਹਉ ਹਉ ਭੀਤਿ ਭਾਈ ਹੈ ਬੀਚੋ ਸੁਨਤ ਦੇਸਿ ਨਿਕਟਾਇਓ॥**

**ਭਾਂਭੀਗੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਗਿਓ॥**

ਪੰਨਾ - 624

ਇਸੇ ਨੇ ਸਾਨੂੰ ਪ੍ਰਮੇਸ਼ਰ ਨਾਲੋਂ ਵਿਛੋਡਿਆ ਹੋਇਆ ਹੈ। ਦੂਜਾ ਸਾਡੇ ਗਲ ਸੰਗਲ ਪਿਆ ਹੋਇਆ ਹੈ 'ਮਮਤਾ' ਦਾ। ਮਮਤਾ ਦੇ ਨਾਲ ਹੀ ਪਰਿਵਾਰ ਹੈ, ਜਾਇਦਾਦ ਹੈ। ਮਮਤਾ ਦੇ

ਨਾਲ ਹੀ ਆਪਣੇ ਆਪ ਨੂੰ ਸਰੀਰ ਸਮਝਣਾ ਹੈ ਤੇ ਸਰੀਰ ਦੇ ਨਾਲ ਹੀ ਜਾਇਦਾਦ ਹੈ। ਸੋ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਾਰਨਾ ਪੈਂਦਾ ਹੈ। ਜਦੋਂ ਤੱਕ ਇਹ ਦੋ ਨਹੀਂ ਮਰਦੀਆਂ, ਉਦੋਂ ਤੱਕ ਇਹ ਮੁਰੀਦ ਨਹੀਂ ਹੁੰਦਾ -

**ਮਰਦਾ ਹੋਇ ਮੁਰੀਦ ਸੌ ਗੁਰ ਗੋਰਿ ਸਮਾਵੈ।  
ਬਾਈ ਗੁਰਦਾਸ ਜੀ ਦੀ ਵਾਰ 9/22**

‘ਸੋ’ ਕਹਿ ਦਿੱਤਾ ਇਥੇ। ਬਾਕੀ ਮੁਰੀਦ ਨਹੀਂ ਹਨ, ਬਾਕੀ ਤਾਂ ਉਮੀਦਵਾਰ ਨੇ, ਮੁਰੀਦ ਨਹੀਂ ਅਜੇ ਬਣ ਸਕੇ। ਹੁਣ ਗੁਰੂ ਦੇ ਨਾਲ ਐਨਾ ਸਮਾਅ ਜਾਵੇ, ਤੁਸੀਂ ਦੋ ਵਾਜੇ ਵਜਦੇ ਦੇਖੋ ਕਦੇ - ਹਾਰਮੋਨੀਅਮ, ਉਨ੍ਹਾਂ ਦੋਹਾਂ ਦੀ ਸੁਰ ਇਕ ਹੁੰਦੀ ਹੈ, ਦੋ ਬੀਨਾਂ ਦੀ ਸੁਰ ਵੀ ਇਕ ਹੁੰਦੀ ਹੈ। ਦੋ ਬੰਸਰੀਆਂ ਵਜਦੀਆਂ ਹੋਣ, ਦੋਹਾਂ ਦੀ ਸੁਰ ਇਕ ਹੋਏਗੀ, ਦੋ ਤਬਲੇ ਵਜਦੇ ਹੋਣ, ਜੇ ਦੋਹਾਂ ਦੀ ਸੁਰ ਇਕ ਹੋਵੇ ਉਦੋਂ ਤੱਕ ਤਾਂ ਤਾਲ ਹੈ, ਜੇ ਸੁਰਾਂ ਨਿਖਲਵੀਆਂ ਹੋਣ, ਫੇਰ ਗਲਤ ਹੈ। ਜਦੋਂ ਸੰਗਤ ਸਾਰੀ ਬੋਲਦੀ ਹੈ, ਇਕ ਬੰਦਾ ਬੇਸੁਰਾ ਹੋਵੇ, ਉਹ ਵੱਖਰਾ ਨਜ਼ਰ ਆਉਂਦਾ ਹੈ, ਬਾਕੀ ਸਾਰੇ ਸਮਾਏ ਹੋਏ ਨੇ। ਸੋ ਇਸੇ ਤਰ੍ਹਾਂ ਦੇ ਨਾਲ ਆਪਣੀ ਸਾਰੀ ‘ਮੈਂ’ ਤੇ ‘ਮੇਰੀ’ ਨੂੰ ਮਾਰ ਕੇ ਗੁਰੂ ਦੇ ਵਿਚ ਸਮਾਅ ਜਾਵੇ, ‘ਗੋਰ’ ਅਰਥਾਤ് ‘ਕਬਰ’ ਲਿਖਿਆ ਹੈ, ਗੁਰੂ ਦੀ ਕਬਰ ਵਿਚ, ਗੁਰੂ ਦੇ ਹਿਰਦੇ ਵਿਚ ਸਮਾਅ ਜਾਏਗਾ। ਫੇਰ ਉਹ ਕਰੇ ਕੀ ? ਕਹਿੰਦੇ -

**ਸਬਦ ਸੁਰਤਿ ਲਿਵ ਲੀਡੁ ਹੋਇ ਓਹੁ ਆਪਿ ਗਵਾਵੈ॥  
ਬਾਈ ਗੁਰਦਾਸ ਜੀ ਦੀ ਵਾਰ 9/22**

ਸਾਡਾ ‘ਸਬਦ’ ਤੇ ‘ਸੁਰਤਿ’ ਦਾ ਮਾਰਗ ਹੈ -

**ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥  
ਪੰਨਾ - 938**

‘ਸਬਦ’ ਬਾਰੇ ਸਾਨੂੰ ਪਤਾ ਨਹੀਂ ਲਗਦਾ ਕਿ ‘ਸਬਦ’ ਕੀ ਹੈ? ਅਸੀਂ ਸਮਾਈਏ ਕਿਵੇਂ? ਜਦੋਂ ਤੱਕ ਗੁਰੂ ਦੀ ਸ਼ਰਨ ਨਹੀਂ ਲੈਂਦੇ ਉਦੋਂ ਤੱਕ ‘ਸਬਦ’ ਪ੍ਰਾਪਤ ਨਹੀਂ ਹੁੰਦਾ। ਗੁਰੂ ਪੂਰਾ ਹੋਵੇ ਤਾਂ ‘ਸਬਦ’ ਚੱਲ ਪੈਂਦਾ ਹੈ, ਨਾ ਪੂਰਾ ਹੋਵੇ ਤਾਂ ‘ਸਬਦ’ ਦੀ ਸੰਭਾਲ ਨਹੀਂ ਹੁੰਦੀ। ਗੁਰੂ ਘਰ ਦੇ ਅੰਦਰ ਪੰਜ ਪਿਆਰੇ ‘ਸਬਦ’ ਦੀ ਦਾਤ ਦਿੰਦੇ ਨੇ। ਇਸ ਨੂੰ ‘ਗੁਰ ਸਬਦ’ ਕਹਿੰਦੇ ਨੇ, ‘ਗੁਰ ਮੰਤ੍ਰ’ ਕਹਿੰਦੇ ਨੇ। ਜੋ ਗੁਰੂ ਦਿੰਦਾ ਹੈ ਉਹ ‘ਗੁਰ ਸਬਦ’ ਹੈ। ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਹੈ ‘ਗੁਰੂ ਸ਼ਬਦ’ ਦੇ ਬਾਰੇ, ‘ਗੁਰ ਮੰਤ੍ਰ’ ਬਾਰੇ। ਉਸ ਮੰਤਰ ਦੇ ਨਾਲ ਅਸੀਂ ਅੰਦਰਲੇ ਸ਼ਬਦ ਵਿਚ ਲੀਨ ਹੋਣਾ ਹੈ, ਸੁਰਤ ਨੂੰ ਫੜਨਾ ਹੈ ਅਸੀਂ ਅੰਦਰੋਂ। ਜੇ ਸ਼ਬਦ ਜੀਭ ਦੇ ਉੱਤੇ ਚਲਦਾ ਹੈ ਤੇ ਸੁਰਤ ਨਹੀਂ ਫੜੀ ਗਈ ਅਜੇ ਤਾਂ ਅਜੇ ਲਿਵਲੀਨਤਾ ਦੀ ਅਵਸਥਾ ਨਹੀਂ ਆਈ। ਹੌਲੀ-ਹੌਲੀ ਚੜ੍ਹਦੇ-ਚੜ੍ਹਦੇ ਜਿਥੇ ‘ਆਗਿਆ ਚੱਕਰ’ ਹੈ, ਦੋਏ ਅੱਖਾਂ ਤੇ ਨੱਕ ਦੀ ਜੜ੍ਹ ਵਿਚ ਜਦੋਂ ਗੁਰਸਿੱਖ ਦੀ ਬਿਰਤੀ ਪਹੁੰਚ ਜਾਂਦੀ ਹੈ ਤਾਂ ਇਥੇ ਆ ਕੇ ਉਹ ਸ਼ਬਦ, ਧੁਨ ਬਣ ਜਾਂਦਾ ਹੈ। ਉਹ ਧੁਨ ਹੀ ਅਸਲੀ ਚੀਜ਼ ਹੈ -

**ਪ੍ਰਥਮ ਓਂਕਾਰ ਤਿਨ ਕਹਾ॥  
ਸੌ ਧੁਨ ਪੂਰ ਜਗਤ ਮੋ ਰਹਾ॥**

ਗੁਰੂ ਦਸਵੇਂ ਪਾਤਿਸ਼ਾਹ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਨਿਰੰਕਾਰ ਤੋਂ ਏਕੰਕਾਰ ਹੋ ਕੇ, ਏਕੰਕਾਰ ਜੀ ਨੇ ਇਕ ਸ਼ਬਦ ਦਾ ਉਚਾਰਨ ਕੀਤਾ ਜਿਸ ਨੂੰ ਓਂਕਾਰ ਕਹਿੰਦੇ ਨੇ, ਉਸ ਨੇ ਸਾਰਿਆਂ ਤੋਂ ਪਹਿਲਾਂ ‘ਓਂਕਾਰ’ ਦੀ ਆਵਾਜ਼ ਦਿੱਤੀ। ਕਿੱਡੀ ਤਕੜੀ ਹੋਏਗੀ ਪ੍ਰਮੇਸ਼ਰ ਦੀ ਅਵਾਜ਼ -

**ਕੀਤਾ ਪਸਾਉ ਏਕੋ ਕਵਾਉ॥  
ਪੰਨਾ - 3**

ਇਸ ਨੂੰ ‘ਕਵਾਉ’ ਵੀ ਕਹਿੰਦੇ ਨੇ -

**ਏਕ ਕਵਾਵੈ ਤੇ ਸਭਿ ਹੋਆ॥  
ਪੰਨਾ - 1003**

ਸਾਰੇ ਸੰਸਾਰ ਦੀ ਰਚਨਾ ਇਕ ਸ਼ਬਦ ਤੋਂ ਹੋਈ ਹੈ -

**ਉਤਪਤਿ ਪਰਲਉ ਸਬਦੇ ਹੋਵੈ॥  
ਪੰਨਾ - 117**

ਦਿਨ ਰਾਤ ਸਭ ਸ਼ਬਦ ਤੋਂ ਹੋ ਗਏ। ਇਹ ਗੱਲ ਸਾਡੇ ਆਮ ਸਧਾਰਨ ਮਨਾਂ ਦੇ ਸਮਝ ’ਚ ਆਉਣ ਵਾਲੀ ਨਹੀਂ ਹੈ ਪਰ ਸਾਇੰਸ ਬਹੁਤ ਨੇੜੇ ਪਹੁੰਚ ਗਈ। ਉਹ ਕਹਿੰਦੇ ਸਾਰੀ ਰਚਨਾ Big bang (ਵੱਡਾ ਧਮਾਕਾ ਜਿਸ ਨਾਲ ਸਿਸ਼ਟੀ ਬਣੀ) ’ਚੋਂ ਹੋਈ ਹੈ। big bang ਕਹਿੰਦੇ ਨੇ ਵੱਡਾ ਧਮਾਕਾ ਹੋਇਆ ਹੈ ਕੋਈ, ਅਵਾਜ਼ ਆਈ ਹੈ ਕਿਸੇ ਪਾਸਿਓਂ। ਅਵਾਜ਼ ਕਿਥੋਂ ਆਈ, ਇਸ ਗੱਲ ਦਾ ਸਾਇੰਸ ਨੂੰ ਪਤਾ ਨਹੀਂ ਲਗਦਾ ਕਿਉਂਕਿ ਪ੍ਰਾਕ੍ਰਿਤਿਕ ਸੰਦ (ਅੰਜਾਰ) ਨੇ ਉਸ ਦੇ ਕੋਲ, ਜਿਹੜੇ ਪ੍ਰਾਕਿਰਤੀ ਦੀ ਹੱਦ ਤੱਕ ਤਾਂ ਜਾ ਸਕਦੇ ਨੇ, ਜਿਥੇ ਪ੍ਰਾਕਿਰਤੀ ਨਹੀਂ ਹੈ, ਕੇਵਲ ਚੇਤਨ ਹੈ, ਉਸ ਦੇ ਬਾਰੇ ਸਾਇੰਸ ਨਹੀਂ ਜਾਣ ਸਕਦੀ। ਲੇਕਿਨ ਇਸ ਨੂੰ ਪਤਾ ਲੱਗ ਗਿਆ ਕਿ ਇਕ ਸ਼ਬਦ ਹੋਇਆ ਤੇ ਉਹ ਸ਼ਬਦ ਫੈਲਿਆ, ਜਿਥੇ-ਜਿਥੇ ਫੈਲਦਾ ਗਿਆ ਉਥੇ-ਉਥੇ ਰਚਨਾ ਹੁੰਦੀ ਗਈ ਤੇ ਉਸ ਸ਼ਬਦ ਨੇ ਹੀ ਸਾਰੇ ਸੰਸਾਰ ਨੂੰ ਧਾਰਨ ਕੀਤਾ ਹੋਇਆ ਹੈ -

**ਨਾਮ ਕੇ ਧਾਰੇ ਸਗਲੇ ਜੰਤ॥  
ਨਾਮ ਕੇ ਧਾਰੇ ਬੰਡ ਬ੍ਰਹਮੰਡ॥  
ਪੰਨਾ - 284**

ਸੋ ਮਹਾਰਾਜ ਜੀ ਕਹਿੰਦੇ -

**ਪ੍ਰਥਮ ਓਂਕਾਰ ਤਿਨ ਕਹਾ॥  
ਸੌ ਧੁਨ ਪੂਰ ਜਗਤ ਮੋ ਰਹਾ॥**

ਸਾਰਿਆਂ ਤੋਂ ਪਹਿਲਾਂ ਓਂਕਾਰ ਦੀ ਅਵਾਜ਼ ਹੋਈ।

ਉਹ ਧੁਨੀ ਸਾਰੇ ਸੰਸਾਰ ਦੇ ਅੰਦਰ ਪੂਰਨ ਰੂਪ ਵਿਚ ਹੁਣ ਵੀ ਕਾਇਮ ਹੈ। ਕਿਉਂਕਿ ਸ਼ਬਦ ਦਾ ਇਹ ਹੈ ਕਿ ਜਦੋਂ ਅਕਾਸ਼ ਵਿਚ ਦਾਖਲ ਹੋ ਜਾਂਦਾ ਹੈ ਇਹ ਫੇਰ ਮਰਦਾ ਨਹੀਂ ਹੈ, ਇਹ ਤੁਰਿਆ ਹੀ ਜਾਂਦਾ ਹੈ, ਅਵਾਜ਼ ਇਸ ਵਿਚ ਮੱਧਮ ਪੈ ਜਾਂਦੀ ਹੈ ਪਰ ਦਿਬਜ ਸ਼ਬਦ ਜੋ ਹੈ ਉਸ ਦੀ ਆਵਾਜ਼ ਮੱਧਮ ਨਹੀਂ ਪੈਂਦੀ, ਉਹ ਸਾਰੀ ਪ੍ਰਾਕਿਰਤੀ ਦੇ ਅੰਦਰ ਸਮਾਇਆ ਹੋਇਆ ਹੈ, ਸਾਡੇ ਅੰਦਰ ਵੀ ਸਮਾਇਆ ਹੋਇਆ ਹੈ। ਉਸ ਸ਼ਬਦ ਨੂੰ ਅਸੀਂ ਅੰਦਰੋਂ ਖੋਜਣਾ ਹੈ, ਉਸੇ ਨੂੰ ਏਕ ਸ਼ਬਦ ਕਹਿੰਦੇ ਨੇ -

**ਏਕੁ ਸਬਦੁ ਮੇਰੇ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥  
ਪੰਨਾ - 795**

ਸਿਧਾਂ ਨੇ ਪੁਛਿਆ ਸੀ, ਹੇ ਗੁਰੂ ਨਾਨਕ! ਇਹ ਤਾਂ ਦੱਸ ਜਿਹੜਾ ਸ਼ਬਦ ਹੋਇਆ -

**ਸੋ ਸ਼ਬਦ ਕਾ ਕਹਾ ਬਾਸ ਕਥੀਅਲੇ॥**

ਉਹ ਕਿਥੇ ਰਹਿੰਦਾ ਸੀ ਪਹਿਲਾਂ - ਏਕੰਕਾਰ ਦੇ ਅੰਦਰ ?  
ਮਹਾਰਾਜ ਜੀ ਕਹਿੰਦੇ ਕਿ ਉਹ ਸੁੰਨ ਵਿਚ ਰਹਿੰਦਾ ਸੀ, ਅਫੁਰ  
ਅਵਸਥਾ ਵਿਚ ਉਸ ਦਾ ਟਿਕਾਣਾ ਸੀ। ਆਪੇ ਹੀ ਨਿਰੰਕਾਰ  
ਨਿਰਗੁਣ ਹੈ ਤੇ ਆਪੇ ਹੀ ਸਰਗੁਣ ਹੈ -

**ਸਰਗਨ ਨਿਰਗਨ ਨਿਰੰਕਾਰ ਸੁੰਨ ਸਮਾਪੀ ਆਪਿ॥  
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥**

**ਪੰਨਾ - 290**

ਉਸ ਸ਼ਬਦ ਦੇ ਵਿਚ ਅਸੀਂ ਲਿਵ ਲਾਉਣੀ ਹੈ। ਪਹਿਲਾਂ  
ਤਾਂ ਇਹ 'ਗੁਰੂ ਸ਼ਬਦ' ਹੈ। ਗੁਰੂ ਸ਼ਬਦ ਦੇ ਵਿਚ ਜਦੋਂ ਤੁਸੀਂ  
ਇਕਾਗਰ ਚਿਤ ਹੋਣਾ ਹੈ, ਮਿਨਤ ਕਰਨੀ ਹੈ। ਐਵੇਂ ਤਾਂ ਨਹੀਂ  
ਲਗਦੀ ਸਾਧ ਸੰਗਤ ਜੀ! ਬਿਲਕੁਲ ਹੀ ਖਿਆਲ ਛੱਡ ਦਿਓ  
ਇਸ ਗੱਲ ਦਾ, ਇਹ ਤਾਂ ਗੁਰੂ ਕਿਰਪਾ ਹੀ ਕਿਸੇ ਤੇ ਬਹੁਤ  
ਜ਼ਿਆਦਾ ਹੋ ਜਾਵੇ ਜਾਂ ਪਿਛਲੇ ਜਨਮਾਂ ਦੀ ਕਮਾਈ ਬਹੁਤ  
ਜ਼ਬਰਦਸਤ ਹੋਵੇ ਫੇਰ ਤਾਂ ਸ਼ਬਦ ਲੱਭ ਜਾਂਦਾ ਹੈ ਛੇਤੀ, ਨਹੀਂ  
ਤਾਂ ਹਜ਼ਾਰਾਂ ਹੀ ਆਵਾਜ਼ਾਂ ਨੇ ਸਾਡੇ ਅੰਦਰ, ਉਨ੍ਹਾਂ ਦੇ ਵਿਚੋਂ  
ਉਸ ਸ਼ਬਦ ਨੂੰ ਲੱਭਣਾ ਬਹੁਤ ਹੀ ਇਕਾਗਰਤਾ ਦੀ ਬਾਤ ਹੈ।  
ਚਿਤ ਇਕਾਗਰ ਹੋਵੇ ਤੇ ਫੁਰਨਾ ਕੋਈ ਨਾ ਹੋਵੇ, ਸੂਖਸ਼ਮ ਤੋਂ  
ਸੂਖਸ਼ਮ ਹੁੰਦਾ ਜਾਵੇ, ਸਰੀਰ ਵੀ ਭੁੱਲ ਜਾਵੇ, ਸੂਅ ਵੀ ਭੁੱਲ  
ਜਾਵੇ ਫੇਰ ਕਿਤੇ ਉਸ ਸ਼ਬਦ ਦੀ ਸੋਝੀ ਆਉਂਦੀ ਹੈ। ਉਸ  
ਸ਼ਬਦ ਤੱਕ ਜਾਣ ਵਾਸਤੇ ਪੰਜ ਸਵਾਰੀਆਂ ਨੇ ਰਾਹ ਵਿਚ,  
ਤੇ ਬਦਲਦੇ ਜਾਂਦੇ ਨੇ; ਉਨ੍ਹਾਂ ਨੂੰ 'ਪੰਚ ਸ਼ਬਦ' ਕਹਿੰਦੇ ਨੇ,  
ਉਨ੍ਹਾਂ ਦੇ ਸਿਰੇ ਤੇ ਉਹ ਸ਼ਬਦ ਹੈ। ਸੋ ਮਹਾਰਾਜ ਜੀ ਕਹਿੰਦੇ,  
ਉਸ ਦੇ ਨਾਲ ਲਿਵ ਲਾ -

**ਸ਼ਬਦ ਸੁਰਤਿ ਲਿਵ ਲੀਣੁ ਹੋਇ.....॥  
ਭਾਈ ਗੁਰਦਾਸ ਜੀ ਦੀ ਵਾਰ 9/22**

ਜਦੋਂ ਉਹ ਸ਼ਬਦ ਲੱਭ ਜਾਏਗਾ, ਪਹਿਲਾਂ ਹੇਠਲੇ ਵੀ  
ਲੱਭ ਜਾਣ। ਜੇ ਨਾਮ ਦੀ ਵੀ ਧੁਨ ਬਣ ਜਾਵੇ ਤਾਂ ਵੀ  
ਲਿਵਲੀਨ ਹੋ ਜਾਂਦਾ ਹੈ, ਫੁਰਨਾ ਮਰ ਜਾਂਦਾ ਹੈ ਪਰ ਇਸ ਨਾਮ  
ਨੇ, ਗੁਰੂ ਦੇ ਸ਼ਬਦ ਨੇ ਸਾਨੂੰ ਉਸ ਸ਼ਬਦ ਵਿਚ ਪੁੰਚਾ ਦੇਣਾ  
ਹੈ ਜਿਸ ਨੂੰ 'ਆਦਿ ਸ਼ਬਦ' ਕਹਿੰਦੇ ਨੇ -

**ਓਅੰ ਆਦਿ ਕਥਨੀ ਅਨਾਦਿ॥**

ਜਿਸ ਨੂੰ ਗੁਰੂ ਨਾਨਕ ਪਾਤਿਸ਼ਾਹ ਨੇ ਏਕੰਕਾਰ ਤੋਂ ਬਾਅਦ  
ਲਿਖਿਆ ਹੈ। ਇਕ ਓਅੰਕਾਰ (੧੯) ਦੋਵੇਂ ਇਕੱਠੇ ਕਰ ਦਿੱਤੇ ਕਿ  
ਐਂ ਫਰਕ ਨਾ ਸਮਝ ਲਿਓ ਕਿ ਏਕੰਕਾਰ ਹੋਰ ਹੈ ਤੇ ਸ਼ਬਦ ਹੋਰ ਹੈ।  
ਉਹ ਇਕੋ ਹੀ ਹੈ, ਉਸ ਤੋਂ ਹੀ ਸਾਰਾ ਪਸਾਰਾ ਹੋਇਆ ਹੈ।

**ਓਅੰਕਾਰਿ ਸੈਲ ਜੁਗ ਭਏ॥**

**ਓਅੰਕਾਰਿ ਬੇਦ ਨਿਰਮਏ॥**      **ਪੰਨਾ - 929**

ਆਹ ਜਿਹੜਾ ਗਿਆਨ ਹੈ ਇਹ ਸਾਰਾ ਉਸ ਸ਼ਬਦ 'ਚੋ  
ਪੈਦਾ ਹੋਇਆ ਹੈ, ਉਸ ਦੇ ਵਿਚੋਂ ਹੀ ਆਹ ਸੈਲ ਗਿਰ,  
ਪਹਾੜ, ਪੱਥਰ, ਮਾਦਾ ਆਦਿ ਸਾਰਾ ਉਸ ਦੇ ਵਿਚੋਂ ਹੀ  
ਹੋਇਆ ਹੈ। ਸੋ ਉਸ ਸ਼ਬਦ ਦੇ ਅੰਦਰ ਜਦੋਂ ਸਾਡੀ ਸੁਰਤ  
ਲਿਵਲੀਨ ਹੁੰਦੀ ਹੈ, ਇਹ ਉਸ ਗੁਰਸਿੱਖ ਬਾਰੇ ਗੱਲ ਕਰ ਰਹੇ

ਨੇ ਜੋ ਸਿੱਖੀ ਦੀ ਪਦਵੀ ਤੇ ਪਹੁੰਚਿਆ ਹੋਇਆ ਹੈ -

**ਸ਼ਬਦ ਸੁਰਤਿ ਲਿਵ ਲੀਣੁ ਹੋਇ ਓਹੁ ਆਪੁ ਗਵਾਵੈ॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਫੇਰ ਕੀ ਹੋਏਗਾ ? ਉਸ ਦੇ ਵਿਚੋਂ 'ਮੈਂ' ਤਾਂ ਮਰ ਹੀ ਜਾਣੀ ਹੈ  
ਕਿਉਂਕਿ -

**ਹਉਮੇ ਨਾਵੈ ਨਾਲਿ ਵਿਗੋਧੁ ਹੈ ਦੁਇ ਨ ਵਸਹਿ ਇਕ ਠਾਈ॥**

**ਪੰਨਾ - 560**

ਜਾਂ 'ਹਉਮੈ' ਹੋਏਗੀ ਜਾਂ 'ਨਾਮ' ਹੋਏਗਾ। ਜਿੰਨਾ ਚਿਰ  
'ਮੈਂ' ਹੈ ਓਨਾ ਚਿਰ 'ਨਾਮ' ਨਹੀਂ ਹੈ, ਜਦੋਂ ਨਾਮ ਆ ਗਿਆ  
ਫੇਰ 'ਮੈਂ' ਖਤਮ ਹੋ ਜਾਂਦੀ ਹੈ। ਫੇਰ ਕਹਿੰਦੇ -

**ਤਨ ਧਰਤੀ ਕਰਿ ਧਰਮਸਾਲ .....**॥

**ਭਾਈ ਗੁਰਦਾਸ ਜੀ ਦੀ ਵਾਰ 9/22**

ਤਨ ਦੀ ਧਰਤੀ ਬਣਾ ਦੇ ਤੇ ਇਸ ਨੂੰ ਧਰਮਸਾਲ ਬਣਾ  
ਲੈ, ਆਪਾ ਗੁਆ ਦੇ, ਧਰਮਸਾਲ ਦੇ ਵਿਚ ਤਾਂ ਧਰਮ  
ਬੀਜਿਆ ਜਾਂਦਾ ਹੈ। ਸੋ ਉਸ ਤਨ ਦੇ ਵਿਚ, ਕਿਰਸਾਣੀ ਕਰ-

**ਮਨੁ ਹਾਲੀ ਕਿਰਸਾਣੀ ਕਰਣੀ ਸਗਮੁ ਪਾਣੀ ਤਨੁ ਖੇਤੁ॥**

**ਪੰਨਾ - 595**

ਏਥੇ ਤਨ ਨੂੰ ਖੇਤ ਕਿਹਾ ਹੈ, ਇਥੇ ਭਾਈ ਗੁਰਦਾਸ ਜੀ  
ਨੇ ਤਨ ਨੂੰ ਧਰਮਸਾਲ ਕਿਹਾ ਹੈ। ਇਸ ਤਨ ਰੂਪੀ ਧਰਮਸਾਲਾ  
ਦੇ ਵਿਚ ਜਿਹਾ ਕੋਈ ਬੀਜੇਗਾ -

**ਸਤਿਗੁਰ ਪੁਰਖੁ ਅਗੰਮੁ ਹੈ, ਨਿਰਵੈਰੁ ਨਿਰਾਲਾ।**

**ਜਾਣਹੁ ਧਰਤੀ ਧਰਮ ਕੀ, ਸਰੀ ਧਰਮਸਾਲਾ।**

**ਭਾਈ ਗੁਰਦਾਸ ਜੀ ਦੀ ਵਾਰ 34/1**

ਇਹ ਧਰਮਸਾਲਾ ਹੈ, ਧਰਮ ਦੀ ਧਰਤੀ ਹੈ ਇਸ ਦੇ ਵਿਚ  
ਨਾਮ ਬੀਜ -

**..... ਮਨੁ ਢਭੁ ਵਿਛਾਵੈ॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਤੇ ਹੇਠਾਂ ਬੈਠਣ ਵਾਸਤੇ ਮਨ ਨੂੰ ਵਿਛਾ ਦੇ ਕਿਉਂਕਿ  
ਮਨ ਜੇ ਹੇਠਾਂ ਨਾ ਗਿਆ ਤਾਂ ਇਸ ਨੇ ਮਰਨਾ ਨਹੀਂ ਹੈ,  
ਇਸ ਤੇ ਤੱਤੇ ਠੰਡੇ ਦਾ ਅਸਰ ਹੋਣਾ ਹੈ। ਕਦੇ ਗੁਸੇ ਹੋ ਗਿਆ,  
ਕਦੇ ਰਾਜੀ ਹੋ ਗਿਆ, ਕਦੇ ਖੁਸ਼ ਹੋ ਗਿਆ, ਕਦੇ ਉਦਾਸ  
ਹੋ ਗਿਆ ਕਿਉਂਕਿ ਇਸ ਦੀ ਦੱਭ ਨਹੀਂ ਵਿਛਾਬੀ, ਨੀਵਾਂ  
ਨਹੀਂ ਕਰਿਆ -

**ਲਤਾਂ ਹੇਠਿ ਲਤਾਜੀਐ ਗਰ ਸਬਦੁ ਕਮਾਵੈ॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਤੇ ਕਹਿੰਦੇ ਲੱਤਾਂ ਦੇ ਹੇਠ ਲਿਤਾਜਿਆ ਜਾਂਦਾ ਹੈ, ਮਾਣ  
ਅਪਮਾਨ ਤੋਂ ਰਹਿਤ ਹੋ ਜਾਂਦਾ ਹੈ ਸਿੱਖ -

**ਕੌਂਈ ਭਲਾ ਕਹਉ ਭਾਵੈ ਬੁਗ ਕਹਉ ਹਮ ਤਨੁ ਦੀਓ ਹੈ ਢਾਰਿ॥**

**ਪੰਨਾ - 528**

ਕਹੀ ਜਾਓ ਇਹ ਤੁਹਾਡਾ ਫਰਜ਼ ਹੈ, ਭਲਾ ਕਹੋ ਜਾਂ  
ਬੁਗ, ਮੈਂ ਤਾਂ ਇਹ ਕਹਿੰਦਾ ਹਾਂ ਕਿ -

**ਕਥੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥**

**ਜਿਨਿ ਐਸਾ ਕਰਿ ਬੁਝਿਆ ਮੀਤੁ ਹਮਾਰਾ ਸੋਇ॥**

**ਪੰਨਾ - 1364**

ਉਹ ਲਤਾਂਡਿਆ ਜਾਂਦਾ ਹੈ। ਕੋਈ ਕੌੜਾ ਬਚਨ ਕਹਿੰਦਾ ਹੈ, ਕੋਈ ਉਪਮਾ ਕਰਦਾ ਹੈ, ਉਹ ਦੋਹਾ ਗੱਲਾਂ ਦੀ ਪਰਵਾਹ ਨਹੀਂ ਕਰਦਾ।

**ਲਤਾਂ ਹੇਠਿ ਲਤਾਂਡੀਐ ਗੁਰ ਸਬਦੁ ਕਮਾਵੈ॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਉਹ ਕਮਾਈ ਕਰਦਾ ਹੈ ਸ਼ਬਦ ਦੀ, ਉਸ ਨੂੰ ਹੋਰ ਕੋਈ ਮੰਤਵ ਹੁੰਦਾ ਹੀ ਨਹੀਂ - ਨਾ ਖਾਣ ਪੀਣ ਦਾ, ਨਾ ਉਸਤਤ ਦਾ, ਨਾ ਵਾਕਵੀਆਂ ਦਾ, ਉਹ ਤਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ। ਸਾਧ ਸੰਗਤ ਜੀ! ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਸਤੇ ਇਕ ਜੀਵਨ ਬਹੁਤ ਥੋੜ੍ਹੀ ਚੀਜ਼ ਹੈ, ਸੈਕੜੇ ਜੀਵਨ ਬਾਰ-ਬਾਰ ਮਿਲਣ ਤਾਂ ਜਾ ਕੇ ਗੁਰੂ ਦੇ ਸ਼ਬਦ ਦੀ ਕਮਾਈ ਹੁੰਦੀ ਹੈ। ਸਭ ਤੋਂ ਅੱਖੀ ਚੀਜ਼ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ -

**ਭਾਈ ਭਗਤਿ ਨੀਵਾਣੁ  
ਹੋਇ .....॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਫੇਰ ਨੀਵਾਂ ਹੋ ਜਾਵੇ, ਪਿਆਰ ਉਸ ਦੇ ਹਿਰਦੇ ਵਿਚ ਪੈਦਾ ਹੋ ਜਾਵੇ। ਭਗਤੀ ਉਸ ਦੇ ਸਰੀਰ ਰਾਹੀਂ ਹੋਣੀ ਸ਼ੁਰੂ ਹੋ ਜਾਵੇ। ਇਹ ਨੌਂ ਤਰ੍ਹਾਂ ਦੀ

ਭਗਤੀ ਹੁੰਦੀ ਹੈ - ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਧਿਆਨ ਭਗਤੀ, ਪੂਜਾ ਭਗਤੀ ਆਦਿ। ਸਾਰੀਆਂ ਭਗਤੀਆਂ ਨੂੰ ਫਲ ਪ੍ਰੇਮ ਭਗਤੀ ਦਾ ਲਗਦਾ ਹੈ। ਪ੍ਰੇਮ ਭਗਤੀ ਜਦੋਂ ਆ ਜਾਏ, 'ਭਾਈ ਭਗਤਿ' ਜਦੋਂ ਆ ਜਾਵੇ, ਉਸ ਵੇਲੇ ਫੇਰ 'ਪਰਾ ਭਗਤੀ' ਹੁੰਦੀ ਹੈ। ਇਸ ਵਿਚ ਆਪਣਾ ਕੁਝ ਨਹੀਂ ਬਚਦਾ ਸਭ ਗੁਰੂ ਨੂੰ ਅਰਪਣ ਕਰ ਦਿੰਦਾ ਹੈ। ਜਦੋਂ ਇਸ ਤੋਂ ਵੀ ਉਪਰ ਲੰਘ ਜਾਂਦਾ ਹੈ ਤਾਂ ਆਪ ਬਿਲਕੁਲ ਗੁੰਮ ਹੋ ਜਾਂਦਾ ਹੈ ਤੇ ਹਰ ਪਾਸੇ ਇਸ ਨੂੰ ਪ੍ਰੇਸ਼ਰ ਨਿਰੰਕਾਰ ਹੀ ਨਜ਼ਰ ਆਉਂਦਾ ਹੈ, ਹੋਰ ਕੋਈ ਦੂਜਾ ਦਿਸਣ ਤੋਂ ਹਟ ਜਾਂਦਾ ਹੈ। ਸੋ -

**ਭਾਈ ਭਗਤਿ ਨੀਵਾਣੁ ਹੋਇ ਗੁਰਮਤਿ ਠਹਰਾਵੈ।**

**ਭਾਈ ਗੁਰਦਾਸ ਜੀ ਦੀ ਵਾਰ 9/22**

ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੀ ਮੱਤ ਹੈ, ਸਾਡੇ ਅੰਦਰ ਤੇ ਹੋਰ ਸਾਰੀਆਂ ਕਿਤਾਬਾਂ ਦੇ ਅੰਦਰ 'ਮਨਮਤਿ' ਹੈ।

'ਮਨਮਤਿ' ਨੂੰ ਤਾਂ ਠਹਿਰਨ ਨਾ ਦੇਵੇ ਅੰਦਰ। ਬਹੁਤ ਸਾਰੇ ਪ੍ਰੇਮੀ ਮਨਮਤਿ ਨੈ ਮਾਰ ਲਏ। ਬੇਅੰਤ ਕਿਤਾਬਾਂ ਨੇ ਲਿਖੀਆਂ ਹੋਈਆਂ, ਲਿਖੀ ਹੀ ਜਾਂਦੇ ਨੇ, ਦਿਨ ਰਾਤ ਛਪੀ ਜਾਂਦੀਆਂ ਨੇ। ਕਿੰਨੀ ਕੁ ਗੁਰੂ ਦੀ ਮਤਿ ਦੇ ਨਾਲ ਰਲਦੀਆਂ ਨੇ, ਕਿੰਨੀਆਂ-ਕੁ ਮਨ ਦੀ ਮੱਤ ਦੇ ਨਾਲ ਰਲਦੀਆਂ ਨੇ? ਐਨਾ ਤਾਂ ਵਿਹਲ ਹੀ ਨਹੀਂ ਕਿਸੇ ਨੂੰ ਕਿ ਇਕੱਲੀ ਇਕੱਲੀ ਕਿਤਾਬ ਬਾਰੇ ਦੱਸ ਸਕੇ। ਪੜ੍ਹ ਲਓ, ਪੜ੍ਹਨ ਦਾ ਕੋਈ ਹਰਜ਼ ਨਹੀਂ ਪਰ ਮੱਤ ਠਹਿਰਨ ਨਾ ਦੇਵੇ ਅੰਦਰ, ਜੇ ਠਹਿਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਠਹਿਰੇ। ਸੋ ਏਸ ਤਰ੍ਹਾਂ -

**ਭਾਈ ਭਗਤਿ ਨੀਵਾਣੁ ਹੋਇ ਗੁਰਮਤਿ ਠਹਰਾਵੈ।**

**ਵਰਸੈ ਨਿਝਰ ਧਾਰ ਹੋਇ  
ਸੰਗਤਿ ਚਲਿ ਆਵੈ॥**

**ਭਾਈ ਗੁਰਦਾਸ ਜੀ ਦੀ ਵਾਰ 9/22**

ਸੰਗਤ ਵਿਚ ਚਲ ਕੇ ਆਵੇ ਤੇ ਇਥੇ ਫੇਰ ਬਰਸੇ, ਜਿਵੇਂ ਝੜੀ ਲਾ ਕੇ ਮੀਂਹ ਵਰਸਦਾ ਹੈ ਇਸ ਤਰ੍ਹਾਂ ਪ੍ਰੇਮ ਵਿਚ ਆ ਕੇ ਹਰੀ ਦੇ ਜਸ ਵਿਚ ਬਰਸੇ। ਸੋ ਉਸ ਦੇ ਅੰਦਰ ਪਰਉਪਕਾਰ, ਧਿਮਾ, ਧੀਰਜ, ਨਿਮਰਤਾ, ਪ੍ਰੇਮ, ਭਗਤੀ, ਸੰਕਲਪ ਵਿਕਲਪ ਤੇ ਵਾਸ਼ਨਾ ਰਹਿਤ ਹੋ ਜਾਂਦਾ ਹੈ, ਖੁਦੀ ਰਹਿਤ ਹੋ ਜਾਂਦਾ ਹੈ ਤੇ ਗੁਰੂ ਵਿਚ ਇਕ ਰਸ ਇਕ ਲਿਵਤਾਰ ਹੋ ਕੇ ਅਭੇਦ ਹੋ ਜਾਂਦਾ ਹੈ। ਫੇਰ ਉਸ

ਨੂੰ ਅਭੇਦ ਗੁਰਸਿਖ ਕਹਿੰਦੇ ਨੇ, ਗੁਰੂ ਵਿਚ ਸਮਾਅ ਜਾਂਦਾ ਹੈ, ਗੁਰੂ ਸ਼ਬਦ ਦੀ ਲਿਵਤਾਰ ਦੇ ਵਿਚ ਆਪਾ ਗਵਾ ਦਿੰਦਾ ਹੈ, ਫਰਨੈ ਸਾਰੇ ਗੁਆ ਦਿੰਦਾ ਹੈ ਤੇ ਉਸੇ ਦਾ ਰੁਧ ਬਣ ਜਾਂਦਾ ਹੈ। ਸਾਧ ਸੰਗਤ ਵਿਚ ਆ ਕੇ ਤਨੋਂ ਮਨੋਂ ਨਿਰਮਾਣ ਸੇਵਾ ਕਰਦਾ ਹੈ, ਕੁਝ ਬਣ ਕੇ ਨਹੀਂ ਦਿਖਾਉਂਦਾ। ਜਿਹੜਾ ਸਾਧ ਸੰਗਤ ਵਿਚ ਆ ਕੇ ਸੇਵਾ ਵੀ ਕਰਦਾ ਹੈ ਤੇ ਕੁਝ ਬਣ ਕੇ ਵੀ ਦਿਖਾਵੇ ਤਾਂ ਮਹਾਰਾਜ ਜੀ ਕਹਿੰਦੇ, ਨਾ ਪ੍ਰੇਮੀਆ! ਤੇਰੀ ਸੇਵਾ ਬਾਂ ਨਹੀਂ ਪੈ ਰਹੀ, ਤੂੰ ਹੋਸ਼ ਵਿਚ ਆ, ਬਣ ਕੇ ਨਾ ਵਿਖਾਈ ਕੁਝ! ਸ਼ਕਰ ਵਿਚ ਰਹਿ ਕਿ ਹੇ ਪ੍ਰ੍ਭੂ! ਤੂੰ ਮੇਰੇ ਵਰਗੇ ਨੂੰ ਦੀ ਸੇਵਾ ਵਿਚ ਲਾ ਲਿਆ, ਫੇਰ ਤਾਂ ਸੇਵਾ ਬਾਂ ਪੈਂਦੀ ਹੈ; ਜੇ ਬਣ ਕੇ ਦਿਖਾ ਦਿੱਤਾ ਫੇਰ ਹਉਮੈ ਦਾ ਪਰਿਵਾਰ ਬਣ ਜਾਂਦਾ ਹੈ।

ਕਿਸੇ ਦੀ ਸੇਵਾ ਹਉਮੈ ਵਿਚ ਬਾਂ ਨਹੀਂ ਪਿਆ ਕਰਦੀ।

ਸੋ ਉਸ ਦੇ ਵਿਚ ਕੁਝ ਬੋਲ ਕੁਬੋਲ ਦਾ ਗੁੱਸਾ ਨਾ ਕਰੋ, ਪ੍ਰੇਮਾ ਭਗਤੀ ਦੇ ਨਿਵਾਣਾਂ ਵਿਚ ਮਨ ਨੂੰ ਰੋਕੋ ਬੰਨ੍ਹ ਕੇ। ਸੋ ਜਦੋਂ ਗੁਰੂ ਦੀ ਗੋਰ ਵਿਚ ਸਮਾਅ ਜਾਂਦਾ ਹੈ ਫੇਰ ਉਸ ਦਾ ਵਰਤ ਵਰਤਾਰਾ ਸਾਰਾ ਹੀ ਗੁਰੂ ਦੇ ਨਾਲ ਜਿਵੇਂ ਸੁਰ ਦੇ ਨਾਲ ਸੁਰ ਰਲ ਜਾਂਦੀ ਹੈ ਐਸ ਤਰ੍ਹਾਂ ਰਲ ਜਾਂਦਾ ਹੈ। ਫੁਰਮਾਨ ਕਰਦੇ ਨੇ ਕਿ -

**ਦੁਇ ਦੁਇ ਅਖੀ ਆਖੀਅਨਿ ਇਕ ਦਰਸਨੁ ਦਿਸੈ।**  
**ਭਾਈ ਗੁਰਦਾਸ ਜੀ ਦੀ ਵਾਰ 9/16**

ਦੋ ਅੱਖਾਂ ਦੇਖਦੀਆਂ ਨੇ ਚੀਜ਼ ਨੂੰ, ਚੀਜ਼ਾਂ ਦੋ ਤਾਂ ਨਹੀਂ ਦਿਸਦੀਆਂ। ਜੇ ਅੱਖ ਦੇ ਕੋਏ ਵਿਚ ਉਗਲੀ ਦੇ ਦਿਓ, ਫੇਰ ਦੋ ਦਿਖਣਗੀਆਂ; ਇਕ ਚੰਦ ਨੂੰ ਦੇਖਣ ਲੱਗ ਜਾਵੇ, ਦੋ ਦਿਸਣਗੇ ਪਰ ਜੇ ਅੱਖ ਦੇ ਉਤੋਂ ਉਂਗਲੀ ਚੁੱਕ ਦਿਓ ਤਾਂ ਇਕੋ ਚੰਦ ਹੀ ਦਿਸਦਾ ਹੈ। ਦੋਏ ਅੱਖਾਂ ਨੂੰ ਇਕੋ ਦ੍ਰਿਸ਼ ਦਿਸਦਾ ਹੈ।

**ਦੁਇ ਦੁਇ ਕੰਨ ਵਖਾਣੀਅਨਿ ਇਕ ਸੁਰਤਿ ਸਲਿਸੈ।**  
**ਭਾਈ ਗੁਰਦਾਸ ਜੀ ਦੀ ਵਾਰ 9/16**

ਦੋਹੇ ਕੰਨਾਂ ਦੇ ਨਾਲ ਇਕੋ ਹੀ ਗੱਲ ਸੁਣਦਾ ਹੈ।

**ਦੁਇ ਦੁਇ ਨਦੀ ਕਿਨਾਰਿਆਂ ਪਾਰਾਵਾਰੁ ਨ ਤਿਸੈ।**  
**ਭਾਈ ਗੁਰਦਾਸ ਜੀ ਦੀ ਵਾਰ 9/16**

ਦੋ ਕਿਨਾਰੇ ਨੇ ਨਦੀ ਦੇ, ਵਿਚਾਲੇ ਪਾਣੀ ਤੁਰਿਆ ਜਾਂਦਾ ਹੈ। ਨਦੀ ਦੇ ਦੋ ਟੁਕੜੇ ਨਹੀਂ ਹੁੰਦੇ, ਨਦੀ ਇਕੋ ਹੀ ਹੈ, ਕਿਨਾਰੇ ਤਾਂ ਕਹਿਣ ਮਾਤਰ ਹੀ ਨੇ।

**ਇਕ ਜੋਤਿ ਦੁਇ ਮੂਰਤੀ ਇਕ ਸ਼ਬਦ ਸਗਿਸੈ॥**  
**ਭਾਈ ਗੁਰਦਾਸ ਜੀ ਦੀ ਵਾਰ 9/16**

ਇਕ ਜੋਤ ਹੋ ਜਾਂਦਾ ਹੈ, ਦੇਖਣ ਨੂੰ ਦੋ ਮੂਰਤੀਆਂ ਲਗਦੀਆਂ ਨੇ ਕਿ ਗੁਰੂ ਹੈ ਤੇ ਨਾਲ ਸਿੱਖ ਹੈ ਪਰ ਕਹਿੰਦੇ ਹੋਏ ਮੂਰਤੀਆਂ ਨੇ, ਇਕ ਸ਼ਬਦ ‘ਸਿਰੀਖੈ’ ਹੈ, ਇਕ ਸ਼ਬਦ ਸਾਰਖਾ ਹੈ ਜਿਸ ਦੇ ਕਰਕੇ ਦੋਏ ਜੁੜੇ ਹੋਏ ਨੇ -

**ਗਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ॥**  
**ਭਾਈ ਗੁਰਦਾਸ ਜੀ ਦੀ ਵਾਰ 9/16**

ਕਹਿੰਦੇ ਕਿਸੇ-ਕਿਸੇ ਨੂੰ ਸਮਝ ਆਉਂਦਾ ਹੈ, ਚੇਲਾ ਤੇ ਗੁਰੂ ਇਕ ਹੀ ਹੋ ਜਾਇਆ ਕਰਦੇ ਨੇ।

ਸੋ ਇਸ ਤਰ੍ਹਾਂ ਦਾ ਜੀਵਨ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਪਾਤਿਸ਼ਾਹ ਦੇ ਨਾਲ ਅਭੇਦ ਅਵਸਥਾ ਦਾ ਹੋ ਗਿਆ ਤੇ ਜਿਹੜਾ ਸਿੱਖ ਹੁੰਦਾ ਹੈ ਉਹ ਕੋਈ ਵਿਰਲਾ-ਵਿਰਲਾ ਹੁੰਦਾ ਹੈ, ਸਾਰੇ ਸਿੱਖ ਨਹੀਂ ਹੁੰਦੇ ਤੇ ਜਦੋਂ ਸਿੱਖ ਹੋ ਜਾਂਦਾ ਹੈ ਤਾਂ ਦਿੱਬ ਦਿਸ਼ਟੀ ਜਾਗ ਪੈਂਦੀ ਹੈ ਉਸ ਦੀ। ਇਕ ਤਾਂ ਸਾਡੀ ਦਿਸ਼ਟੀ ਹੈ - ‘ਚਰਮ ਦਿਸ਼ਟੀ’, ਚੰਮ ਵਾਲੀਆਂ ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ। ਇਕ ਸਾਡੇ ਅੰਦਰ ਦਿਸ਼ਟੀ ਹੋਰ ਹੈ। ਇਕ ਕੰਨ ਹੋਰ ਨੇ, ਇਕ ਰਸਨਾ ਹੋਰ ਹੈ, ਇਕ ਸਪਗਸ਼ ਹੋਰ ਹੈ। ਜਿਹੜੇ ਬੰਦਰਗੀ ਕਰਦੇ ਨੇ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਸੋਝੀ ਹੈ ਕਿ ਕੰਨ ਅੰਦਰ ਵੀ ਹਨ, ਅੰਦਰਲਾ ਕੰਨ ਜਿਹੜਾ ਹੈ ਉਹ

‘ਸ਼ਬਦ ਨਾਦ’ ਨੂੰ ਸਰਵਣ ਕਰਦਾ ਹੈ। ਜਦੋਂ ਤੱਕ ਉਥੇ ਬਿਰਤੀ ਨਹੀਂ ਪਹੁੰਚਦੀ ਉਦੋਂ ਤੱਕ ‘ਸ਼ਬਦ ਨਾਦ’ ਨਹੀਂ ਸੁਣਦਾ। ਬਾਹਰਲਾ ਕੰਨ ਕੇਵਲ ਬਾਹਰਲੀਆਂ ਆਵਾਜ਼ਾਂ ਸੁਣੇਗਾ। ਜਦੋਂ ਅੰਦਰ ਬਿਰਤੀ ਚਲੀ ਜਾਂਦੀ ਹੈ ਤਾਂ ਬਾਹਰਲੀ ਆਵਾਜ਼ ਬੰਦ ਹੋ ਜਾਂਦੀ ਹੈ ਸੁਣਨ ਤੋਂ। ਜਿਹੜੇ ਅੰਦਰਲੇ ਨੇਤਰ ਖੁੱਲ੍ਹੇ ਜਾਂਦੇ ਨੇ ਤਾਂ ਉਨ੍ਹਾਂ ਵਿਚ ਦੂਜਾ ਦਿਸਣ ਤੋਂ ਹਟ ਜਾਂਦਾ ਹੈ -

**ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ॥**  
**ਪੰਨਾ - 954**

ਇਕੋ ਵਰਤਦਾ ਨਜ਼ਰ ਆਉਂਦਾ ਹੈ -

**ਏ ਨੇਤ੍ਰਹੁ ਮੇਰਿਰੋ ਹਰਿ ਤੁਮ ਮਹਿ ਜੋਤਿ ਧਰੀ॥**  
**ਹਰਿ ਬਿਨੁ ਅਵਰੁ ਨ ਦੇਖਹੁ ਕੋਈ॥**  
**ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ॥**  
**ਏਹੁ ਵਿਸੁ ਸੰਸਾਰੁ ਤੁਮ ਦੇਖਦੇ**  
**ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ॥**

**ਪੰਨਾ - 922**

ਸੋ ਦਿੱਬਜ ਅੱਖਾਂ ਖੁੱਲ੍ਹੇਦੀਸਾਰ ਪ੍ਰਮੇਸ਼ਰ ਦੇ ਦਰਸ਼ਨ ਹੁੰਦੇ ਨੇ, ਦਿਬਜ ਕੰਨ ਖੁੱਲ੍ਹੇਦੀਸਾਰ ਉਸੇ ਵੇਲੇ ਅੰਦਰਲੇ ਨਾਦ, ਸ਼ਬਦ ਧੁਨ ਸਰਵਣ ਹੁੰਦੇ ਨੇ, ਅੰਦਰਲੀ ਰਸਨਾ ਖੁੱਲ੍ਹੇਦੀਸਾਰ ਇਕ ਅਕਹਿ ਰਸ ਮਿਲਦਾ ਹੈ। ਵਾਹਿਗੁਰੂ ਦੇ ਚਾਰ ਰੂਪ ਨੇ ਅੰਦਰ ਜਿਹੜੇ ਪ੍ਰਤੱਖ ਰੂਪ ਵਿਚ ਪਤਾ ਲੱਗ ਜਾਂਦਾ ਹੈ ਕਿ ਮੈਂ ਹੁਣ ਨੇੜੇ ਚਲਿਆ ਗਿਆ। ਜਿਵੇਂ ਜੇ ਬਰਫ ਦੇ ਪਹਾੜ ਦੇ ਨੇੜੇ ਚਲੇ ਜਾਈਏ, ਚਾਰੇ 100 ਮੀਲ ਤੇ ਹੋਈਏ, ਬਰਫ ਦੇ ਪਹਾੜ ਤੋਂ ਉਥੇ ਤੱਕ ਉਸ ਦੀ ਠੰਡ ਪਹੁੰਚਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁਰਸਿੱਖ ਪ੍ਰਮੇਸ਼ਰ ਦੇ ਨੇੜੇ ਜਾਂਦਾ ਹੈ, ਗੁਰੂ ਤੇ ਪ੍ਰਮੇਸ਼ਰ ਵਿਚ ਕੋਈ ਭੇਦ ਨਹੀਂ ਹੈ, ਸਾਧ ਸੰਗਤ ਜੀ!

**ਗੁਰੁ ਪਰਮੇਸ਼ਰੁ ਏਕੋ ਜਾਣੁ॥**

**ਪੰਨਾ - 864**

ਗੁਰੂ ਕਹਿ ਲਈ, ਪ੍ਰਮੇਸ਼ਰ ਕਹਿ ਲਈ, ਗੱਲ ਇਕੋ ਹੋਇਆ ਕਰਦੀ ਹੈ। ਕਹਿਣ ਮਾਤਰ ਵਿਚ ਫਰਕ ਹੋਇਆ ਕਰਦਾ ਹੈ। ਸੋ ਜਦੋਂ ਨੇੜੇ ਜਾਂਦਾ ਹੈ ਤਾਂ ਠੰਡ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਪ੍ਰਮੇਸ਼ਰ ਦੇ ਨੇੜੇ ਜਾਗਿਆਸੁ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਉਂਦਾ ਹੈ ਰਸ। ਦਿੱਬ ਰਸਨਾ ਜਾਗ ਪੈਂਦੀ ਹੈ ਤੇ ਉਸ ਨੂੰ ਅੰਦਰੋਂ ਹੀ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹ ਵਧਦਾ ਵਧਦਾ ਐਨਾ ਅਕਹਿ ਹੋ ਜਾਂਦਾ ਹੈ ਕਿ ਲੀਨ ਹੋ ਜਾਂਦਾ ਹੈ ਉਸ ਦੇ ਵਿਚ, ਰਸ ਤਾਰੀ ਹੋ ਜਾਂਦਾ ਹੈ, ਲਗਾਤਾਰ ਰਸ ਆਉਂਦਾ ਹੈ।

ਦੂਸਰਾ ਇਹ ਹੁੰਦਾ ਹੈ ਕਿ ਉਸ ਨੂੰ ‘ਦਿੱਬ ਸ਼ਬਦ’ ਸੁਣਨ ਲੱਗ ਜਾਂਦੇ ਨੇ। ਉਸਦੇ ਨਾਲ ਵੀ ਬਿਰਤੀ ਖੇੜੇ ਵਿਚ ਆ ਜਾਂਦੀ ਹੈ। ਮਹੀਨਿਆਂ ਬੱਧੀ ਰਸ ਰਹਿੰਦਾ ਹੈ ਉਸ ਬਿਰਤੀ ਦੇ ਅੰਦਰ, ਜਿਹੜੇ ਦਿੱਬ-ਸ਼ਬਦ ਸੁਣਦੇ ਨੇ।

ਤੀਸਰਾ ਹੋਇਆ ਕਰਦਾ ਹੈ ਦਿੱਬ ਦਿਸ਼ ਦਿਸਣ ਲੱਗ ਜਾਂਦੇ ਨੇ। ਇਨ੍ਹਾਂ ਅੱਖਾਂ ਦੇ ਨਾਲ ਉਹ ਚੀਜ਼ਾਂ ਨਹੀਂ ਦਿਸਦੀਆਂ ਜਿਹੜੀਆਂ ਦਿੱਬ-ਅੱਖਾਂ ਦੇ ਨਾਲ ਦਿਸਦੀਆਂ ਹਨ।

ਇਸ ਤੋਂ ਬਾਅਦ ਦਿਥ ਸਪਰਸ਼ ਜਾਗ ਪੈਂਦਾ ਹੈ, ਐਨੀਆਂ ਝੁਣੁਣੀਆਂ ਆਉਂਦੀਆਂ ਨੇ ਕਿ ਸਹਿ ਨਹੀਂ ਸਕਦਾ, ਐਨਾ ਰਸ ਅੰਦਰ ਵਧ ਜਾਇਆ ਕਰਦਾ ਹੈ। ਸੋ ਸਾਰੀਆਂ ਚੀਜ਼ਾਂ ਦਿਥ ਦਿਸ਼ਟੀ ਖੁੱਲ੍ਹਣ ਨਾਲ ਹੁੰਦੀਆਂ ਹਨ। ਕਹਿੰਦੇ -

**ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ॥  
ਪੰਨਾ - 30**

ਸੋ ਦਿਥ ਦਿਸ਼ਟੀ ਜਿਸ ਦੇ ਵਿਚ ਪੈਦਾ ਹੋ ਗਈ ਉਹ ਕੋਈ ਵਿਰਲਾ ਵਿਰਲਾ ਸਿੱਖ ਹੈ, ਆਏ ਪੜ੍ਹ ਲਓ -

**ਧਰਨਾ - ਸਿੱਖ ਵਿਰਲਾ ਕੋਈ ਜੀ,  
ਦਿਥ ਦਿਸ਼ਟੀ ਗੁਰ ਧਿਆਨ ਧਰ -2, 2.**

**ਦਿਥ ਦਿਸ਼ਟੀ ਗੁਰ ਧਿਆਨ ਧਰਿ ਸਿੱਖ ਵਿਰਲਾ ਕੋਈ।  
ਭਾਈ ਗੁਰਦਾਸ ਜੀ ਦੀ ਵਾਰ 9/7**

ਕਹਿੰਦੇ ਜਿਸ ਦੀ ਦਿੱਬ-ਦਿਸ਼ਟੀ ਖੁੱਲ੍ਹੀ ਹੈ ਤੇ ਗੁਰੂ ਦਾ ਧਿਆਨ ਜਿਸ ਦੇ ਅੰਦਰ ਪਰਪੰਕ ਹੋ ਗਿਆ ਉਹ ਕੋਈ ਵਿਰਲਾ-ਵਿਰਲਾ ਸਿੱਖ ਹੈ। ਇਥੇ ਸੰਕਾ ਹੋ ਜਾਂਦਾ ਹੈ ਕਿ ਗੁਰੂ ਦਾ ਧਿਆਨ ਕੀ ਹੋਇਆ ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ -

**ਗੁਰ ਮੁਰਤਿ ਗੁਰੂ ਸਬਦੁ ਹੈ.....।  
ਭਾਈ ਗੁਰਦਾਸ ਜੀ ਦੀ ਵਾਰ 24/11**

ਇਹ ਵੀ ਲਿਖਦੇ ਨੇ ਕਬਿੱਤ ਸਵੱਈਆਂ ਦੇ ਅੰਦਰ ਕਿ ਗੁਰੂ ਦਾ ਜੋ ਸਾਕਾਰ ਰੂਪ ਹੈ ਉਸ ਦਾ ਧਿਆਨ ਕਰਨਾ ਵੀ ਹੁੰਦਾ ਹੈ। ਚਾਰ ਕਿਸਮ ਦਾ ਹੋਇਆ ਕਰਦਾ ਹੈ ਧਿਆਨ। ਪਹਿਲਾ ਹੋਇਆ ਕਰਦਾ ਹੈ 'ਸਬਦ' ਦਾ ਧਿਆਨ। ਗਲਤੀ ਨਾਲ ਕਈ ਅੱਖਾਂ ਦਾ ਧਿਆਨ ਧਰਦੇ ਨੇ। ਅੱਗੇ ੧੯੯੯ ਲਿਖ ਲਿਆ ਉਸ ਦਾ ਧਿਆਨ ਧਰ ਲਿਆ ਜਾਂ 'ਵਾਹਿਗੁਰੂ' ਲਿਖ ਲਿਆ ਉਸ ਤੇ ਧਿਆਨ ਕਰਨ ਲੱਗ ਗਏ; ਇਹ ਨਹੀਂ ਹੈ। ਸ਼ਬਦ ਹਮੇਸ਼ਾ sound (ਆਵਾਜ਼, ਧੂਨੀ) ਨੂੰ ਕਹਿੰਦੇ ਨੇ। ਦੋ ਤਰ੍ਹਾਂ ਦੇ ਸ਼ਬਦ ਹੁੰਦੇ ਨੇ - ਇਕ ਆਹਤ ਸ਼ਬਦ ਹੁੰਦੇ ਨੇ, ਦੂਜੇ ਅਨਾਹਤ ਹੁੰਦੇ ਨੇ। ਪਹਿਲੇ ਹੁੰਦੇ ਨੇ ਜਿਵੇਂ ਮੈਂ ਵਜੋਂ ਤੇ ਉੱਗਲਾਂ ਰੱਖ ਕੇ ਪੱਖਾ ਫੇਰਦਾ ਹਾਂ, ਇਹ ਅਵਾਜ਼ ਕੱਢਦਾ ਹੈ, ਇਸ ਨੂੰ ਆਹਤ ਸ਼ਬਦ ਕਹਿੰਦੇ ਨੇ। ਦੂਸਰਾ ਜਿਹੜਾ ਬਗੈਰ ਵਜਾਏ ਤੋਂ ਵਜੋਂ, ਉਸ ਨੂੰ ਅਨਾਹਦ ਸ਼ਬਦ ਕਹਿੰਦੇ ਨੇ। ਜੋ ਅਨਾਹਤ ਸ਼ਬਦ ਹੈ ਜਿਵੇਂ ਗੁਰ ਮੰਤਰ ਦੀ ਧੂਨ ਹੈ ਉਸ ਵਿਚ ਧਿਆਨ ਧਰਨਾ। ਦੂਸਰਾ ਧਿਆਨ ਹੈ ਗੁਰੂ ਦੇ ਸਰੂਪ ਵਿਚ ਧਿਆਨ ਧਰਨਾ। ਐਸੀਆਂ ਸਾਖੀਆਂ ਆਉਂਦੀਆਂ ਨੇ ਕਿ ਗੁਰੂ ਸੱਤਵੇਂ ਪਾਤਿਸ਼ਾਹ ਮਹਾਰਾਜ ਅੱਜ ਦੀਵਾਨ ਦੇ ਅੰਦਰ ਸੁਸ਼ੋਭਤ ਨੇ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਕੀਰਤਨ ਦਾ ਭੋਗ ਪੈ ਗਿਆ ਪਰ ਆਪ ਉਠੇ ਨਹੀਂ। ਸੰਗਤ ਇੰਤਜ਼ਾਰ ਵਿਚ ਬੈਠੀ ਹੈ ਕਿ ਮਹਾਰਾਜ ਜੀ ਨਹੀਂ ਉਠੇ। ਜਿੰਨੀ ਦੇਰ ਤਕਰ ਆਪ ਨਹੀਂ ਤਖਤ ਤੋਂ ਉਠਦੇ ਉਨੀਂ ਦੇਰ ਤੱਕ ਸੰਗਤ ਵੀ ਉਠ ਨਹੀਂ ਸਕਦੀ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਤ ਨੇ ਸੰਗਤ ਦਾ ਉਠ ਕੇ ਜਾਣਾ ਬੇਅਦਬੀ ਦਾ ਪ੍ਰਤੀਕ ਹੋਇਆ ਕਰਦਾ ਹੈ, ਪਿੱਠ ਦੇ ਕੇ ਜਾਂਦਾ ਹੈ ਗੁਰੂ

ਨੂੰ, ਖੁਸ਼ੀ ਲੈ ਕੇ ਨਹੀਂ ਜਾਂਦਾ। ਜੇ ਮਜ਼ਬੂਰੀ ਹੈ ਕਿਸੇ ਨੂੰ ਕਿ ਪਾਤਿਸ਼ਾਹ! ਮੈਨੂੰ ਮਜ਼ਬੂਰੀ ਹੈ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਬਹੁਤ ਗਲਤ ਕਰਨ ਲੱਗਿਆ ਹਾਂ ਮੈਨੂੰ ਖਿਮਾ ਕਰੋ, ਬਖਸ਼ੇ, ਇਹ ਅੰਦਰੋਂ ਸਚਮੁੱਚ ਹੋਵੇ। ਜੇ ਐਵੇਂ ਛੱਡ ਕੇ ਤੁਰ ਜਾਓ ਤਾਂ ਬੇਅਦਬੀ ਹੋਇਆ ਕਰਦੀ ਹੈ।

ਸੋ ਸਾਰੀ ਸੰਗਤ ਬੈਠੀ ਹੈ - ਗੁਰੂ ਸੱਤਵੇਂ ਪਾਤਿਸ਼ਾਹ ਦੇ ਚਰਨਾਂ ਵਿਚ। ਸਮਾਂ ਲੰਘਦਾ ਗਿਆ, ਦਸ ਵੱਜ ਗਏ, ਗਿਆਰਾਂ ਵੱਜ ਗਏ, ਬਾਰਾਂ ਵੱਜ ਗਏ, ਲੰਗਰ ਤਿਆਰ ਹੋ ਗਿਆ, ਲਾਂਗਰੀ ਸਿੱਖ ਪ੍ਰਸ਼ਾਦਾ ਲੈ ਕੇ ਆਇਆ, ਅਰਦਾਸ ਕਰਨ ਵਾਸਤੇ ਖੜ੍ਹੇ ਨੇ। ਸਾਰੇ ਹੈਰਾਨ ਨੇ ਕਿ ਮਹਾਰਾਜ ਜੀ ਕੋਈ ਅੰਗ ਨਹੀਂ ਹਿਲਾ ਰਹੇ। ਉਸੇ ਤਰ੍ਹਾਂ ਅਚੱਲ ਬੈਠੇ ਨੇ-ਸਮਾਧੀ ਦੇ ਵਿਚ ਲੀਨ ਹੋਏ ਹੋਏ। ਚਾਰ ਵੱਜ ਗਏ, ਉਸ ਵੇਲੇ ਮਹਾਰਾਜ ਜੀ ਨੇ ਨੇਤਰ ਖੋਲ੍ਹ ਕੇ ਕਿਹਾ - ਧੰਨ ਗੁਰਸਿੱਖੀ! ਧੰਨ ਗੁਰਸਿੱਖੀ!! ਧੰਨ ਗੁਰਸਿੱਖੀ!!! ਸਾਰਿਆਂ ਦੇ ਮਨ ਦੇ ਅੰਦਰ ਖਿਆਲ ਹੋਇਆ ਕਿ ਜਾਣੀਏ ਮਹਾਰਾਜ ਜੀ ਕਿਸ ਦੇ ਬਾਰੇ ਫੁਰਮਾ ਰਹੇ ਨੇ।

ਉਸੇ ਵੇਲੇ ਬੇਨਤੀ ਕੀਤੀ, "ਪਾਤਿਸ਼ਾਹ! ਆਪ ਕਿਸ ਗੁਰਸਿੱਖ ਨੂੰ ਧੰਨ ਕਹਿ ਰਹੇ ਹੋ?"

ਕਹਿੰਦੇ, "ਪ੍ਰੇਮੀਓ! ਭਾਈ ਗੌਂਦਾ, ਕਾਬਲ ਦੇ ਅੰਦਰ ਜੋ ਗੁਰਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ, ਅੱਜ ਉਹ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦੋ ਵਜੇ ਸਾਡੇ ਚਰਨਾਂ ਦੋ ਧਿਆਨ ਵਿਚ ਲੀਨਤਾ ਦੀ ਹੱਦ ਤੱਕ ਚਲਿਆ ਗਿਆ, ਫੁਰਨੇ ਤੋਂ ਉਪਰ ਹੋ ਗਿਆ ਤੇ ਸਾਡੇ ਚਰਨ ਫੜ ਲਏ। ਜੇ ਅਸੀਂ ਸਿੱਖ ਤੋਂ ਚਰਨ ਛੱਡਾਉਂਦੇ ਹਾਂ ਤਾਂ ਸਿੱਖ ਨੂੰ ਦੁਖ ਹੁੰਦਾ ਹੈ, ਉਸ ਦੀ ਬਿਰਤੀ ਟੁਟਦੀ ਹੈ। ਸੋ ਇਸ ਕਰਕੇ ਅਸੀਂ ਚਾਰ ਵਜੇ ਤੱਕ ਬੈਠੇ ਰਹੋ, ਹੁਣ ਸਿੱਖ ਨੇ ਨੇਤਰ ਖੋਲ੍ਹੇ ਨੇ ਸੋ ਅਸੀਂ ਉਸ ਗੁਰਸਿੱਖ ਦਾ ਸਿਦਕ ਦੇਖ ਕੇ - ਧੰਨ ਗੁਰਸਿੱਖੀ! ਧੰਨ ਗੁਰਸਿੱਖੀ!! ਆਖਿਆ ਹੈ।

ਸੋ ਇਹ ਧਿਆਨ ਹੁੰਦਾ ਹੈ ਗੁਰੂ ਦਾ, ਸਾਕਾਰ ਦਾ। ਇਕ ਵਾਰ ਸਾਰੇ ਪਹਾੜੀ ਰਾਜਿਆਂ ਦੀ ਬੈਠਕ ਹੋ ਰਹੀ ਹੈ ਕਿ ਗੁਰੂ ਗੋਬਿੰਦ ਸਿੱਖ ਜੀ ਤੇ ਹਮਲਾ ਕਰਕੇ ਹੁਣੇ ਹੀ ਇਨ੍ਹਾਂ ਨੂੰ ਜਾਂ ਤਾਂ ਫੜ ਲਿਆ ਜਾਵੇ ਤੇ ਜਾਂ ਕੱਢ ਦਿੱਤਾ ਜਾਵੇ, ਜੇ ਬਹੁਤੀ ਦੇਰ ਰਹਿ ਗਏ ਤਾਂ ਤਾਕਤ ਫੜ ਜਾਣਗੇ। ਤਾਂ ਉਸ ਵੇਲੇ ਇਕ ਸਿਆਣਾ ਵਜੀਰ ਜਿਸ ਦਾ ਨਾਂ ਦੇਵੀ ਦਾਸ ਹੈ, ਉਸ ਸਭਾ ਵਿਚ ਬੈਠਾ ਹੈ। ਵਜੀਰ ਦਾ ਫਰਜ਼ ਹੁੰਦਾ ਹੈ ਕਿ ਜੇ ਰਾਜਾ ਗਲਤ ਜਾ ਰਿਹਾ ਹੋਵੇ ਤਾਂ ਉਹ ਬੇਨਤੀ ਕਰਦਾ ਹੈ, ਹੋਰ ਤਾਂ ਉਸ ਦੇ ਵਸ ਵਿਚ ਨਹੀਂ ਹੁੰਦਾ, ਬੇਨਤੀ ਕਰਨੀ ਉਸ ਦਾ ਕਰਤੱਵ ਹੁੰਦਾ ਹੈ, ਸੱਚੀ ਗੱਲ ਉਸ ਨੇ ਕਹਿ ਦੇਣੀ ਹੈ, ਮੰਨਣਾ ਨਾ ਮੰਨਣਾ ਗਜੇ ਦਾ ਕੰਮ ਹੈ। ਉਹ ਵੱਡਾ ਵਜੀਰ ਸੀ। ਸੋ ਉਠ ਕੇ ਉਸ ਨੇ ਸਾਰੀ ਮੀਟਿੰਗ ਦੇ ਵਿਚ ਕਿਹਾ ਕਿ ਮੇਰੀ ਇਕ ਬੇਨਤੀ ਆਪ ਸਰਵਣ ਕਰ ਲਓ ਧਿਆਨ ਦੇ ਕੇ ਤੇ ਮੰਨੋ ਨਾ ਮੰਨੋ, ਇਹ ਆਪ ਦਾ ਕੰਮ ਹੈ। ਸੋ ਉਸ ਵੇਲੇ ਬੇਨਤੀ ਕਰੀ ਤੇ ਕਹਿਣ ਲੱਗਿਆ, "ਮਹਾਰਾਜ! ਤੁਸੀਂ ਇਹ ਦੇਖੋ ਕਿ ਇਹ ਗੱਦੀ ਕਿਨ੍ਹਾਂ ਦੀ ਹੈ। ਇਹ ਗੱਦੀ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਹੈ, ਜੋ ਸੁਲਾਕੁਲ ਨੇ, ਜਿਨ੍ਹਾਂ ਦੀ ਦਿਸ਼ਟੀ

ਦੇ ਅੰਦਰ -

ਨਾ ਕੋ ਬੈਗੀ ਨਹੀਂ ਬਿਗਾਨਾ  
ਸਗਲ ਸੰਗਿ ਹਮ ਕਉ ਬਨਿ ਆਈ॥ ਪੰਨਾ - 1299

ਕੋਈ ਦੂਜਾ ਹੈ ਹੀ ਨਹੀਂ, ਉਹ ਸਾਰਿਆਂ ਨੂੰ ਹੀ ਆਪਣਾ ਆਪ ਕਹਿੰਦੇ ਨੇ, ਸਾਰਿਆਂ ਨੂੰ ਪਿਆਰ ਕਰਦੇ ਨੇ ਤੇ ਹਰ ਵਕਤ ਅਰਦਾਸ ਤੋਂ ਬਾਅਦ ਕਹਿੰਦੇ ਨੇ -

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥  
ਉਹ ਭਲੇ ਨੇ।

ਉਨ੍ਹਾਂ ਨੇ ਕਰਕੇ ਦਿਖਾ ਦਿੱਤਾ। ਗੁਰੂ ਛੇਵੇਂ ਪਾਤਸ਼ਾਹ ਨੂੰ ਜਹਾਂਗੀਰ ਦੀ ਕੈਦ ਦੇ ਅੰਦਰ ਗਵਾਲੀਅਰ ਵਿਚ ਬੜਾ ਸਮਾਂ ਹੋ ਗਿਆ। ਉਸ ਤੋਂ ਬਾਅਦ ਕੁਝ ਐਸੇ ਕੌਤਕ ਵਰਤੇ ਜਿਨ੍ਹਾਂ ਕਰਕੇ ਉਸ ਨੂੰ ਗੁਰੂ ਮਹਾਰਾਜ ਜੀ ਨੂੰ ਰਿਹਾਅ ਕਰਨਾ ਪਿਆ। ਜਦੋਂ ਮਹਾਰਾਜ ਜੀ ਤਿਆਰ ਹੋਏ ਤਾਂ ਵੇਖਿਆ ਕਿ ਉਸੀ ਕਿਲ੍ਹੇ ਵਿਚ ਹਿੰਦੇਸਤਾਨ ਦੇ ਬਵੰਜਾ ਰਾਜੇ ਫੜ-ਫੜ ਕੇ ਉਮਰਾਂ ਵਾਸਤੇ ਭੋਰਿਆਂ ਵਿਚ ਸੁੱਟੇ ਹੋਏ ਸਨ। ਉਹ ਬਹੁਤ ਦੁਖੀ ਹੋ ਰਹੇ ਸਨ, ਕੋਈ ਸਾਧਨ ਨਹੀਂ ਸੀ ਬਣਦਾ ਕਿ ਛੁਟ ਜਾਣ। ਉਸ ਵੇਲੇ ਮਿਲ ਕੇ ਉਨ੍ਹਾਂ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ, “ਪਾਤਸ਼ਾਹ! ਸਾਡਾ ਕਦੋਂ ਉਧਾਰ ਹੋਏਗਾ? ਆਪ ਤਾਂ ਜਮਦੂਤਾਂ ਤੋਂ ਛੁਡਾ ਦਿੰਦੇ ਹੋ। ਆਹ ਤਾਂ ਦੁਨੀਆਂ ਦੇ ਅੰਦਰ ਹੈ, ਆਪ ਕਿਰਪਾ ਕਰੋ।”

ਮਹਾਰਾਜ ਜੀ ਨੇ ਹਰਦਾਸ ਦਰੋਗੇ ਨੂੰ ਕਿਹਾ ਕਿ ਭਾਈ! ਅਸੀਂ ਨਹੀਂ ਜਾਣਾ ਬਾਹਰ। ਜਹਾਂਗੀਰ ਨੂੰ ਕਹਿ ਦਿਓ, ਅਸੀਂ ਨਹੀਂ ਜਾਣਾ ਗਵਾਲੀਅਰ ਤੋਂ ਬਾਹਰ। ਉਸ ਨੇ ਜਾ ਕੇ ਬੇਨਤੀ ਕਰ ਦਿੱਤੀ ਤੇ ਓਧਰ ਜਹਾਂਗੀਰ ਐਨਾ ਮਜਬੂਰ ਹੈ ਕਿ ਉਸ ਨੂੰ ਉਹ ਛੁਡਣੇ ਪੈਣੇ ਨੇ। ਕਹਿੰਦਾ ਕਿ ਕੀ ਗੱਲ ਹੈ, ਉਹ ਜਾਂਦੇ ਕਿਉਂ ਨਹੀਂ? ਅਜਾਈ ਤਾਂ ਸਾਰੀ ਦੁਨੀਆਂ ਚਾਹੁੰਦੀ ਹੈ, ਕੌਣ ਹੈ ਜਿਹੜਾ ਕਹੇ ਕਿ ਮੈਂ ਕੈਦ ਵਿਚ ਰਹਿਣਾ ਹੈ, ਕੋਈ ਨਹੀਂ ਕਹਿੰਦਾ, ਸਾਰੇ ਨਿਕਲ ਕੇ ਬਾਹਰ ਆਉਣਾ ਚਾਹੁੰਦੇ ਨੇ ਤੇ ਪੁਛੋ ਕਾਰਨ ਕੀ ਹੈ? ਮਹਾਰਾਜ ਜੀ ਕੋਲ ਆ ਕੇ ਬੇਨਤੀ ਕਰੀ।

ਮਹਾਰਾਜ ਜੀ ਕਹਿਣ ਲੱਗੇ, “ਜਿੰਨੀ ਦੇਰ ਤੱਕ ਇਹ ਬਵੰਜਾ ਰਾਜੇ ਨਹੀਂ ਛੁਟਦੇ, ਉਨਾ ਚਿਰ ਅਸੀਂ ਵੀ ਬਾਹਰ ਨਹੀਂ ਜਾਂਦੇ।”

ਉਨ੍ਹਾਂ ਨੇ ਜਹਾਂਗੀਰ ਨੂੰ ਕਹਿ ਦਿੱਤਾ। ਜਹਾਂਗੀਰ ਨੇ ਬੜਾ ਸੋਚਿਆ ਕਿ ਯੁੱਧ ਜੰਗ ਕਰਕੇ ਰਾਜੇ ਕਾਬੂ ਕੀਤੇ ਨੇ। ਜੇ ਛੱਡ ਦਿੱਤੇ ਤਾਂ ਇਹ ਫੇਰ ਜਾ ਕੇ ਫੜੂਰ ਪਾਉਣਗੇ, ਫੇਰ ਵਿਦਰੋਹ ਕਰਨਗੇ। ਕਿੰਨੇ ਬੰਦੇ ਮਰ ਚੁੱਕੇ ਨੇ ਇਨ੍ਹਾਂ ਨੂੰ ਫੜਨ ਵਾਸਤੇ ਉਡਾ ਹੀ ਕੰਮ ਫੇਰ ਹੋ ਜਾਏਗਾ ਤੇ ਦੌ-ਚਿੱਤੀ ਵਿਚ ਪਿਆ ਹੋਇਆ ਹੈ। ਅਖੀਰ ਇਕ ਤਰੀਕਾ ਕੱਢ ਲਿਆ। ਕਹਿਣ ਲੱਗਿਆ ਕਿ ਮਹਾਰਾਜ ਜੀ ਨੂੰ ਕਹਿ ਦਿਓ ਕਿ ਸਾਨੂੰ ਕੋਈ ਇਤਰਾਜ ਨਹੀਂ, ਜਿੰਨੇ ਤੁਹਾਡਾ ਪੱਲਾ ਫੜ ਕੇ ਬਾਹਰ ਆ ਜਾਣ, ਉਨ੍ਹਾਂ ਨੂੰ ਛੱਡ ਦਿੱਤਾ ਜਾਏਗਾ। ਹੁਣ ਚੌਲੇ ਦੇ ਕਿੰਨੇ ਕੁ ਪੱਲੇ ਹੁੰਦੇ ਨੇ ਤੇ ਕਿੰਨੇ ਕੁ ਬੰਦੇ ਫੜ ਸਕਦੇ ਨੇ। ਜੇ ਭੀੜੇ-ਭੀੜੇ ਹੋ ਕੇ ਆਉਣ ਤਾਂ ਦਸ ਪੰਦਰਾਂ ਤੋਂ ਵੱਧ ਨਹੀਂ ਫੜ ਸਕਦੇ।

ਸੋ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਸਾਡੇ ਲਈ ਬਵੰਜਾ ਕਲੀਆਂ ਵਾਲਾ ਚੌਲਾ ਬਣਵਾਓ। ਅੱਜ ਕੱਲ੍ਹ ਉਹ ਘੁਡਾਣੀ ਪਿਆ ਹੈ ਰਾੜੇ ਸਾਹਿਬ ਦੇ ਨੇੜੇ, 52 ਕਲੀਆਂ ਨੇ, ਬਹੁਤ ਚੌੜਾ ਹੈ ਹੇਠੋਂ, ਉਤੋਂ ਬਿਲਕੁਲ ਫਿੱਟ ਹੈ। ਸੋ ਉਸ ਵੇਲੇ 52 ਕਲੀਆਂ ਫੜੀਆਂ ਤੇ ਸਾਰੇ ਰਾਜੇ ਬਾਹਰ ਆ ਗਏ।

ਤੇ ਕਹਿਣ ਲੱਗੇ ਭੀਮ ਚੰਦ ਨੂੰ ਕਿ ਜਿਹੜਾ ਐਸਾ ਗੁਰੂ ਹੈ, ਉਸ ਦੇ ਪੋਤੇ ਨੇ ਗੁਰੂ ਗੋਬਿੰਦ ਸਿੰਘ, ਤੇ ਉਹ ਇਹ ਕਹਿੰਦੇ ਨੇ ਕਿ ਅਸੀਂ ਕਿਸੇ ਦੀ ਇਕ ਇੰਚ ਜ਼ਮੀਨ ਨਹੀਂ ਦੱਬਣੀ, ਕਿਸੇ ਦਾ ਰਾਜ ਨਹੀਂ ਦੱਬਣਾ, ਅਸੀਂ ਤਾਂ ਆਏ ਹੀ ਇਸ ਕਰਕੇ ਹਾਂ ਕਿ ਬੰਦਰੀ ਕਰਨ ਵਾਲੇ ਧਰਮੀ ਪੁਰਸ਼ਾਂ ਦਾ ਉਧਾਰ ਕਰਨਾ ਹੈ, ਉਹ ਵਧਾਉਣੇ ਹਨ ਤੇ ਜਿਹੜੇ ਥੋਟੀ ਮੱਤ ਵਾਲੇ ਅਧਰਮੀ ਨੇ ਇਨ੍ਹਾਂ ਦਾ ਸੰਘਾਰ ਕਰਨਾ ਚਾਹੇ ਸ਼ਸਤਰ ਨਾਲ ਹੋਵੇ, ਚਾਹੇ ਉਪਦੇਸ਼ ਨਾਲ ਹੋਵੇ, ਕਿਸੇ ਵੀ ਤਰੀਕੇ ਨਾਲ ਹੋਵੇ ਪਰ ਤੁਸੀਂ ਇਹ ਦੇਖੋ ਕਿ ਕੀ ਅੱਜ ਤੱਕ ਗੁਰੂ ਗੋਬਿੰਦ ਸਿੰਘ ਕਦੇ ਕਿਸੇ ਤੇ ਚੜ੍ਹ ਕੇ ਗਏ ਨੇ? ਕੋਈ ਪਿੰਡ ਲੁਟਿਆ ਹੈ ਇਨ੍ਹਾਂ ਨੇ ਜਾ ਕੇ? ਕਿਸੇ ਰਾਜੇ ਤੇ ਜਾ ਕੇ ਹੱਲਾ ਕਰਿਆ ਹੈ? ਤੁਸੀਂ ਚੜ੍ਹ-ਚੜ੍ਹ ਕੇ ਜਾਂਦੇ ਹੋ ਤੇ ਉਹ ਤੁਹਾਡਾ ਮੁਕਾਬਲਾ ਕਰਦੇ ਨੇ ਤੇ ਫੇਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਤੁਹਾਡੀਆਂ ਫੌਜਾਂ ਨੱਠ ਜਾਂਦੀਆਂ ਨੇ ਉਸ ਵੇਲੇ ਉਹ ਬਿਲਕੁਲ ਵਾਰ ਨਹੀਂ ਕਰਦੇ। ਤੁਸੀਂ ਦੇਖਿਆ ਹੀ ਹੋਏਗਾ ਲੜਾਈ ਦੇ ਅੰਦਰ, ਜੇ ਸ਼ਸਤਰ ਟੁੱਟ ਜਾਂਦਾ ਹੈ ਤਾਂ ਉਹ ਕਦੇ ਵਾਰ ਨਹੀਂ ਕਰਦੇ ਸਗੋਂ ਕਹਿੰਦੇ ਜਾਹ! ਸ਼ਸਤਰ ਲੈ ਕੇ ਆ, ਫੇਰ ਤੇਰੇ ਨਾਲ ਲੜਾਂਗੇ।

ਜਖਮੀ ਹੋ ਕੇ ਗਿਰ ਜਾਂਦਾ ਹੈ, ਗਰਦਨ ਵੱਡ ਸਕਦੇ ਨੇ ਜਦ ਧਰਤੀ ਤੇ ਗਿਰਿਆ। ਕਦੇ ਨਹੀਂ ਵਾਰ ਕਰਦੇ, ਉਥੇ ਹੀ ਛੱਡ ਜਾਂਦੇ ਨੇ ਤੇ ਆਪਣੀਆਂ ਫੌਜਾਂ ਸ਼ਾਮ ਨੂੰ ਆਪ ਜਾ ਕੇ ਚੁੱਕ ਕੇ ਲਿਆਉਂਦੇ ਨੇ। ਐਨੇ ਵੱਡੇ ਅਸੂਲਾਂ ਦੇ ਮਾਲਕ ਉਹ ਤਾਂ ਸੁਲਾਭਲ ਨੇ। ਤੁਸੀਂ ਸੋਚੋ ਤਾਂ ਸਹੀ ਕਿ ਕਿਹਦੇ ਨਾਲ ਲੜਾਈ ਕਰਦੇ ਹੋ।

ਫੇਰ ਦੂਜਾ ਪੱਖ ਲੈ ਲਓ, ਉਹ ਕਹਿੰਦੇ ਨੇ ਵਿਚੇਸ਼ੀਆਂ ਨੇ ਇਥੇ ਆ ਕੇ ਰਾਜ ਕਰ ਲਿਆ। ਇਥੇ ਦੀ ਜੋ ਸੰਸਕ੍ਰਿਤੀ ਸੀ - ਪੰਜ ਚਾਰ ਹਜ਼ਾਰ ਸਾਲ ਪਹਿਲਾਂ, ਉਸ ਨੂੰ ਵਧਾਉਣ ਵਾਸਤੇ ਕਿੰਨੇ ਇਨ੍ਹਾਂ ਨੇ ਯਤਨ ਕੀਤੇ ਨੇ, ਕਿੰਨਾ ਸਾਹਿਤ ਤਿਆਰ ਕਰਿਆ ਹੈ। ਕਿਸ ਤਰ੍ਹਾਂ ਦੇ ਨਾਲ ਇਹ ਜੀਵਨ ਉਚੇ ਕਰ ਰਹੇ ਨੇ ਤੇ ਤੁਸੀਂ ਇਕ ਦਮ ਉਨ੍ਹਾਂ ਦੇ ਮਗਰ ਪਏ ਹੋਏ ਹੋ, ਤੇ ਉਨ੍ਹਾਂ ਦੇ ਕੰਮਾਂ ਵਿਚ ਰੁਕਾਵਟ ਪਾ ਰਹੇ ਹੋ।

ਜਦੋਂ ਐਨੇ ਬਚਨ ਸੁਣੇ ਤਾਂ ਸਾਰਿਆਂ ਨੂੰ ਗੁੱਸਾ ਚੜ੍ਹ ਗਿਆ। ਉਹ ਕਹਿਣ ਲੱਗੇ ਕਿ ਇਹ ਜੁਰੂ ਜਸ਼ ਹੈ ਉਨ੍ਹਾਂ ਦਾ ਤੇ ਅਸੀਂ ਦੁਸ਼ਮਣ ਕਹਿੰਦੇ ਹਾਂ ਤੇ ਇਹ ਸਾਡੇ ਉਪਰ ਦੀ ਲਿਆਉਂਦਾ ਹੈ ਤੇ ਜਸ਼ ਨੂੰ ਜਸ਼ਾਂ ਵਾਲੀ ਸਜ਼ਾ ਦਿਓ। ਸਜ਼ਾ ਵੀ ਦੱਸ ਦਿੱਤੀ ਕਿ ਇਸ ਦੀਆਂ ਅੱਖਾਂ ਦੇ ਅੰਦਰ ਸਿਲਾਈਆਂ ਫੇਰ ਕੇ, ਅੰਨ੍ਹਾ ਕਰਕੇ ਇਸ ਨੂੰ ਪਹਾੜ ਦੀ ਚੋਟੀ ਤੋਂ ਧੱਕਾ ਦੇ ਦਿਓ।

ਉਹ ਕਹਿੰਦਾ, “ਠੀਕ ਹੈ! ਤੁਹਾਡੀ ਮਰਜ਼ੀ! ਮੈਂ ਤਾਂ ਕੰਮ ਦੀ ਗੱਲ ਦੱਸੀ ਹੈ। ਮੇਰਾ ਕਰਤੱਵ ਹੈ ਸੱਚ ਬੋਲਣਾ ਤੇ ਸਾਵਧਾਨ ਕਰ ਦੇਣਾ। ਗੁਰੂ ਗੋਬਿੰਦ ਸਿੰਘ ਜੀ ਨਾਲ ਲੜ ਕੇ ਤੁਸੀਂ ਖਟੋਗੇ ਕੁਝ ਨਹੀਂ। ਇਕ ਵੱਡੇ ਭਾਰੇ ਧਰਮ ਦੇ ਖਿਲਾਫ ਜਿਸ ਧਰਮ ਦਾ ਜੀਵਨ ਆ ਰਿਹਾ ਹੈ ਉਸ ਦੇ ਵਿਚ ਰੁਕਾਵਟ ਬਣੋਗਾ।

ਉਸ ਨੇ ਬੜੀਆਂ ਮਿਸਾਲਾਂ ਪਿਛਲੇ ਇਤਿਹਾਸਾਂ ਦੀਆਂ ਦਿੱਤੀਆਂ ਪਰ ਕਿਸੇ ਨੇ ਨਾ ਸੁਣੀ। ਅਖੀਰ ਬੰਨ੍ਹ ਲਿਆ ਤੇ ਜੱਲਾਦਾਂ ਨੂੰ ਹੁਕਮ ਦਿੱਤਾ ਕਿ ਗਰਮ ਕਰਕੇ ਸਿਲਾਈਆਂ ਇਸ ਦੀਆਂ ਅੱਖਾਂ ਵਿਚ ਫੇਰ ਦਿਓ ਤਾਂ ਜੋ ਜੋਤੀ ਅੱਖਾਂ ਦੀ ਜਾਂਦੀ ਰਹੇ ਤੇ ਫੇਰ ਪਹਾੜ ਦੀ ਚੋਟੀ ਤੋਂ ਧੱਕਾ ਦੇ ਦਿਓ, ਆਪੇ ਖੱਡਾਂ ਵਿਚ ਗਿਰ ਕੇ ਮਰ ਜਾਏਗਾ। ਉਹ ਕਹਿਣ ਲੱਗਿਆ, “ਮਹਾਰਾਜ! ਮੇਰੀ ਡਿਊਟੀ ਹੈ, ਮੈਂ ਪ੍ਰਾਣ ਮੰਤਰੀ ਹਾਂ, ਮੈਂ ਦੱਸਣਾ ਹੈ ਕਿ ਇਥੇ ਗਲਤ ਹੈ ਜਾਂ ਠੀਕ ਹੈ, ਮੰਨਣਾ ਤੁਹਾਡਾ ਕੰਮ ਹੈ।”

ਅਖੀਰ ਪਹਿਰੇਦਾਰ ਲੈ ਗਏ, ਪਹਾੜ ਤੇ ਲੈ ਗਏ। ਜੱਲਾਦ ਜਾਣੂ-ਪਛਾਣੂ ਨੇ, ਅੰਦਰੋਂ ਬੜਾ ਦਰਦ ਹੈ ਉਨ੍ਹਾਂ ਨੂੰ, ਪਰ ਹੁਕਮ ਦੀ ਤੁਅਮੀਲ ਕਰਨੀ ਉਨ੍ਹਾਂ ਦਾ ਫਰਜ਼ ਬਣਦਾ ਹੈ।

ਸੋ ਉਸ ਵੇਲੇ ਦੇਵੀ ਦਾਸ ਨੇ ਦੱਸਿਆ, ਕਹਿਣ ਲੱਗਿਆ, “ਦੇਖੋ ਪ੍ਰੇਮੀਓ! ਤੁਹਾਨੂੰ ਹੈ ਹੁਕਮ ਤੇ ਤੁਹਾਡੇ ਤੇ ਕੋਈ ਦੋਸ਼ ਨਹੀਂ ਹੈ ਪਰ ਇਕ ਗੱਲ ਕਰਿਓ, ਮੈਨੂੰ ਬੋੜਾ ਜਿਹਾ ਚਿਰ ਇਕਾਗਰ ਚਿੱਤ ਹੋ ਲੈਣ ਦਿਓ ਤੇ ਜਦੋਂ ਮੈਂ ਸਿਰ ਨਿਵਾਵਾਂਗਾ।

ਉਸ ਤੋਂ ਬਾਅਦ ਜਦੋਂ ਮੈਂ ਸਿਰ ਉਪਰ ਕਰਾਂਗਾ, ਉਸ ਵੇਲੇ ਤੁਸੀਂ ਮੇਰੀਆਂ ਅੱਖਾਂ ਵਿਚ ਸਿਲਾਈਆਂ ਫੇਰ ਦਿਓ, ਉਨਾਂ ਚਿਰ ਗਰਮ ਕਰਨੀਆਂ ਰੱਖ ਦਿਓ।”

ਸਿਲਾਈਆਂ ਗਰਮ ਕਰਨੀਆਂ ਰੱਖ ਦਿੱਤੀਆਂ ਤੇ ਉਹ ਇਕ ਚਿੱਤ ਹੋ ਗਿਆ। ਪਹੁੰਚਿਆ ਕਿਥੇ - ਉਸੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ। ਚਰਨਾਂ ਕਮਲਾਂ ਦਾ ਧਿਆਨ ਧਰਿਆ ਹੋਇਆ ਹੈ, ਹੱਥ ਬੰਨ੍ਹੇ ਹੋਏ ਨੇ। ਪਾਤਿਸ਼ਾਹ! ਤੂੰ ਹੀ ਹੁਣ ਰੱਖਿਆ ਕਰਨੀ ਹੈ, ਹੋਰ ਨਹੀਂ ਕੋਈ ਰੱਖ ਸਕਦਾ। ਤੂੰ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ, ਤੱਤੇ ਬੰਮ੍ਬਾਂ ਤੋਂ, ਜਦੋਂ ਅੱਗ ਦੇ ਵਿਚ ਬਠਾਇਆ ਗਿਆ ਉਦੋਂ ਰੱਖਿਆ ਕੀਤੀ ਤੇ ਹੋਰ ਬੇਅੰਤ ਭਗਤਾਂ ਦੀ ਤੂੰ ਰੱਖਿਆ ਕਰੀ, ਮੈਂ ਵੀ ਤੇਰੀ ਸ਼ਰਨ ਵਿਚ ਹਾਂ। ਸੋ ਉਸ ਵੇਲੇ ਜਦੋਂ ਉਸ ਨੇ ਨਮਸ਼ਕਾਰ ਕਰਕੇ ਸੀਸ ਉਤੇ ਚੁਕਿਆ ਤਾਂ ਸਿਲਾਈਆਂ ਅੱਖਾਂ ਦੇ ਵਿਚ ਫੇਰ ਦਿੱਤੀਆਂ। ਸਾਂ-ਸਾਂ ਹੋਈ, ਜਲਣ ਦੀ ਅਵਾਜ਼ ਆਈ, ਨੇਤਰ ਬੰਦ ਨੇ। ਉਨ੍ਹਾਂ ਨੇ ਆਪਸ ਵਿਚ ਸਲਾਹ ਕਰੀ ਕਿ ਆਪਾਂ ਕੀ ਧੱਕਾ ਦੇਈਏ, ਇਹ ਐਸੀ ਬਿਖੜੀ ਪਹਾੜੀ ਤੇ ਚੜ੍ਹਾ ਹੋਇਆ ਹੈ ਇਸ ਨੇ ਆਪੇ ਹੀ ਗਿਰ ਜਾਣਾ ਹੈ। ਅਸੀਂ ਕਹਿ ਦਿਆਂਗੇ ਅਸੀਂ ਧੱਕਾ ਦੇ ਦਿੱਤਾ ਸੀ। ਉਹ ਚਲੇ ਗਏ ਪਰ ਉਹ ਉਸੇ ਤਰ੍ਹਾਂ ਅੱਖਾਂ ਬੰਦ ਕਰਕੇ ਬੈਠਾ ਹੈ, ਚਰਨਾਂ ਦਾ ਐਨਾ ਅਨੰਦ ਆ ਰਿਹਾ ਹੈ ਜਿਹੜਾ ਦੱਸਿਆ ਨਹੀਂ ਜਾ ਸਕਦਾ -

**ਕਥੀਰ ਚਰਨ ਕਮਲ ਕੀ ਮਉਜ ਕੌ ਕਹਿ ਕੈਸੇ ਉਨਮਾਨ॥  
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨ॥**

**ਪੰਨਾ - 1370**

ਜਿਸ ਵਕਤ ਨੇਤਰ ਬੋਲੇ, ਹੈਰਾਨ ਹੋ ਗਿਆ ਕਿ ਮੈਨੂੰ ਤਾਂ ਸਭ ਕੁਝ ਦਿਸਦਾ ਹੈ, ਮੇਰੀਆਂ ਅੱਖਾਂ ਨੂੰ ਤਾਂ ਕੁਝ ਨਹੀਂ ਹੋਇਆ, ਨਾ ਕੋਈ ਤਕਲੀਫ ਹੋਈ ਹੈ, ਨਾ ਅੱਖਾਂ ਅੰਨ੍ਹੀਆਂ ਹੋਈਆਂ ਹਨ। ਉਸ ਵੇਲੇ ਬਿਲਾਸਪੁਰ ਵੱਲ ਪਿੱਠ ਕਰ ਲਈ ਤੇ ਅੰਦਪੁਰ ਸਾਹਿਬ ਵੱਲ ਨੂੰ ਮੂੰਹ ਕਰ ਲਿਆ। ਚਲਦਾ ਚਲਦਾ ਅੰਦਪੁਰ ਸਾਹਿਬ ਆਇਆ, ਕਿੰਨਾ ਅੰਨੰਦ ਹੈ ਉਸ ਦੇ ਹਿਰਦੇ ਦੇ ਅੰਦਰ, ਕਿੰਨਾ ਸੁਕਰਨਾ ਹੈ ਉਸ ਦੇ ਹਿਰਦੇ ਦੇ ਅੰਦਰ, ਉਸ ਦਾ ਅੰਦਾਜਾ ਅਸੀਂ ਨਹੀਂ ਲਾ ਸਕਦੇ। ਗੁਰੂ ਦਸਮੇਸ਼ ਪਿਤਾ ਦੇ ਮਹਿਲਾਂ ਦੇ ਸਾਹਮਣੇ ਪਹੁੰਚ ਗਿਆ ਤੇ ਬੇਨਤੀ ਕੀਤੀ ਕਿ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਉਹ ਕਹਿਣ ਲੱਗੇ ਕਿ ਅੱਜ ਪਾਤਿਸ਼ਾਹ ਬਾਹਰ ਨਹੀਂ ਆਏ, ਅੰਦਰ ਹੀ ਨੇ ਤੇ ਅਸੀਂ ਬੇਨਤੀ ਕਰ ਦਿੰਦੇ ਹਾਂ। ਉਨ੍ਹਾਂ ਨੇ ਬੇਨਤੀ ਕਰੀ ਕਿ ਮਹਾਰਾਜ! ਬਿਲਾਸਪੁਰ ਦਾ ਵਜੀਰ ਆਇਆ ਹੈ।

ਮਹਾਰਾਜ ਜੀ ਕਹਿੰਦੇ, “ਅੰਦਰ ਲੈ ਆਓ।”

ਅੰਦਰ ਲੈ ਆਏ ਜਿਥੇ ਆਪ ਬਿਰਾਜਮਾਨ ਸੀ ਤੇ ਹੈਰਾਨ ਹੋ ਗਿਆ ਕਿ ਮਹਾਰਾਜ ਜੀ ਦੇ ਚਰਨਾਂ ਤੇ ਪੱਟੀਆਂ ਬੰਨ੍ਹੀਆਂ ਹੋਈਆਂ ਨੇ ਤੇ ਵਿਚੋਂ ਖੂਨ ਸਿਮਿਆ ਹੋਇਆ ਹੈ। ਉਸ ਵੇਲੇ ਹਿਰਦਾ ਕੰਬਿਆ ਕਿ ਮਨਾ! ਤੂੰ ਚਰਨਾਂ ਦਾ ਧਿਆਨ ਧਰਿਆ ਤੇ ਤਾਂ ਇਹ ਗੱਲ ਹੋਈ।

ਸੋ ਉਸ ਵੇਲੇ ਨਮਸਕਾਰ ਕੀਤੀ ਤੇ ਕਿਹਾ, “ਪਾਤਿਸ਼ਾਹ! ਚਰਨਾਂ ਤੇ ਖੂਨ ਦੇ ਧੱਬੇ ਕਿਉਂ ਨੇ?” ਮਹਾਰਾਜ ਜੀ ਮੁਸਕਰਾਏ ਤੇ ਕਹਿਣ ਲੱਗੇ, “ਦੇਵੀ ਦਾਸ! ਕਿਸੇ ਪ੍ਰੈਮੀ ਨੇ ਸਾਡੇ ਚਰਨਾਂ ਦਾ ਧਿਆਨ ਧਰ ਲਿਆ, ਉਸ ਦੀਆਂ ਅੱਖਾਂ ਵਿਚ ਸਿਲਾਈਆਂ ਫਿਰਨੀਆਂ ਸਨ। ਸੋ ਉਹ ਉਸ ਦੀਆਂ ਅੱਖਾਂ ਵਿਚ ਨਹੀਂ ਫਿਰੀਆਂ, ਉਹ ਸਾਡੇ ਚਰਨਾਂ ਨਾਲ ਲੱਗੀਆਂ ਆ ਕੇ।”

ਤੀਸਰਾ, ਇਤਿਹਾਸ ਇਹ ਦਸਦਾ ਹੈ ਕਿ ਭਾਈ ਬਿਧੀ ਚੰਦ ਜਦੋਂ ਪੱਟੀ ਤੋਂ ਦੁਸ਼ਾਲੇ ਲੈ ਕੇ ਆਇਆ ਤੇ ਚਾਰੇ ਪਾਸਿਓਂ ਘਰ ਗਿਆ ਤਾਂ ਉਸ ਨੇ ਗੁਰੂ ਛੇਵੇਂ ਪਾਤਿਸ਼ਾਹ ਦਾ ਧਿਆਨ ਧਰ ਕੇ ਭੱਠ ਵਿਚ ਛਾਲ ਮਾਰੀ। ਏਧਰ ਲਹਿਰੇ ਗਾਗੇ ਗੁਰੂ ਮਹਾਰਾਜ ਜੀ ਬੈਠੇ ਨੇ, ਕਹਿਣ ਲੱਗੇ, “ਮਸ਼ਕਾਂ ਲਿਆਓ ਪਾਣੀ ਦੀਆਂ ਭਰ ਕੇ ਛੇਤੀ-ਛੇਤੀ।” ਮਸ਼ਕਾਂ ਪਾਈ ਜਾਂਦੀਆਂ ਨੇ ਗੁਰੂ ਮਹਾਰਾਜ ਜੀ ਦੇ ਉਤੇ ਪਾਣੀ ਢੁਲ੍ਹੀ ਜਾਂਦਾ ਹੈ ਤੇ ਏਧਰ ਇਸ ਨੂੰ ਆਏਂ ਲਗਦਾ ਹੈ ਜਿਵੇਂ ਇਹ ਠੰਡੇ ਥਾਂ ਬੈਠਾ ਹੋਵੇ।

ਸੋ ਇਹ ਧਿਆਨ ਦੀ ਸ਼ਕਤੀ ਹੈ। ਧਿਆਨ ਦੀ ਸ਼ਕਤੀ ਦੇ ਨਾਲ ਕੱਛੂ ਬੱਚਿਆਂ ਨੂੰ ਪਾਲਦਾ ਹੈ। ਕੱਛੂ ਬਾਹਰ ਬਰੇਤੀ ਤੇ ਅੰਡੇ ਦਿੰਦਾ ਹੈ ਤੇ ਆਪ ਪਾਣੀ ਵਿਚ ਰਹਿੰਦਾ ਹੈ। ਉਹ ਕੇਵਲ ਧਿਆਨ ਸ਼ਕਤੀ ਦੇ ਨਾਲ ਬੱਚਿਆਂ ਨੂੰ ਪਾਲਦਾ ਹੈ। ਸਿਮਰਨ ਸ਼ਕਤੀ ਦੇ ਨਾਲ ਕੂੰਜ ਹਜ਼ਾਰਾਂ ਕੋਹਾਂ ਤੇ -

**ਊਡੇ ਊਡਿ ਆਵੈ ਸੇ ਕੋਸਾ ਤਿਸੁ ਪਾਛੈ ਬਚਰੇ ਛਰਿਆ॥  
ਭਿਨ ਕਵਣੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥**  
ਪੰਨਾ - 10

ਯਾਦ ਦੇ ਨਾਲ ਪਾਲਦੀ ਹੈ, ‘ਵਾਤਸਲ ਯਾਦ’ ਕਹਿੰਦੇ ਨੇ ਇਸ ਨੂੰ। ਤਾਰਾਂ ਜੁੜ ਜਾਂਦੀਆਂ ਨੇ ਜਿਵੇਂ remote control ਦੀਆਂ ਤਾਰਾਂ ਜੁੜਦੀਆਂ ਹਨ। ਆਹ ਬਾਹਰ ਸਾਡੇ ਰਾਕਟ ਜਾ ਰਹੇ ਨੇ ਹਜ਼ਾਰਾਂ ਮੀਲਾਂ ਤੇ, ਲੱਖਾਂ-ਕਰੋੜਾਂ ਮੀਲਾਂ ਤੇ, ਉਥੇ ਤੱਕ ਵੀ remote ਨਾਲ ਉਨ੍ਹਾਂ ਦੀ ਸੇਧ ਸਿੱਧੀ ਕਰ ਦਿੰਦੇ ਨੇ। ਮੰਗਲ ਸਿਤਾਰਾ ਚੌਦਾਂ ਕਰੋੜ ਕਿਲੋਮੀਟਰ ਦੂਰ ਹੈ। ਉਥੇ ਰਾਕਟ ਗਿਆ ਤਾਂ ਉਥੇ ਉਸ ਦੀ ਬਾਂਹ ਜਿਹੀ ਨਿਕਲ ਗਈ, ਕੰਮ ਨਹੀਂ ਸੀ ਕਰਦਾ। ਉਸ ਦਾ ਇਥੋਂ remote control ਨਾਲ ਪੁਰਜਾ ਠੀਕ ਕੀਤਾ, ਬਾਂਹ ਚਲਾਈ ਤਾਂ ਕੰਮ ਕਰਨ ਲੱਗਿਆ।

ਸੋ ਜਦੋਂ ਇਹ ਮਸ਼ੀਨਾਂ ਕੰਮ ਕਰਦੀਆਂ ਨੇ, ਤੇ ਵਿਚ ਤਾਰ ਕੋਈ ਨਹੀਂ, ਇਕ ਬੈਟਰੀ ਹੈ ਤੇ ਉਸ ਬੈਟਰੀ ਦੀ ਸ਼ਕਤੀ ਉਥੇ ਤੱਕ ਪਹੁੰਚਦੀ ਹੈ, ਫੇਰ ਯਾਦ ਦੀ ਸ਼ਕਤੀ ਕਿਵੇਂ ਨਹੀਂ ਗੁਰੂ ਤੱਕ ਪਹੁੰਚਦੀ? ਇਸੇ ਤਰ੍ਹਾਂ ਸਿਮਰਨ ਦੀ ਸ਼ਕਤੀ ਕਿਵੇਂ ਨਹੀਂ ਪਹੁੰਚਦੀ? ਜੋ ਕੂੰਜ ਆਪਣੇ ਬੱਚਿਆਂ ਨੂੰ ਪਾਲਦੀ ਹੈ ਸਿਮਰਨ ਦੇ ਨਾਲ, ਫੇਰ ਗੁਰੂ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਅੰਦਰ ਫੁਰਮਾਨ ਕੀਤਾ ਹੈ-

**ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥  
ਕਲਿ ਕਲੇਸ ਤਨ ਮਾਹਿ ਮਿਟਾਵਉ॥**  
ਪੰਨਾ - 262

ਉਸ ਦੇ ਉਤੇ ਸਾਡਾ ਵਿਸ਼ਵਾਸ ਨਹੀਂ ਬੱਝਦਾ। ਸੋ ਇਹ

ਧਿਆਨ ਦੀ ਬਾਤ ਮੈਂ ਕਰੀ ਹੈ। ਪਹਿਲਾ ਧਿਆਨ ਹੁੰਦਾ ਹੈ ਸ਼ਬਦ ਦਾ, ਦੂਸਰਾ ਹੋਇਆ ਕਰਦਾ ਹੈ ਸਾਕਾਰ ਦਾ, ਤੀਸਰਾ ਧਿਆਨ ਹੁੰਦਾ ਹੈ ਜੋਤੀ ਦਾ - ਜੋਤੀ ਸਰੂਪ ਸਮਝ ਕੇ ਧਿਆਨ ਧਰਨਾ। ਚੌਥਾ ਧਿਆਨ ਨਹੀਂ ਹੁੰਦਾ ਉਸ ਨੂੰ ਗਿਆਨ ਕਹਿੰਦੇ ਨੇ। ਉਸ ਸਾਰੇ ਪਰੀਪੂਰਨ ਵਾਹਿਗੁਰੂ ਵਿਚ ਲੀਨ ਹੋ ਕੇ ਭਗਤੀ ਕਰਨੀ, ਆਪਣਾ ਆਪਾ ਗੁਆ ਦੇਣਾ ਤੇ ਇਹ ਸਮਝਣਾ ਕਿ ਅੰਦਰ ਬਾਹਰ ਮੇਰੇ ਚਾਰੇ ਪਾਸੇ ਵਾਹਿਗੁਰੂ ਹੀ ਹੈ। ਜਿਸ ਦਾ ਮੈਂ ਨਾਂ ਲੈਂਦਾ ਹਾਂ, ਉਹ ਮੇਰੇ ਨਾਲ ਹੀ ਹੈ। ਸੋ-

**ਦਿਵ ਦਿਸਟਿ ਗੁਰ ਧਿਆਨੁ ਧਰਿ ਸਿਖ ਵਿਰਲਾ ਕੋਈ।  
ਭਾਈ ਗੁਰਦਾਸ ਜੀ ਦੀ ਵਾਰ 9/7**

ਕੋਈ ਵਿਰਲਾ ਵਿਰਲਾ ਸਿੱਖ ਹੈ ਐਸਾ -

**ਦਿਵ ਦਿਸਟਿ ਗੁਰ ਧਿਆਨੁ ਧਰਿ ਸਿਖ ਵਿਰਲਾ ਕੋਈ।**

**ਰਤਨ ਪਾਰਖੁ ਹੋਇਕੈ ਰਤਨਾ ਅਵਲੋਈ।**

**ਮਨੁ ਮਾਣਕੁ ਨਿਰਮੋਲਕਾ ਸਤਿਸੰਗ ਪਰੋਈ।**

**ਰਤਨਮਾਲ ਗੁਰ ਸਿਖ ਜਗਿ ਗੁਰਮਤਿ ਗੁਣ ਗੋਈ।**

**ਜੀਵਦਿਆਂ ਮਰਿ ਅਮਰੁ ਹੋਇ ਸੁਖ ਸਹਜਿ ਸਮੇਈ।**

**ਓਤਿ ਪੌਤਿ ਜੋਤੀ ਜੋਤਿ ਮਿਲਿ ਜਾਣੈ ਜਾਣੋਈ॥**

**ਭਾਈ ਗੁਰਦਾਸ ਜੀ ਦੀ ਵਾਰ 9/7**

ਜੋਤ ਵਿਚ ਜੋਤੀ ਮਿਲ ਜਾਂਦੀ ਹੈ, ਓਤ-ਪੌਤ ਹੋ ਜਾਂਦਾ ਹੈ ਜਿਵੇਂ ਤਾਣਾ ਤੇ ਪੇਟਾ ਹੁੰਦਾ ਹੈ ਤੇ ਜਾਨਣਹਾਰ ਵਾਹਿਗੁਰੂ ਆਪ ਜਾਣਦਾ ਹੈ, ਫੇਰ ਸੰਸਾਰ ਨੂੰ ਜਣਾਉਂਦਾ ਹੈ। ਸੋ ਐਸਾ ਕੋਈ ਵਿਰਲਾ ਸਿੱਖ ਹੈ ਤੇ ਉਸ ਦੀ ਜਿਹੜੀ ਅੰਦਰਲੀ ਅਵਸਥਾ ਹੈ ਉਸ ਦੇ ਬਾਰੇ ਏਸ ਤਰ੍ਹਾਂ ਫੁਰਮਾਨ ਕਰਦੇ ਨੇ -

**ਧਾਰਨਾ - ਅਨਹਦ ਧੁਨ ਧੀਰਾ -2, 2.**

**ਸ਼ਬਦ ਸੁਰਤਿ ਲਿਵਲੀਨ ਹੋਇ -2, 2.**

**ਅਨਹਦ ਧੁਨ ਧੀਰਾ,..... -2.**

**ਰਾਗ ਨਾਦ ਵਿਸਮਾਦੁ ਹੋਇ ਗੁਣ ਗਹਿਰ ਗੰਭੀਰਾ।**

**ਸ਼ਬਦ ਸੁਰਤਿ ਲਿਵਲੀਣ ਹੋਇ ਅਨਹਦ ਧੁਨਿ ਧੀਰਾ।**

**ਜੰਡੀ ਜੰਡ੍ਰ ਵਜਾਇਦਾ ਮਨਿ ਉਨਮਨਿ ਚੀਰਾ।**

**ਵਜਿ ਵਜਾਇ ਸਮਾਇ ਲੈ ਗੁਰ ਸ਼ਬਦ ਵਜੀਰਾ।**

**ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ।**

**ਗੁਰ ਚੇਲਾ ਚੇਲਾ ਗੁਰੂ .....॥**

**ਭਾਈ ਗੁਰਦਾਸ ਜੀ ਦੀ ਵਾਰ 9/8**

ਇਹ ਪਉੜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਲਿਵਲੀਨਤਾ ਦਾ ਧਿਆਨ ਧਰ ਕੇ ਭਾਈ ਗੁਰਦਾਸ ਜੀ ਨੇ ਉਚਾਰੀ ਹੈ ਕਿਉਂਕਿ ਸਾਰਾ ਪ੍ਰਸੰਗ ਇਹ ਜੋ ਬੇਨਤੀਆਂ ਕੀਤੀਆਂ ਨੇ, ਇਹ ਉਨ੍ਹਾਂ ਦੇ ਦੁਆਲੇ ਘੁੰਮ ਰਹੀ ਹੈ ਸਾਰੀ ਅੰਦਰਲੀ ਅਵਸਥਾ। ਕਹਿੰਦੇ -

**ਰਾਗ ਨਾਦ ਵਿਸਮਾਦੁ ਹੋਇ.....।**

**ਭਾਈ ਗੁਰਦਾਸ ਜੀ ਦੀ ਵਾਰ 9/8**

ਆਹ ਵੀ ਜਿਹੜੇ ਸ਼ਬਦ ਬਾਹਰ ਵਜਦੇ ਨੇ ਤੇ ਅੰਦਰ ਵਾਲੇ ਵੀ, ਇਹ ਵਿਸਮਾਦ ਦੀ ਅਵਸਥਾ ਵਿਚ ਲੈ ਜਾਂਦੇ ਨੇ -

..... ਗੁਣ ਗਰਿਵ ਗੰਭੀਰਾ।  
**ਸਬਦ ਸੁਰਤਿ ਲਿਵਲੀਣ ਹੋਇ ਅਨਹਦ ਧੁਨਿ ਧੀਰਾ।**  
**ਭਾਈ ਗੁਰਦਾਸ ਜੀ ਦੀ ਵਾਰ 9/8**

ਅਨਹਦ ਦੀ ਧੁਨ ਵਜ ਰਹੀ ਹੈ ਅੰਦਰ, ਸੁਰਤਿ ਸ਼ਬਦ  
ਵਿਚ ਜਦੋਂ ਲੀਨ ਹੋ ਜਾਂਦੀ ਹੈ।

ਜੰਡੀ ਜੰਡ ਵਜਾਇਦਾ ਮਨਿ ਉਨਮਨਿ ਚੀਰਾ।  
**ਭਾਈ ਗੁਰਦਾਸ ਜੀ ਦੀ ਵਾਰ 9/8**

ਜਦੋਂ ਕੋਈ ਬਾਹਰਲਾ ਵੀ ਸ਼ਬਦ ਵਜਦਾ ਹੈ, ਚਾਹੇ  
ਅੰਦਰਲਾ ਵਜਦਾ ਹੈ, ਤੁਰੀਆ ਅਵਸਥਾ ਵਿਚ ਗੁਰਸਿਖ ਦਾ ਮਨ  
ਪਹੁੰਚ ਜਾਂਦਾ ਹੈ, ਉਸੇ ਵੇਲੇ ਲੀਨ ਹੋ ਜਾਇਆ ਕਰਦਾ ਹੈ।

**ਵਜਿ ਵਜਾਇ ਸਮਾਇ ਲੈ ਗੁਰ ਸਬਦ ਵਜੀਰਾ।**  
**ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ।**  
**ਭਾਈ ਗੁਰਦਾਸ ਜੀ ਦੀ ਵਾਰ 9/8**

ਜੋ ਅੰਦਰਲੀ ਅਵਸਥਾ ਜਗੀ ਨਹੀਂ ਜਾਂਦੀ, ਜਦੋਂ ਉਸ  
ਅਜਰ ਨੂੰ ਜਰਦਾ ਹੈ, ਸੋ ਵਾਹਿਗੁਰੂ ਉਸ ਅੰਦਰਲੀ ਪੀੜਾ ਨੂੰ  
ਜਾਣਦਾ ਹੈ।

ਜਿਹੜੀ ਅੰਦਰ ਪੀੜ ਹੋ ਰਹੀ ਹੈ ਸਹਿਣ ਦੀ, ਰਿੱਧੀ  
ਸਿੱਧੀ ਆ ਜਾਏ, ਇਹ ਸਹਿਣੀ ਬਹੁਤ ਅੱਖੀ ਹੈ। ਆਹ ਬੀਬੀ  
ਜੀ ਦੇ ਪਿਤਾ ਜੀ ਬਾਰੇ ਭਾਈ ਸਾਹਿਬ ਭਾਈ ਰਣਧੀਰ ਸਿੰਘ  
ਜੀ ਲਿਖਦੇ ਨੇ ਕਿ ਇਕ ਵਾਰੀ ਉਹ ਸੰਗਤ ਵਿਚ ਮਹਾਰਾਜ਼  
ਜੀ ਦੀ ਤਾਬੇ ਬੈਠੇ ਨੇ, ਚੌਰ ਕਰ ਰਹੇ ਨੇ। ਐਸੀ ਬਿਰਤੀ  
ਲੀਨ ਹੋਈ ਸ਼ਬਦ ਦੇ ਅੰਦਰ ਕਿ ਸਹਿ ਨਾ ਹੋਈ ਉਨ੍ਹਾਂ ਤੋਂ  
ਤੇ ਇਕ ਦਮ ਛੱਤ ਨਾਲ ਜਾ ਕੇ ਲੱਗ ਗਏ। ਹੌਲੀ-ਹੌਲੀ ਹੇਠਾਂ  
ਨੂੰ ਉਤਰੇ, ਫੇਰ ਨਹੀਂ ਸਹਿ ਹੋਈ, ਫੇਰ ਉਪਰ ਨੂੰ ਚਲੇ ਗਏ,  
ਫੇਰ ਹੌਲੀ-ਹੌਲੀ ਉਪਰੋਂ ਛੱਤ ਦੇ ਨਾਲ ਕੰਧਾਂ ਦੇ ਨਾਲ ਲਗਦੇ  
ਲਗਦੇ ਅਖੀਰ ਗੁਰ ਸਾਹਿਬ ਦੇ ਸਾਹਮਣੇ ਲੰਮੇ ਪੈ ਗਏ, 6  
ਘੰਟੇ ਪਏ ਰਹੇ ਤੇ ਉਨ੍ਹਾਂ ਦੇ ਸਰੀਰ ਵਿਚੋਂ ਐਨਾ ਪ੍ਰਕਾਸ਼ ਨਿਕਲੇ  
ਕਿ ਵਾਜਿਆਂ ਵਾਲਿਆਂ ਦੇ ਵਾਜੇ ਬੰਦ ਹੋ ਗਏ, ਇਕ ਰੂਹਾਨੀ  
ਕੰਬਣੀ, ਸਾਰਿਆਂ ਦੇ ਅੰਦਰ ਝੁਣਝੁਣੀ ਲੱਗ ਗਈ ਤੇ ਕਿਸੇ  
ਤੋਂ ਬੋਲ ਨਹੀਂ ਸੀ ਹੁੰਦਾ। ਐਸਾ ਅਕਹਿ ਰਸ ਸਾਰਿਆਂ ਨੇ  
ਦੇਖਿਆ ਜੋ ਕਦੇ ਦੇਖਿਆ ਹੀ ਨਹੀਂ ਸੀ। ਛੇ ਘੰਟੇ ਤੋਂ ਬਾਅਦ  
ਉਨ੍ਹਾਂ ਨੇ ਅਰਦਾਸ ਕਰਕੇ ਉਸ ਅਜਰ ਨੂੰ ਜਰਿਆ। ਇਸ ਨੂੰ  
ਕਹਿੰਦੇ ਨੇ - ਅਜਰ ਨੂੰ ਜਰਨਾ, ਇਹ ਬਹੁਤ ਅੱਖਾ ਹੈ। ਜਦੋਂ  
ਨਾਮ ਦਾ ਪ੍ਰਕਾਸ਼ ਹੁੰਦਾ ਹੈ ਉਹ ਧੁਨ ਸੁਣੀ ਨਹੀਂ ਜਾਂਦੀ  
ਪਹਿਲਾਂ-ਪਹਿਲਾਂ। ਜਦੋਂ ਸੁਣਦਾ ਹੈ ਉਸ ਵੇਲੇ ਅਨੰਦ ਵਿਚ  
ਚਲੇ ਜਾਂਦਾ ਹੈ, ਸਹਿ ਨਹੀਂ ਹੁੰਦੀ।

ਇਕ ਵਾਰੀ ਮਹਾਰਾਜ਼ ਜੀ ਇਥੇ ਚੰਡੀਗੜ੍ਹ ਬੈਠੇ ਸਨ।  
ਦੀਵਾਨ ਲੱਗ ਰਹੇ ਸੀ। 10 ਸੈਕਟਰ ਉਨ੍ਹਾਂ ਦੀ ਰਿਹਾਇਸ਼  
ਵਾਸਤੇ ਕੋਠੀ ਲਈ ਹੋਈ ਸੀ ਅਸੀਂ। ਉਥੇ ਇਕ ਪ੍ਰੇਮੀ  
ਆਇਆ, ਕੋਈ ਪੰਡਤ ਸੀ, ਉਸ ਨੇ ਕਿਤੇ ਕੀਰਤਨ ਸੁਣਿਆ  
ਰਾਹ ਜਾਂਦੇ ਨੇ, ਉਹ ਕਹਿੰਦਾ ਠਹਿਰੇ! ਠਹਿਰੇ!! ਆਹ ਸ਼ਬਦ  
ਦੀ ਆਵਾਜ਼ ਕਰਨੀ ਕਮਾਈ ਵਾਲੇ ਦੀ, ਹੈ ਇਹ ਕਿਸੇ ਆਮ

ਰਾਗੀ ਦੀ ਨਹੀਂ ਹੈ; ਠਹਿਰ ਜਾਓ। ਉਹ ਠਹਿਰ ਗਿਆ,  
ਕਹਿੰਦਾ, ਵਿੰਨ੍ਹਦੀ ਜਾਂਦੀ ਹੈ ਅੰਦਰ। ਏਨੇ ਨੂੰ ਉਥੇ ਇਕ ਹੋਰ  
ਖੜ੍ਹਾ ਸੀ ਉਹ ਵੀ ਹਿੰਦੂ ਵੀਰ ਸੀ। ਉਹ ਕਹਿੰਦਾ ਜੀ! ਮੈਂ  
ਹੈਰਾਨ ਹਾਂ। ਮੇਰਾ ਗੁਰੂ ਮਥਰਾ ਵਿਚ ਗਹਿੰਦਾ ਹੈ। ਇਕ ਵਾਰੀ  
ਮੇਰੇ ਗੁਰੂ ਨੇ ਇਹ ਗੱਲ ਦੱਸੀ ਸੀ ਕਿ ਬੰਦਰੀ ਕਰਨ  
ਵਾਲਿਆਂ ਦੇ ਅੰਦਰੋਂ ਜਿਵੇਂ rediation ਹੁੰਦੀ ਹੈ ਸ਼ਕਤੀ  
ਕਿਰਨਾਂ ਬਿਖਰਦੀਆਂ ਹਨ, ਇਸ ਤਰ੍ਹਾਂ ਅੰਦਰ ਕੋਈ ਐਸੀ  
ਬੇਤਾਰ ਤਾਰ ਜੁੜਨ ਦਾ ਅਸਰ ਹੁੰਦਾ ਹੈ ਕਿ ਉਹ ਸਾਂਭਿਆ  
ਨਹੀਂ ਜਾਂਦਾ। ਉਹ ਕਹਿੰਦਾ ਮੈਨੂੰ ਆਹ ਅਨੁਭਵ ਹੋਇਆ ਹੈ  
ਕਿ ਆਹ ਉਹੋ ਆਵਾਜ਼, radiation ਹੋ ਰਹੀ ਹੈ ਸ਼ਬਦ ਦੀ।

ਸੋ ਦੂਜ਼ਰੇ ਦਿਨ ਪੁਛਦੇ-ਪੁਛਾਂਦੇ ਉਥੇ ਆ ਗਏ। ਅਸੀਂ  
ਵੀ ਰਾਤ ਨੂੰ ਦੀਵਾਨ ਵਿਚ ਦੱਸਿਆ ਸੀ ਕਿ ਭਾਈ! ਜਿਸ  
ਨੇ ਮਿਲਣਾ ਹੈ, 10 ਸੈਕਟਰ ਆ ਜਾਇਓ - 15 ਨੰਬਰ ਕੋਠੀ  
ਵਿਚ। ਸੋ ਉਹ ਉਥੇ ਪਹੁੰਚ ਗਏ। ਉਥੇ ਆ ਕੇ ਸ਼ਾਸਤਰੀ ਜੀ  
ਨੇ ਦੋ ਬਚਨ ਕਹੇ। ਬੜਾ ਵਿਦਵਾਨ ਸੀ ਉਹ ਪੜ੍ਹਿਆ-  
ਲਿਖਿਆ।

ਕਹਿੰਦਾ, “ਮਹਾਰਾਜ਼! ਸੁਣਦਾ ਹੈ, ਸੁਣ ਕਿਉਂ ਨਹੀਂ  
ਹੁੰਦਾ? ਦਿਸਦਾ ਹੈ, ਦੇਖਿਆ ਕਿਉਂ ਨਹੀਂ ਜਾਂਦਾ?”

ਮਹਾਰਾਜ਼ ਜੀ ਕਹਿੰਦੇ, “ਅਭਿਆਸ ਨਹੀਂ ਹੈ ਪੰਡਤ ਜੀ!”

ਕਿਸੇ ਦੀ ਸਮਝ ਵਿਚ ਨਹੀਂ ਆਈ ਗੱਲ। ਉਸ ਨੇ ਐਨੀ  
ਗੱਲ ਸੁਣੀ ਨਮਸ਼ਕਾਰ ਕਰੀ ਤੇ ਅਸੀਸਾਂ ਦਿੰਦਾ ਹੋਇਆ ਚਲਾ  
ਗਿਆ। ਸਾਰੀ ਸੰਗਤ ਹੈਰਾਨ ਹੈ ਕਿ ਇਕ ਗੱਲ ਕਹੀ ਹੈ ਤੇ  
ਮਹਾਰਾਜ਼ ਜੀ ਨੇ ਇਕੋ ਹੀ ਜਵਾਬ ਦਿੱਤਾ ਹੈ ਤੇ ਵਿਚ ਤਾਂ  
ਪਤਾ ਨਹੀਂ ਲੱਗਿਆ। ਬਾਅਦ ਵਿਚ ਪੁਛਿਆ ਕਿ ਮਹਾਰਾਜ਼!  
ਇਸ ਦਾ ਸਵਾਲ ਕੀ ਸੀ ਤੇ ਆਪਦਾ ਜਵਾਬ ਕੀ ਸੀ?

ਮਹਾਰਾਜ਼ ਜੀ ਕਹਿੰਦੇ ਕਿ ਪ੍ਰੇਮੀਓ! ਅਨਹਦ ਸ਼ਬਦ ਦੀ  
ਹੱਦ ਦੇ ਉਤੇ ਜਿਥੇ ‘ਸੋ’ ਸ਼ਬਦ ਦਾ ਵਾਸਾ ਹੈ, ਜਿਸ ਨੂੰ ਏਕ  
ਸ਼ਬਦ ਕਹਿੰਦੇ ਨੇ; ਜਦੋਂ ਉਹਦੇ ਵਿਚ ਰੁਸਵਾਈ ਹੁੰਦੀ ਹੈ ਜਿਸ  
ਨੂੰ ਨਾਮ ਦੀ ਪ੍ਰਾਪਤੀ ਕਹਿੰਦੇ ਨੇ, ਸ਼ਬਦ ਦੀ ਪ੍ਰਾਪਤੀ ਹੋਣ  
ਦੇ ਨਾਲ ਕਿਉਂਕਿ ਉਹ ‘ਆਦਿ ਸ਼ਬਦ’ ਹੈ, ਸਤਿ ਸ਼ਬਦ ਉਸ  
ਨੂੰ ਆਖਿਆ ਜਾਂਦਾ ਹੈ ਤੇ ਉਸ ਸਤਿ ਸ਼ਬਦ ਦੇ ਨਾਲ ਜਦੋਂ  
ਜੀਵ ਦੀ ਸੁਰਤਿ ਦਾ ਸੰਪਰਕ ਹੁੰਦਾ ਹੈ ਤਾਂ ਉਹ ਦਿੱਬ ਸ਼ਬਦ  
ਐਡਾ ਸ਼ਕਤੀਸ਼ਾਲੀ ਹੈ ਤੇ ਉਸ ਦੇ ਵਿਚ ਐਨਾ ਅਨੰਦ ਹੈ  
ਕਿ ਉਹ ਸਹਿ ਨਹੀਂ ਹੁੰਦਾ। ਉਥੇ ਜੋ ਨਾਦ ਹੁੰਦਾ ਹੈ, ਅਨਹਦ  
ਸ਼ਬਦ ਦਾ ਨਾਦ, ਉਹ ਦਰਗਾਹੀ ਨਾਦ ਹੋਇਆ ਕਰਦਾ ਹੈ-  
cosmic music, ਉਹ ਦਰਗਾਹ ਤੋਂ ਆਉਂਦਾ ਹੈ ਕਿਉਂਕਿ  
ਪ੍ਰਮੇਸ਼ਰ ਦੇ ਦਰ ਤੇ ਸਭ ਗਾ ਰਹੇ ਨੇ।

ਸੋ ਦੁਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥  
 ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ॥  
 ਰਹਿਰਸ ਸਾਹਿਬ

ਉਥੇ ਰਾਗ ਚੱਲ ਰਿਹਾ ਹੈ, music (ਸੰਗੀਤ) ਚੱਲ

ਰਿਹਾ ਹੈ ਰੱਬ ਦੇ ਦਰ ਤੇ। ਜਦੋਂ ਉਸ ਨਾਲ ਸੁਰਤਿ ਇਕ ਮਿੱਕ ਹੁੰਦੀ ਹੈ ਤਾਂ ਇਸ ਜੀਵ ਦੇ ਵਸ ਦੀ ਬਾਤ ਨਹੀਂ ਕਿ ਉਹ ਇਸ ਨੂੰ ਸੁਣ ਕੇ ਸਹਿ ਲਵੇ। ਕੋਈ ਵਿਰਲਾ-ਵਿਰਲਾ ਹੈ ਜਿਸ ਦਾ ਅਭਿਆਸ ਪੱਕਾ ਹੋਵੇ, ਉਹ ਬਾਰ-ਬਾਰ ਉਥੇ ਪਹੁੰਚ ਕੇ ਉਸ ਅਜਰ ਨੂੰ ਜਰਦਾ ਹੈ।

ਇਸੇ ਤਰ੍ਹਾਂ ਜਦੋਂ ਪ੍ਰਕਾਸ਼ ਹੁੰਦਾ ਹੈ ਅੰਦਰ, ਉਸ ਨੂੰ ਵੀ ਜਰਨਾ ਬਹੁਤ ਅੰਖਾ ਹੁੰਦਾ ਹੈ। ਸੋ ਪਿਤਾ ਜੀ ਨੂੰ ਪੁਛਿਆ ਕਿ ਕੀ ਗੱਲ ਹੋਈ ਸੀ। ਉਹ ਕਹਿੰਦੇ ਕਿ ਐਨਾ ਪ੍ਰਕਾਸ਼ ਗੁਰੂ ਨਾਨਕ ਪਾਤਿਸ਼ਾਹ ਦਾ ਅੰਦਰ ਆਇਆ ਕਿ ਸਾਥੋਂ ਝੱਲਿਆ ਨਾ ਗਿਆ। ਸਰੀਰ balance (ਗੁਰੂਤਾ ਸ਼ਕਤੀ) ਛਡ ਗਿਆ ਤੇ ਸਾਨੂੰ ਉਸ ਤੋਂ ਬਾਅਦ ਕੋਈ ਪਤਾ ਨਹੀਂ ਕੀ ਹੋਇਆ, ਸਾਡੀ ਤਾਂ ਅਰਦਾਸ ਹੀ ਸੀ ਕਿ ਹੇ ਪਾਤਿਸ਼ਾਹ! ਇਸ ਅਜਰ ਨੂੰ ਜਰਨ ਦੀ ਸ਼ਕਤੀ ਬਖਸ਼ੇ। ਸੋ ਇਹ ਜੋ ਪੀੜ ਹੈ -

**ਅੰਤਰਿਜਾਮੀ ਜਾਣੀਐ ਅੰਤਰਿ ਗਤਿ ਪੀਰਾ॥**

**ਭਾਈ ਗੁਰਦਾਸ ਜੀ ਦੀ ਵਾਰ 9/8**

ਜਿਹੜੀ ਇਹ ਅੰਦਰ ਪੀੜ ਹੁੰਦੀ ਹੈ ਵਾਹਿਗੁਰੂ ਹੀ ਇਸ ਨੂੰ ਜਾਣਦਾ ਹੈ -

**ਗਰ ਚੇਲਾ ਚੇਲਾ ਗੁਰੂ ਬੇਧਿ ਹੀਰੇ ਹੀਰਾ॥**

**ਭਾਈ ਗੁਰਦਾਸ ਜੀ ਦੀ ਵਾਰ 9/8**

ਗੁਰੂ ਚੇਲਾ ਹੈ, ਗੁਰੂ ਅੰਗਦ ਸਾਹਿਬ ਚੇਲੇ ਨੇ ਤੇ ਚੇਲਾ ਹੀ ਗੁਰੂ ਬਣਿਆ ਹੋਇਆ ਹੈ, ਫਰਕ ਨਹੀਂ ਦੋਹਾਂ ਦੇ ਅੰਦਰ, ਇਕ ਨਜ਼ਰ ਆਉਂਦੇ ਨੇ।

ਸੋ ਦੋ ਸ਼ਬਦ ਹੁੰਦੇ ਨੇ - ਇਕ ਨੂੰ ਆਹਤ ਕਹਿੰਦੇ ਨੇ, ਦੂਜੇ ਨੂੰ ਅਨਾਹਦ ਕਹਿੰਦੇ ਨੇ। ਅਨਾਹਦ ਸ਼ਬਦ ਦੇ ਅੰਦਰ ਜਦੋਂ ਬਿਰਤੀ ਲੀਨ ਹੋ ਜਾਂਦੀ ਹੈ ਤੇ ਫੇਰ ਨਾਮ ਰੰਗ ਆਉਂਦਾ ਹੈ, ਨਾਮ ਦਾ ਪਿਆਰ ਆਉਂਦਾ ਹੈ ਫੇਰ ਜਿਹੜਾ ਗੁਰਸਿੱਖ ਪੂਰਾ ਹੈ ਉਹ ਅਜਰ ਨੂੰ ਜਰ ਲੈਂਦਾ ਹੈ।

ਸੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਪਰੀਤ ਨੂੰ ਗੁਰੂ ਨਾਨਕ ਮਹਾਰਾਜ ਜਾਣਦੇ ਨੇ - ਅੰਦਰਲੀ ਪੀੜਾ ਨੂੰ, ਉਹ ਰਜ਼ਾਅ ਤੇ ਸੁਕਰ ਵਿਚ ਰਹਿੰਦੇ ਨੇ। ਸੋ ਇਕ ਥਾਂ ਰਹਿੰਦੇ ਨੇ ਦੋਏ। ਜਿਵੇਂ ਵਿਨੰਣ ਵਾਲਾ ਤੇ ਵਿਝਣ ਵਾਲਾ ਦੋਏ ਹੀਰੇ ਹੁੰਦੇ ਨੇ। ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਿਸ਼ਾਹ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਇਨ੍ਹਾਂ ਵਿਚ ਕੋਈ ਫਰਕ ਨਹੀਂ ਹੈ। ਗੁਰੂ ਦਾ ਸਿੱਖ ਗੁਰੂ ਦਾ ਰੂਪ ਹੋਇਆ ਹੋਇਆ ਹੈ। ਗੁਰੂ ਦਸਵੇਂ ਪਾਤਿਸ਼ਾਹ ਬਾਰੇ ਲਿਖਿਆ ਹੋਇਆ ਹੈ -

**ਵਾਹੁ ਵਾਹੁ ਗੋਬਿੰਦ ਸਿੱਖ ਆਪੇ ਗੁਰੂ ਚੇਲਾ॥**

**ਭਾਈ ਗੁਰਦਾਸ ਜੀ ਦੀ ਵਾਰ 41/1**

ਸੋ ਗੁਰੂ ਨਾਨਕ ਪਾਰਸ ਹੈ, ਪਾਰਸ ਦੇ ਨਾਲ ਲੱਗ ਕੇ ਪਾਰਸ ਬਣਨਾ ਅੰਖਾ ਹੈ। ਪਾਰਸ ਸੋਨਾ ਤਾਂ ਬਣਾ ਦਿੰਦਾ ਹੈ ਪਰ ਪਾਰਸ, ਪਾਰਸ ਬਣਾਉਂਦਾ ਨਹੀਂ ਕਦੇ ਸੁਣਿਆ। ਸੋ ਗੁਰੂ ਨਾਨਕ ਪਾਤਿਸ਼ਾਹ ਜੋ ਪਾਰਸ ਹੈ, ਉਸ ਦੇ ਨਾਲ ਜਿਹੜਾ ਲੱਗਿਆ ਹੈ ਉਸ ਨੂੰ ਆਪਣਾ ਰੂਪ ਦਿੰਦਾ ਹੈ। ਜੋਤ ਵਿਚ

ਜੋਤ ਮਿਲੀ ਹੋਈ ਹੈ, ਸੁਰ ਤਾਲ ਇਕ ਹੋ ਰਿਹਾ ਹੈ। ਇਸ ਨੂੰ ਕਹਿੰਦੇ ਨੇ -

..... ਗੁਰ ਗੋਰਿ ਸਮਾਵੈ॥

**ਭਾਈ ਗੁਰਦਾਸ ਜੀ ਦੀ ਵਾਰ 9/22**

ਚੇਲੇ ਦਾ ਪਿਆਰ ਗੁਰੂ ਪ੍ਰੇਮ ਵਿਚ ਪੈ ਕੇ ਇਕ ਹੋ ਰਿਹਾ ਹੈ। ਦੋਵੇਂ ਇਕ ਜੋਤ ਹੋਈ ਹੋਈ ਹੈ ਤੇ ਮੂਰਤਾਂ ਦੇਖਣ ਨੂੰ ਵੱਖ ਲੱਗਦੀਆਂ ਨੇ। ਗੁਰੂ ਨਾਨਕ ਪਾਤਿਸ਼ਾਹ ਨੇ ਇਹ ਪ੍ਰੇਮ ਆਪ ਉਨ੍ਹਾਂ ਅੰਦਰ ਪੈਦਾ ਕੀਤਾ ਹੈ, (ਗੁਰੂ) ਅੰਗਦ ਹੁਣ ਸਰਵ ਸ੍ਰੇਸ਼ਟ ਹੋ ਗਏ ਨੇ, ਸਹਿਜ ਦੀ ਸਮਾਈ, ਤੁਰੀਆ ਅਵਸਥਾ ਵਿਚ ਖੇਲ੍ਹ ਰਹੇ ਨੇ। ਸੋ ਓਸ ਅਵਸਥਾ ਨੂੰ ਵਰਣਨ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਏਸ ਤਰ੍ਹਾਂ ਵਰਣਨ ਕੀਤਾ-

**ਧਾਰਨਾ - ਗੁਰਮੁਖ ਵਡਿਆਈ,**

**ਪਾਰਸ ਹੋਇਆ ਪਾਰਸੋਂ -2, 2.**

**ਪਾਰਸੁ ਹੋਇਆ ਪਾਰਸਹੁਾਂ ਗੁਰਮੁਖਿ ਵਡਿਆਈ।**

**ਹੀਰੇ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ।**

**ਸਬਦ ਸੁਰਤਿ ਲਿਵ ਲੀਣ੍ਹ ਹੋਇ ਜੰਡ ਜੰਡੀ ਵਾਈ।**

**ਗਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ।**

**ਪੁਰਖਹੁਾਂ ਪੁਰਖੁ ਉਪਾਇਆ ਪੁਰਖੋਤਮ ਹਾਈ।**

**ਵੀਹ ਇਕੀਹ ਉਲੰਘਕੈ ਹੋਇ ਸਹਜਿ ਸਮਾਈ॥**

**ਭਾਈ ਗੁਰਦਾਸ ਜੀ ਦੀ ਵਾਰ 9/9**

ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਨੇ ਤੇ ਭਾਈ ਲਹਿਣਾ ਦੀ ਸੇਵਾ ਨੇ ਗੁਰੂ ਨਾਨਕ ਸਾਹਿਬ ਨੂੰ ਐਨਾ ਪ੍ਰਸੰਨ ਕਰ ਲਿਆ ਕਿ ਉਨ੍ਹਾਂ ਨੇ ਆਪਣਾ ਹੀ ਰੂਪ ਬਣਾ ਲਿਆ।

ਤਿੰਨਾਂ ਗੁਣਾਂ ਵਿਚੋਂ ਲੰਘ ਕੇ ਤੁਰੀਆ ਦੇ ਵਿਚ ਨਿਵਾਸ ਕਰ ਲਿਆ। ਸੋ ਇਸ ਤਰ੍ਹਾਂ ਗੁਰਸਿੱਖੀ ਦਾ ਜੋ ਮਾਰਗ ਹੈ ਸਾਧ ਸੰਗਤ ਜੀ! ਸਾਰਿਆਂ ਤੋਂ ਸ੍ਰੇਸ਼ਟ ਮਾਰਗ ਹੈ, ਇਹ 'ਸਬਦੀ ਸੁਰਤਿ' ਦਾ ਮਾਰਗ ਹੈ। ਸੁਰਤ ਨੂੰ ਸ਼ਬਦ ਦੇ ਨਾਲ ਲਾਉਣਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁਛਿਆ ਸਿੱਧਾਂ ਨੇ ਕਿ ਹੇ ਨਾਨਕ! ਇਕ ਗੱਲ ਸਾਡੀ ਸਮਝ ਵਿਚ ਨਹੀਂ ਆਉਂਦੀ ਕਿ ਤੂੰ ਇਹ ਕਹਿੰਦਾ ਹੈਂ ਕਿ ਜਿਹੜੇ ਮੇਰੇ ਗੁਰਸਿੱਖ ਹੋਣਗੇ ਉਹ ਗ੍ਰਹਿਸਥੀ ਵੀ ਹੋਣਗੇ, ਬੱਚਿਆਂ ਨੂੰ ਵੀ ਪਾਲਣਗੇ, ਆਪਣਾ ਫਰਜ਼ ਵੀ ਪੂਰਾ ਕਰਨਗੇ, ਰਾਜ ਵੀ ਕਰਨਗੇ, ਵਪਾਰ ਵੀ ਕਰਨਗੇ ਪਰ ਅਸੀਂ ਤਾਂ ਹੈਰਾਨ ਹਾਂ ਕਿ ਕਦੇ ਇਹ ਜੀਵ ਲੰਘ ਸਕਦਾ ਹੈ? ਬਿਲਕੁਲ ਨਹੀਂ ਲੰਘ ਸਕਦਾ। ਇਹ ਤਾਂ ਮਾਇਆ ਦੇ ਵਿਚ ਸੌਂ ਜਾਣਗੇ, ਇਨ੍ਹਾਂ ਦੇ ਵਿਚ ਮੋਹ ਆਏਗਾ, ਕਾਮ ਆਏਗਾ, ਕ੍ਰੋਧ ਆਏਗਾ, ਲੋਭ ਆਏਗਾ, ਈਰਖਾ ਆਏਗੀ, ਨਿੰਦਿਆ ਕਰਨਗੇ, ਕਿਸੇ ਦੀ ਉਸਤਤ ਕਰੇ ਤੋਂ ਖੁਸ਼ ਹੋਣਗੇ। ਉਹ ਕਿਹੜਾ ਤਗਿਆ ਹੈ ਜਿਸ ਦੇ ਨਾਲ ਤੁਸੀਂ ਲੰਘਾ ਦਿੱਗੇ? ਹੈ ਵੀ ਬੜਾ ਅੰਖਾ ਸਾਧ ਸੰਗਤ ਜੀ! ਵੱਡੇ-ਵੱਡੇ ਹਾਰ ਮੰਨ ਕੇ ਨੱਠ ਗਏ ਨੇ। ਰਸਤੇ ਦੋਵੇਂ ਅੰਖੇ ਨੇ - ਉਹ ਵੀ ਅੰਖਾ ਹੈ, ਇਹ ਵੀ ਅੰਖਾ ਹੈ।

(ਬਾਕੀ ਪੰਨਾ 53 ਤੇ)

## ਮੈਨੂੰ ਮਹਾਂਪੁਰਸ਼ਾਂ ਦੀ ਸੰਗਤ ਕਿਵੇਂ ਪ੍ਰਾਪਤ ਹੋਈ ?

ਮੈਂ ਪਿਛਲੇ 32-33 ਸਾਲ ਤੋਂ ਕੈਨੇਡਾ ਦੇ ਸ਼ਹਿਰ ਵੈਨਕੁਵਰ ਵਿਚ ਰਹਿ ਰਿਹਾ ਹਾਂ। ਬਚਪਨ ਵਿਚ ਖੇਡਾਂ (sports) ਦਾ ਬੜਾ ਸ਼ੱਕ ਸੀ ਅਤੇ ਕੈਨੇਡਾ ਆ ਕੇ ਵੀ ਦੌੜਾਂ ਵਿਚ ਹਿੱਸਾ ਲੈਂਦਾ ਰਿਹਾ। ਸਰੀਰ ਬੜਾ ਤੰਦਰੂਸਤ ਰਹਿੰਦਾ ਸੀ।

ਸਾਲ 1995 ਵਿਚ ਮੈਨੂੰ ਮੇਰੇ ਡਾਕਟਰ ਤੋਂ ਪਤਾ ਲੱਗਾ ਕਿ ਮੇਰੇ ਸਰੀਰ ਨੂੰ ਕੈਂਸਰ ਨਾਮ ਦੀ ਭੈੜੀ ਬੀਮਾਰੀ ਨੇ ਘੇਰ ਲਿਆ ਹੈ। ਉਸ ਵੇਲੇ ਮੇਰੀ ਉਮਰ 44 ਸਾਲ ਦੀ ਸੀ। ਮਨ ਨੂੰ ਕਾਫ਼ੀ ਘਬਰਾਹਟ ਹੋਈ। ਡਾਕਟਰ ਦੇ ਕਹਿਣ ਤੇ ਮੈਂ ਅਪਰੋਸ਼ਨ ਕਰਵਾ ਲਿਆ। 6 ਮਹੀਨੇ ਬਾਅਦ ਚੈਕਅਪ ਹੋਈ ਤੇ ਬੀਮਾਰੀ ਉਵੇਂ ਦੀ ਉਵੇਂ ਹੀ ਸੀ। ਫਿਰ ਅਪਰੋਸ਼ਨ ਕਰਵਾ ਲਿਆ ਤੇ 6 ਮਹੀਨੇ ਬਾਅਦ ਗੈਪੋਰਟ ਮਿਲੀ ਕਿ ਬੀਮਾਰੀ ਵਧ ਰਹੀ ਹੈ। 1997 ਤਕ ਮੇਰੇ 5 ਅਪਰੋਸ਼ਨ ਹੋ ਚੁੱਕੇ ਸਨ ਪਰ ਬੀਮਾਰੀ ਵਧੀ ਹੀ ਜਾ ਰਹੀ ਸੀ।

ਗੱਲ 1996 ਦੀ ਹੈ, ਮੈਂ ਆਪਣੇ ਦੋਸਤ ਸਰਦਾਰ ਮਹਿੰਦਰ ਸਿੰਘ ਗਿੱਲ ਜੋ ਕਿ ਮਹਾਂਪੁਰਸ਼ਾਂ ਦੇ ਬਹੁਤ ਸ਼ਰਧਾਲੂ ਹਨ ਨੂੰ ਕੈਲੋਫੋਰਨੀਆਂ (ਅਮਰੀਕਾ) ਫੌਨ ਕੀਤਾ ਤੇ ਆਪਣੀ ਬੀਮਾਰੀ ਬਾਰੋ ਦੱਸਿਆ। ਉਹ ਸੁਣ ਕੇ ਕਾਫ਼ੀ ਘਬਰਾਏ ਤੇ ਕਹਿਣ ਲੱਗੇ ਕਿ ਤੂੰ ਮੇਰੇ ਨਾਲ ਹਿੰਦੁਸਤਾਨ ਚੱਲ ਤੇ ਉਥੇ ਮੈਂ ਤੈਨੂੰ ਇਕ ਮਹਾਂਪੁਰਸ਼ਾਂ ਨੂੰ ਮਿਲਾਵਾਂਗਾ ਤੇ ਆਪਣੀ ਬੀਮਾਰੀ ਤੂੰ ਉਨ੍ਹਾਂ ਨੂੰ ਦੱਸੋਂ। ਮੈਂ ਭਾਰਤ ਆਉਣ ਵਾਸਤੇ ਤਿਆਰ ਹੋ ਗਿਆ। ਮੈਂ ਅਤੇ ਮਹਿੰਦਰ ਸਿੰਘ ਹੋਰੀਂ ਦੋਨੋਂ ਭਾਰਤ ਨੂੰ ਮਹਾਂਪੁਰਸ਼ਾਂ ਨੂੰ ਮਿਲਣ ਲਈ ਚਲ ਪਏ। ਹਿੰਦੁਸਤਾਨ ਪਹੁੰਚ ਕੇ ਅਸੀਂ ਰਤਵਾੜਾ ਸਾਹਿਬ ਨੂੰ ਜਾ ਰਹੇ ਸਾਂ। ਮੈਨੂੰ ਮਹਿੰਦਰ ਸਿੰਘ ਹੋਰੀਂ ਕਹੀ ਜਾ ਰਹੇ ਸਨ ਕਿ ਮਨ ਵਿਚ ਪੁਰੀ ਸ਼ਰਧਾ ਲੈ ਕੇ ਜਾਵੀਂ ਤੇ ਜਾ ਕੇ ਮਹਾਂਪੁਰਸ਼ਾਂ ਨੂੰ ਸੀਸ ਨਿਵਾਈਂ। ਸ਼ਾਮ ਦਾ ਵੇਲਾ ਸੀ ਅਸੀਂ ਬਾਬਾ ਜੀ ਹੋਰਾਂ ਦੀ ਕੋਠੀ ਪਹੁੰਚ ਗਏ। ਸੰਗਤ ਹੋਰ ਵੀ ਬੈਠੀ ਸੀ ਤੇ ਅਸੀਂ ਵੀ ਦੋਨੋਂ ਗੁਰੂ ਫਤਹਿ ਬੁਲਾ ਕੇ ਬਾਬਾ ਜੀ ਹੋਰਾਂ ਕੋਲ ਬੈਠ ਗਏ ਤੇ ਮਹਾਂਪੁਰਸ਼ਾਂ ਦੇ ਬਚਨ ਸੁਣੇ। ਮੈਂ ਜਿੰਦਗੀ ਵਿਚ ਪਹਿਲੀ ਵਾਰੀ ਮਹਾਂਪੁਰਸ਼ਾਂ ਨੂੰ ਮਿਲਿਆ ਸਾਂ। ਮੈਨੂੰ ਤੇ ਇਹ ਵੀ ਨਹੀਂ ਸੀ ਪਤਾ ਕਿ ਮਹਾਂਪੁਰਸ਼ਾਂ ਨੂੰ ਕਿਵੇਂ ਤੇ ਕਿਸ ਸ਼ਰਧਾ ਨਾਲ ਮਿਲੀਦਾ ਹੈ। ਗੱਲ ਕੀ ਕਿ ਮੈਥੋਅਪਾਣੀ ਬੀਮਾਰੀ ਦੀ ਵਿਥਿਆ ਮਹਾਂਪੁਰਸ਼ਾਂ ਨੂੰ ਦੱਸ ਹੀ ਨਹੀਂ ਹੋਈ। ਅਸੀਂ ਚਾਹ ਪਾਣੀ ਪੀਤਾ, ਰਾਤ ਰਤਵਾੜਾ ਸਾਹਿਬ ਰਹੇ ਤੇ ਦੂਸਰੇ ਦਿਨ ਪਿੰਡ ਵਾਪਸ ਆ ਗਏ।

ਕੈਨੇਡਾ ਵਾਪਸ ਆ ਕੇ ਕਾਫ਼ੀ ਇਲਾਜ ਕਰਵਾਏ। ਨਵੰਬਰ 1997 ਨੂੰ ਮੇਰਾ ਫਿਰ ਅਪਰੋਸ਼ਨ ਹੋਇਆ। ਦਸੰਬਰ 9-10 ਦੀ ਗੱਲ ਹੈ, ਲੋਕੀ ਕ੍ਰਿਸ਼ਮਿਸ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਮੈਨੂੰ ਮੇਰੇ ਸਪੈਸ਼ਲਿਸਟ ਦੇ ਦਫਤਰ ਵਿਚੋਂ ਫੌਨ ਆਇਆ ਕਿ ਤੂੰ ਅਤੇ ਤੇਰੀ ਪਤਨੀ ਦੋਨੋਂ ਜਣੇ ਡਾਕਟਰ ਦੇ ਦਫਤਰ ਵਿਚ ਆਓ। ਮੈਨੂੰ ਸ਼ੱਕ ਪੈ ਗਿਆ ਕਿ ਖਬਰ ਕੋਈ ਚੰਗੀ ਨਹੀਂ ਹੈ। ਅਸੀਂ ਡਾਕਟਰ ਦੇ ਦਫਤਰ ਗਏ। ਡਾ. ਜੋਹਨ ਵਾਰਨਰ ਨੇ ਸਾਨੂੰ ਆਪਣੇ ਨਿਜੀ ਦਫਤਰ ਵਿਚ ਬਹਾਲ ਲਿਆ। ਮੇਰੀ ਵਧ ਰਹੀ ਕੈਂਸਰ ਦੀ ਬੀਮਾਰੀ ਬਾਰੇ 25-

30 ਮਿੰਟ ਵਿਸਥਾਰਪੂਰਵਕ ਗੱਲਾਂ ਕੀਤੀਆਂ। ਡਾਕਟਰ ਨੇ ਦਸਿਆ ਕਿ ਅਸੀਂ ਪਿਛਲੇ ਤਿੰਨ ਸਾਲ ਸਾਰਾ ਜ਼ੋਰ ਲਾ ਕੇ ਦੇਖ ਹਟੇ ਹਾਂ, ਬਹੁਤ ਸਾਰੀਆਂ ਦਵਾਈਆਂ ਦੇ ਹਟੇ ਹਾਂ ਪਰ ਬੀਮਾਰੀ ਬਹੁਤ ਵਧ ਗਈ ਹੈ ਤੇ ਇਸ ਦਾ ਹੁਣ ਹੋਰ ਕੋਈ ਇਲਾਜ ਨਹੀਂ। ਡਾਕਟਰ ਨੇ ਇਹ ਵੀ ਦੱਸਿਆ ਕਿ ਮੇਰੀ ਉਮਰ ਹੁਣ ਚਾਰ ਤੋਂ ਛੇ ਮਹੀਨੇ ਬਾਕੀ ਰਹਿ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਤੂੰ ਕਿਸਮਤ ਵਾਲਾ ਹੋਵੇਗਾ ਜੇ ਤੂੰ ਇਕ ਸਾਲ ਕੱਢ ਜਾਵੋ।

ਬਾਬਾ ਜੀ ਨਾਲ ਇਕ ਵਾਰ ਫਿਰ ਮਿਲਾਪ ਹੋਇਆ।

ਮੈਂ ਮਹਿੰਦਰ ਸਿੰਘ ਗਿੱਲ ਹੋਰਾਂ ਨੂੰ ਅਸਰੀਕਾ ਫੌਨ ਕਰਕੇ ਆਪਣੀ ਸਾਰੀ ਗੱਲਬਾਤ ਦੱਸੀ। ਮੇਰੀ ਦੂਖ ਭਰੀ ਕਹਾਣੀ ਸੁਣ ਕੇ ਉਹ ਬਹੁਤ ਘਬਰਾਏ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੇ ਨਾਲ ਭਾਰਤ ਚੱਲੋ ਤੇ ਮੈਂ ਬਾਬਾ ਜੀ ਹੋਰਾਂ ਨੂੰ ਮਿਲਣਾ ਹੈ। ਅਸੀਂ ਦੋਨੋਂ ਜਣੇ ਜਨਵਰੀ 1998 ਨੂੰ ਭਾਰਤ ਲਈ ਰਵਾਨਾ ਹੋਏ। ਮੇਰੇ ਪਿਆਰੇ ਦੋਸਤ ਮੱਖਣ ਸਿੰਘ (ਨਕੋਦਰ) ਮੈਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਗਏ ਤੇ ਉਥੇ ਅਸੀਂ ਦਰਬਾਰ ਸਾਹਿਬ ਮੱਸਾ ਟੇਕਿਆ। ਮੈਂ ਪਿੰਡ ਕਲਥਮ ਆਪਣੇ ਮਾਤਾ ਪਿਤਾ ਜੀ ਹੋਰਾਂ ਨੂੰ ਵੀ ਮਿਲਿਆ। ਮੈਨੂੰ ਪਤਾ ਸੀ ਕਿ ਇਹ ਮੇਰੇ ਅਖੀਰੀ ਮੇਲੇ ਹੀ ਹਨ। ਜਨਵਰੀ 21-22, 1998 ਨੂੰ ਮੈਂ ਅਤੇ ਮਹਿੰਦਰ ਸਿੰਘ ਰਤਵਾੜਾ ਸਾਹਿਬ ਬਾਬਾ ਜੀ ਹੋਰਾਂ ਨੂੰ ਮਿਲਣ ਲਈ ਚੱਲ ਪਏ। ਸਾਡੇ ਪਿੰਡੋਂ ਢਾਈ ਘੰਟੇ ਦੀ ਡਰਾਈਵ ਸੀ। ਇਸ ਵਾਰੀ ਮਨ ਵਿਚ ਬਾਬਾ ਜੀ ਨੂੰ ਮਿਲਣ ਦੀ ਬਹੁਤ ਤਾਂਘ ਸੀ। ਤਾਂਘ ਹੋਵੇ ਵੀ ਕਿਉਂ ਨਾ। ਕਹਿੰਦੇ ਨੇ ਕਿ ਮਰਦਾ ਕੀ ਨਹੀਂ ਕਰਦਾ, ਇਹ ਕਹਾਵਤ ਮੇਰੇ ਉਪਰ ਬੜੀ ਢੁਕਦੀ ਸੀ। ਸ਼ਾਮ ਦਾ ਵਕਤ ਹੋ ਗਿਆ ਸੀ। ਬਾਬਾ ਜੀ ਸ਼ਾਮ ਨੂੰ ਸੰਗਤ ਤੋਂ ਛੁੱਟੀ ਲੈ ਕੇ ਆਪਣੇ ਆਰਾਮ ਕਰਨ ਵਿਚ ਚਲੋ ਜਾਂਦੇ ਸਨ। ਬਾਬਾ ਜੀ ਦੇ ਸੇਵਕ ਕੁਲਬੀਰ ਸਿੰਘ ਨੇ ਬਾਬਾ ਜੀ ਨੂੰ ਕਿਹਾ ਕਿ ਆਰਾਮ ਕਰਨ ਦਾ ਸਮਾਂ ਹੋ ਗਿਆ ਹੈ, ਪਰ ਮੇਰੈ ਪਿਆਰੇ ਰਹਿਬਰ ਨੂੰ ਤੇ ਪਤਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਆਰੇ ਮਿਲਣ ਲਈ ਆ ਰਹੇ ਹਨ। ਜਦੋਂ ਅਸੀਂ ਬਾਬਾ ਜੀ ਹੋਰਾਂ ਦੀ ਕੋਠੀ ਪਹੁੰਚੇ ਤਾਂ ਉਥੇ ਹੋਰ ਵੀ ਕਈ ਪ੍ਰੇਮੀ ਬੈਠੇ ਸਨ। ਅਸੀਂ ਵੀ ਬਾਬਾ ਜੀ ਹੋਰਾਂ ਨੂੰ ਪਿਆਰ ਨਾਲ ਫਤਹਿ ਬੁਲਾ ਕੇ ਬੈਠ ਗਏ। ਮੈਨੂੰ ਬਿਲਕੁਲ ਅੱਜ ਵੀ ਯਾਦ ਹੈ ਕਿ ਬਾਬਾ ਜੀ ਮੈਨੂੰ ਕਹਿੰਦੇ ਕਿ ਤੂੰ ਏਥੇ ਮੇਰੇ ਕੋਲ ਬੈਠ ਜਾ। ਮੈਂ ਬਾਬਾ ਜੀ ਦੇ ਖੱਬੇ ਪਾਸੇ ਉਨ੍ਹਾਂ ਦੇ ਚਰਨਾਂ ਵਿਚ ਹੀ ਬੈਠ ਗਿਆ। ਮਹਿੰਦਰ ਸਿੰਘ ਨੇ ਬਾਬਾ ਜੀ ਨੂੰ ਹਾਲਤ ਦੱਸੀ। ਪਿਆਰੇ ਪ੍ਰੇਮੀਓਂ! ਮੈਨੂੰ ਯਾਦ ਹੈ ਕਿ ਬਾਬਾ ਜੀ ਹੋਰਾਂ ਆਪਣੇ ਖੱਬੇ ਹੱਥ ਨਾਲ ਮੈਨੂੰ ਬਾਪੜਾ ਦਿਤਾ ਅਤੇ ਕਿਹਾ -

“ਜਾਹ ਕੈਨੇਡਾ ਜਾ ਕੇ ਵੱਡਾ ਉਪਰੋਸ਼ਨ ਕਰਾ ਦੇ, ਗੁਰੂ ਮਹਾਰਾਜ ਭਲੀ ਕਰਨਗੇ।” ਬਾਬਾ ਜੀ ਹੋਰਾਂ ਇਹ ਵੀ ਕਿਹਾ ਕਿ ਗੁਰੂ ਮਹਾਰਾਜ ਨੇ ਤੇਰੇ ਕੋਲੋਂ ਸੇਵਾ ਲੈਣੀ ਹੈ। ਮੈਨੂੰ ਉਹ ਸੀਨ ਅਤੇ ਉਹ ਨਜ਼ਾਰਾ ਜਿੰਦਗੀ ਭਰ ਭੁੱਲ ਨਹੀਂ ਸਕਦਾ

ਜਦੋਂ ਮਹਾਂਪੁਰਸ਼ਾਂ ਨੇ ਮੈਨੂੰ ਬਾਪੜਾ ਦਿਤਾ ਅਤੇ ਅਸ਼ੀਰਵਾਦ ਦਿਤੀ ਸੀ। ਮੇਰੀਆਂ ਅੱਖਾਂ ਦੀ ਕੋਈ ਐਸੀ ਅਜੀਬ ਕਿਸਮ ਦੀ ਲਾਈਟ ਲੰਘੀ ਜਿਹੜੀ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਬਾਬਾ ਜੀ ਹੋਰਾਂ ਨੂੰ ਸਿਲ ਕੇ ਅਸੀਂ ਵਾਪਸ ਕੈਨੇਡਾ ਆ ਗਏ। ਵਾਪਸ ਆ ਕੇ ਮੈਂ ਡਾਕਟਰਾਂ ਨਾਲ ਫਿਰ ਗੱਲਬਾਤ ਕੀਤੀ ਪਰ ਉਨ੍ਹਾਂ ਮੈਨੂੰ ਕਹਿ ਦਿਤਾ ਕਿ ਹੁਣ ਅਸੀਂ ਕੁਛ ਨਹੀਂ ਕਰ ਸਕਦੇ, ਕੈਂਸਰ ਸਰੀਰ ਵਿਚ ਇਤਨੀ ਵਧੀ ਹੈ ਕਿ ਜਦੋਂ ਅਸੀਂ ਓਪਰੇਸ਼ਨ ਕਰਾਂਗੇ ਜੋ ਕਿ ਬਹੁਤ ਵੱਡਾ ਓਪਰੇਸ਼ਨ ਹੈ, ਹੋ ਸਕਦਾ ਹੈ ਕਿ ਤੇਰੀ ਮੌਤ ਓਪਰੇਸ਼ਨ ਬੈਡ ਤੇ ਹੀ ਹੋ ਜਾਵੇ। ਮੈਂ ਡਾਕਟਰਾਂ ਨਾਲ ਕਾਫੀ ਬਹਿਸ ਕੀਤੀ, ਅਖੀਰ ਉਹ ਮੇਰਾ ਓਪਰੇਸ਼ਨ ਕਰਨ ਨੂੰ ਮੰਨ ਗਏ।

1998 ਫਰਵਰੀ ਮਹੀਨੇ ਦਾ ਅਖੀਰਲਾ ਦਿਨ ਸੀ। ਸਵੇਰੇ 4 ਵਜੇ ਉਠ ਕੇ ਗੁਰੂ ਮਹਾਰਾਜਾ ਦਾ ਪ੍ਰਕਾਸ਼ ਕੀਤਾ, ਹੁਕਮਨਾਮਾ ਲਿਆ। ਰਤਵਾੜਾ ਸਾਹਿਬ ਬਾਬਾ ਜੀ ਹੋਰਾਂ ਨਾਲ ਫੌਨ ਤੇ ਗੱਲ ਕੀਤੀ ਅਤੇ ਬਾਬਾ ਜੀ ਨੂੰ ਦੱਸਿਆ ਕਿ ਅੱਜ ਮੈਂ ਹਸਪਤਾਲ ਨੂੰ ਜਿੰਦਗੀ ਮੌਤ ਦਾ ਘੱਲ ਕਰਨ ਜਾ ਰਿਹਾ ਹਾਂ। ਬਾਬਾ ਜੀ ਹੋਰਾਂ ਫੌਨ ਤੇ ਅਸ਼ੀਰਵਾਦ ਦਿਤੀ ਅਤੇ ਮੈਂ 7 ਵਜੇ ਸਵੇਰੇ ਹਸਪਤਾਲ ਪਹੁੰਚ ਗਿਆ।

7.30 ਵਜੇ ਮੇਰੇ ਓਪਰੇਸ਼ਨ ਦੀ ਤਿਆਰ ਹੋਣ ਲਗ ਪਈ। ਡਾਕਟਰ ਅਤੇ ਨਰਸਾਂ ਚਾਕ ਫੁਰੀਆਂ ਲੈ ਕੇ ਤਿਆਰ ਬਰ ਤਿਆਰ ਖੜ੍ਹੇ ਸਨ। ਮੈਨੂੰ ਬੱਹੋਸ਼ ਕਰਨ ਵਾਲਾ ਟੀਕਾ ਲਾਉਣ ਤੋਂ ਪਹਿਲਾਂ ਵੱਡੇ ਸਰਜਨ ਨੇ ਮੈਨੂੰ ਪੁਛਿਆ ਕਿ ਤੂੰ ਕੁਝ ਕਹਿਣਾ ਤੇ ਨਹੀਂ ਚਾਹੁੰਦਾ? ਉਸ ਵੇਲੇ ਮੈਂ ਇਕ ਪੇਪਰ ਡਾਕਟਰ ਨੂੰ ਦੇ ਦਿਤਾ ਅਤੇ ਕਿਹਾ ਕਿ ਤੁਸੀਂ ਜਦੋਂ ਮੇਰਾ ਆਪਰੇਸ਼ਨ ਕਰੋਗੇ, ਇਹ ਪੇਪਰ ਮੇਰੇ ਸਰ੍ਗਾਣੇ ਬੱਲੇ ਰੱਖ ਦੇਣਾ। ਇਹ ਮੇਰੀ ਪਰੋਅਰ ਹੈ ਤੇ ਇਸ ਪਰੋਅਰ ਨੇ ਮੈਨੂੰ ਮਰਨ ਤੋਂ ਬਚਾਉਣਾ ਹੈ। ਪਿਆਰਿਓ! ਇਹ ਸ਼ਬਦ ਉਹ ਸੀ ਜੋ ਮੈਨੂੰ ਬਾਬਾ ਜੀ ਹੋਰਾਂ ਤੋਂ ਮਿਲਿਆ ਸੀ। ਬਾਬਾ ਜੀ ਹੋਰਾਂ ਕਿਹਾ ਸੀ ਕਿ ਇਨ੍ਹਾਂ ਸ਼ਬਦਾਂ ਦਾ ਪਾਠ ਕਰਿਆ ਕਰ, ਤੇਰੇ ਦੁਖ ਕੱਟੋ ਜਾਣਗੇ। ਬੋਹੋਸ਼ੀ ਦਾ ਟੀਕਾ ਲਾ ਦਿਤਾ ਗਿਆ ਤੇ ਡਾਕਟਰਾਂ ਨੇ ਆਪਰੇਸ਼ਨ ਕਰਨਾ ਸ਼ੁਰੂ ਕਰ ਦਿਤਾ। 5-6 ਦਿਨਾਂ ਬਾਅਦ ਜਦੋਂ ਮੈਨੂੰ ਸੁਰਤ ਆਈ ਤਾਂ ਮੈਂ ਡਾਕਟਰ ਨੂੰ ਆਪਣੇ ਆਪਰੇਸ਼ਨ ਬਾਰੇ ਪੁਛਿਆ। ਮੈਨੂੰ ਇਸ ਤਰ੍ਹਾਂ ਲਗ ਰਿਹਾ ਸੀ ਕਿ ਡਾਕਟਰ ਮੈਥੋਡ ਕੋਈ ਗੱਲ ਲੁਕਾ ਰਿਹਾ ਹੈ। ਖੈਰ ਮੇਰੇ ਬਾਰ ਬਾਰ ਪੁੱਛਣ ਉਪਰੰਤ ਡਾਕਟਰ ਮੈਨੂੰ ਕਹਿੰਦਾ ਕਿ ਜਦੋਂ ਤੂੰ ਇੰਡੀਆ ਗਿਆ ਸੀ, ਕੀ ਤੂੰ ਕੋਈ ਦੇਸੀ ਦੁਆਈ ਤੇ ਨਹੀਂ ਖਾਧੀ? ਮੈਂ ਕਿਹਾ ਕਿ ਮੈਂ ਦੇਵਾਈ ਤੇ ਕੋਈ ਨਹੀਂ ਖਾਧੀ ਪਰ ਮੈਂ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਿਆ ਸੀ ਅਤੇ ਫਿਰ ਮੈਂ ਇਕ ਮਹਾਂਪੁਰਸ਼ਾਂ ਨੂੰ ਮਿਲਿਆ ਸੀ। ਉਨ੍ਹਾਂ ਨੇ ਮੈਨੂੰ ਅਸ਼ੀਰਵਾਦ ਦਿਤੀ ਸੀ ਅਤੇ ਕਿਹਾ ਸੀ ਕਿ ਇਹ ਜੋ ਤੈਨੂੰ ਦੁੱਖ ਕੱਟਣ ਵਾਲੇ ਸ਼ਬਦ ਦਿਤੇ ਹਨ ਇਨ੍ਹਾਂ ਦਾ ਸਿਮਰਨ ਕਰਿਆ ਕਰਾਂ। ਡਾਕਟਰ ਮੇਰੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਅਤੇ ਮੇਰਾ ਹੱਥ ਫੜ ਕੇ ਬੜੇ ਪਿਆਰ ਨਾਲ ਕਹਿਣ ਲੱਗਾ ਕਿ ਮਿਸਟਰ ਬੈਸ਼! ਅਸੀਂ ਤੇਰਾ ਆਪਰੇਸ਼ਨ ਤਾਂ ਕਰ ਦਿਤਾ ਹੈ, ਪਰ ਜੋ ਤੇਰੇ ਸਰੀਰ ਵਿਚ ਪਿਛਲੇ ਤਿੰਨ ਸਾਲ ਤੋਂ ਕੈਂਸਰ ਦੀ ਬੀਮਾਰੀ ਵਧ

ਰਹੀ ਸੀ ਉਹ ਸਾਨੂੰ ਨਹੀਂ ਲੱਭੀ। ਭਾਵ ਕਿ ਮੇਰੇ ਸਰੀਰ ਵਿਚੋਂ ਕੈਂਸਰ ਅਲੋਪ ਹੀ ਹੋ ਗਈ ਹੈ। ਡਾਕਟਰਾਂ ਨੂੰ ਅੱਜ ਵੀ ਚਾਰ ਸਾਲ ਮਗਰੋਂ ਇਹ ਗੱਲ ਹੈਰਾਨ ਕਰ ਰਹੀ ਹੈ ਕਿ ਇਤਨੀ ਵਧੀ ਹੋਈ ਬੀਮਾਰੀ ਕਿਸੇ ਨੇ ਜਾਦੂ ਮਾਰ ਕੇ ਕਿਵੇਂ ਢੂਰ ਕਰ ਦਿਤੀ? ਡਾਕਟਰ ਹਾਲੇ ਤਕ ਹੈਰਾਨ ਹਨ ਕਿ ਇਤਨੀ ਵਧੀ ਹੋਈ ਬੀਮਾਰੀ ਕਿਧਰ ਗਈ? ਜਦੋਂ ਮੈਂ ਵੱਡੇ ਡਾਕਟਰ ਨੂੰ ਮਹਾਂਪੁਰਸ਼ਾਂ ਦੀ ਅਸ਼ੀਰਵਾਦ ਬਾਰੇ ਦੱਸਿਆ ਤਾਂ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ ਕਿ ਸਭ ਤੋਂ ਵੱਡਾ ਇਲਾਜ ਤਾਂ ਅਰਦਾਸ ਹੀ ਹੈ। ਪਿਆਰੇ ਆਤਮ ਮਾਰਗ ਦੇ ਪਾਂਧੀਓ, ਇਹ ਮੈਂ ਤੁਸਾਂ ਨੂੰ ਆਪਣੀ ਹੱਡਬੀਤੀ ਸੁਣਾਈ ਹੈ। ਇਹ ਕੋਈ ਫਿਲਮੀ ਕਹਾਣੀ ਨਹੀਂ, ਮੇਰੇ ਨਾਲ ਜੋ ਵਾਪਰੀ, ਮੇਰੀ ਮਹਾਂਪੁਰਸ਼ਾਂ ਨਾਲ ਜਿਵੇਂ ਮਿਲਣੀ ਹੋਈ, ਉਹ ਸੱਚ-ਸੱਚ ਦੱਸੀ ਹੈ।

ਸਾਡਾ ਮਹਾਂਪੁਰਸ਼ਾਂ ਨਾਲ ਬੜਾ ਪਿਆਰ ਬਣਿਆ ਰਿਹਾ ਅਤੇ ਰਹਿੰਦੀ ਉਮਰ ਤਕ ਰਹੇਗਾ। ਜਦੋਂ ਬਾਬਾ ਜੀ ਕੈਨੇਡਾ ਆਉਂਦੇ ਹੁੰਦੇ ਸਨ ਤੇ ਸਾਡੇ ਕੋਲ ਰਹਿੰਦੇ ਹੁੰਦੇ ਸਨ, ਬੜੇ ਪਿਆਰ ਨਾਲ ਬਚਨ ਵਿਲਾਸ ਹੋਇਆ ਕਰਦੇ ਸਨ। ਅਸੀਂ ਵੀ ਹਰ ਸਾਲ ਸਤੰਬਰ ਮਹੀਨੇ ਸਲਾਨਾ ਸਮਾਗਮ ਤੇ ਆਇਆ ਕਰਦੇ ਸਾਂ, ਆਸ ਹੈ ਕਿ ਇਹ ਪਿਆਰ ਮਿਲਦਾ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਵੀ ਆਉਂਦੇ ਰਹਾਂਗੇ।

ਅਖੀਰ ਵਿਚ ਮੈਂ ਮਹਿੰਦਰ ਸਿੰਘ ਗਿੱਲ ਹੋਰਾਂ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮਹਾਂਪੁਰਸ਼ਾਂ ਨੂੰ ਮਿਲਵਾਇਆ। ਹੁਣ ਤੇ ਬਾਬਾ ਜੀ ਹੋਰਾਂ ਦੀਆਂ ਪਿਆਰੀਆਂ ਯਾਦਾਂ ਹੀ ਸਾਡੇ ਕੋਲ ਰਹਿਆਂ ਹਨ। ਉਨ੍ਹਾਂ ਦਾ ਬਖ਼ਸ਼ਿਆ ਹੋਇਆ ਬਹੁਤ ਵੱਡਾ ਖਜ਼ਾਨਾ ‘ਆਤਮ ਮਾਰਗ’ ਸਾਡੇ ਕੋਲ ਹੈ। ਬਾਬਾ ਜੀ ਕਿਹਾ ਕਰਦੇ ਸਨ ਕਿ ਜਿਸ ਘਰ ਵਿਚ ਆਤਮ ਮਾਰਗ ਪਿਆ ਹੋਵੇਗਾ, ਅੱਧੇ ਦੁਖ ਤਾਂ ਉਨ੍ਹਾਂ ਦੇ ਉਦੋਂ ਹੀ ਕੱਟੋ ਜਾਣਗੇ। ਮੈਂ ਸਭਨਾਂ ਪ੍ਰੇਮੀਆਂ ਅੱਗੇ ਬੇਨਤੀ ਕਰਦਾ ਹਾਂ ਕਿ ਇਕ ਵਾਰ ਫੇਰ ਹੰਡਲਾ ਮਾਰੋ, ਆਤਮ ਮਾਰਗ ਦੇ ਆਪ ਮੈਂਬਰ ਬਣੋ ਅਤੇ ਆਪਣੇ ਸਕੇ ਸਨੋਹੀਆਂ ਨੂੰ ਵੀ ਬਣਾਓ। ਅਖੀਰ ਵਿਚ ਆਤਮ ਮਾਰਗ ਪਰਿਵਾਰ ਦੇ ਸਮੁੱਹ ਪਾਂਧੀਆਂ ਨੂੰ ਮੇਰੀ ਪ੍ਰਦੇਸ਼ਾਂ ਵਿਚੋਂ ਬੈਠੋ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ।

**ਤਰਸੇਮ ਸਿੰਘ, ਬੈਸ਼**  
15428-6y-AVE  
Surry B.C.  
CANADA V35-8E7

ਬਚਪਨ ਤੋਂ ਹੀ ਮੇਰੀ ਬਿਰਤੀ ਧਾਰਮਕ ਸੀ। ਕੁਝ ਵੱਡਾ ਹੋਣ ਤੇ ਹੌਲੀ ਹੌਲੀ ਮਾਇਆ ਦਾ ਪ੍ਰਭਾਵ ਵਧਣ ਲੱਗਾ। ਜੀਵਨ ਨੂੰ ਕੋਈ ਦਿਸ਼ਾ ਨਹੀਂ ਸੀ ਮਿਲ ਰਹੀ। ਜਦੋਂ ਮੈਂ ਲੁਧਿਆਣੇ +1 ਵਿਚ ਪੜ੍ਹਦਾ ਸੀ, ਮੈਨੂੰ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਵਰ ਸਿੰਘ ਜੀ ਕਲੇਰਾਂ ਵਾਲੇ, ਬਾਬਾ ਹਰਿਨਾਮ ਸਿੰਘ ਜੀ ਭੁਚੋ ਵਾਲੇ ਅਤੇ ਕੁਝ ਹੋਰ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਨ ਦਾ ਸੁਭਾਗ ਪਾਂਪਤ ਹੋਇਆ। ਪ੍ਰਮਾਰਥਕ ਬਿਰਤੀ ਵਿਚ ਜਾਗ ਪਈ। ਅੰਮ੍ਰਿਤ ਪਾਨ ਵੀ ਕਰ ਲਿਆ।

ਮਨ ਵਿਚ ਕਿਸੇ ਅਜਿਹੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਦੀ ਇੱਛਾ ਸੀ, ਜੋ ਉਨ੍ਹਾਂ ਮਹਾਂਪੁਰਖਾਂ ਵਰਗੇ ਹੋਣ ਜਿਨ੍ਹਾਂ ਦੇ ਜੀਵਨ ਮੈਂ ਪੜ੍ਹੇ ਸਨ। ਕਈ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਪਰ ਤਸੱਲੀ ਨਾ ਹੋਈ। ਸ਼ਾਇਦ ਉਨ੍ਹਾਂ ਨਾਲ ਪੂਰਬ ਸਬੰਧ ਨਹੀਂ ਸਨ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਸ ਸਬੰਧੀ ਜਦ ਵੀ ਅਰਦਾਸ ਕਰਨੀ ਤਾਂ ਹੁਕਮਨਾਮਾ ਇਹੀ ਆਉਣਾ ਕਿ ਪੂਰਨ ਮਹਾਂਪੁਰਖਾਂ ਦਾ ਮਿਲਾਪ ਹੋ ਜਾਵੇਗਾ। ਲੱਗਭੱਗ 10 ਸਾਲ ਲੰਘ ਗਏ। ਇਸ ਦੌਰਾਨ ਰਾੜਾ ਸਾਹਿਬ ਜਾਣ, ਪਰਮ ਸਤਿਕਾਰਯੋਗ ਵੱਡੇ ਮਹਾਂਪੁਰਖਾਂ ਦੀ ਜੀਵਨੀ ਪੜ੍ਹਨ ਅਤੇ ਕੈਸਟਾਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਇਸੇ ਸੰਪਰਦਾ ਦੇ ਹੋਰ ਮਹਾਂਪੁਰਖ-ਬਾਬਾ ਕਰਮ ਸਿੰਘ ਜੀ, ਬਾਬਾ ਅਤਰ ਸਿੰਘ ਜੀ ਆਦਿ ਮਹਾਂਪੁਰਖਾਂ ਦੇ ਜੀਵਨ ਵੀ ਪੜ੍ਹੇ। ਇਕ ਵਾਰ ਤਾਂ ਸੁਪਨੇ ਵਿਚ ਰਤਵਾੜਾ ਸਾਹਿਬ ਜਾਣ ਬਾਰੇ ਕਿਹਾ ਵੀ ਗਿਆ ਪਰ ਮੈਨੂੰ ਨਾ ਤਾਂ ਇਹ ਪਤਾ ਸੀ ਕਿ ਰਤਵਾੜਾ ਸਾਹਿਬ ਕਿੱਥੇ ਹੈ ਅਤੇ ਨਾ ਹੀ ਇਹ ਸਮਝ ਆਈ ਕਿ ਕਿਸ ਪਾਸੋਂ ਰਤਵਾੜਾ ਸਾਹਿਬ ਬਾਰੇ ਪੁੱਛਾਂ। ਹੌਲੀ ਹੌਲੀ ਮੈਂ ਇਸ ਸੁਪਨੇ ਨੂੰ ਭੁੱਲ ਗਿਆ। ਆਖਰ ਭਾਗ ਜਾਗ ਹੀ ਪਏ। ਮੈਨੂੰ ਧਾਰਮਿਕ ਕੈਸਟਾਂ ਸੁਣਨ ਦਾ ਬਹੁਤ ਸੌਂਕ ਹੈ। ਖੁਦ ਖੀਤ ਕੇ ਤਾਂ ਸੁਣਦਾ ਹੀ ਹਾਂ, ਜਿੱਥੇ ਵੀ ਨਵੀਂ ਕੈਸਟ ਦਾ ਪਤਾ ਲੱਗੇ, ਮੰਗ ਕੇ ਵੀ ਸੁਣ ਲੈਂਦਾ ਹਾਂ। 1988 ਵਿਚ ਆਪਣੇ ਨਾਨਕੇ ਪਿੰਡ ਸ. ਰੇਸ਼ਮ ਸਿੰਘ ਜੀ ਦੇ ਘਰ ਕੈਸਟਾਂ ਲੈਣ ਗਿਆ ਤਾਂ ਬਾਬਾ ਜੀ ਦੀਆਂ ਕੈਸਟਾਂ ਵੀ ਦੇਖੀਆਂ। ਸੁਣਨ ਲਈ ਲੈ ਲਈਆਂ। ਸੁਣ ਕੇ ਬਹੁਤ ਪ੍ਰਭਾਵਤ ਹੋਇਆ। ਉਨ੍ਹਾਂ ਪਾਸੋਂ ਲੈ ਕੇ ਵੀਡੀਓ ਕੈਸਟਾਂ ਦੇਖੀਆਂ ਅਤੇ ਆਤਮ ਮਾਰਗ ਪੜ੍ਹਨ ਲੱਗਾ। ਇਸ ਤੋਂ ਪਹਿਲਾਂ ਮੈਂ ਰਤਵਾੜਾ ਸਾਹਿਬ ਦੇ ਸਾਲਾਨਾ ਸਮਾਗਮਾਂ ਦੇ ਇਸ਼ਤਿਹਾਰ ਬੱਸਾਂ ਵਿਚ ਆਉਂਦੇ ਜਾਂਦੇ ਦੇਖਦਾ ਪਰ ਇਹ ਪਤਾ ਨਹੀਂ ਸੀ ਕਿ ਇਹ ਕਿਸ ਜਾਬੋਬਦੀ ਵਲੋਂ ਕਰਵਾਏ ਜਾਂਦੇ ਨੇ। 1997 ਵਿਚ ਸਾਡੇ ਪਿੰਡ ਦੇ ਕੁਝ ਪ੍ਰਮੀ ਅਖਬਾਰਾਂ ਵਿਚ ਸਮਾਗਮ ਬਾਰੇ ਪੜ੍ਹ ਕੇ ਹਾਜ਼ਰੀ ਭਰਨ ਗਏ ਸਨ। ਉਨ੍ਹਾਂ ਨੇ ਮੈਨੂੰ ਵੀ ਕਿਹਾ ਸੀ ਪਰ ਕੁਝ ਕਾਰਨਾਂ ਕਰਕੇ ਮੈਂ ਜਾ ਨਹੀਂ ਸਕਿਆ ਸੀ, ਪਰ ਖਿੱਚ ਜ਼ਰੂਰ ਪੈਂਦੀ ਸੀ। ਅੰਦਰੋਂ ਅੰਦਰ ਅਗਲੇ ਸਮਾਗਮ ਵਿਚ ਜਾਣ ਦੀ ਅਰਦਾਸ ਨਿਕਲਦੀ ਸੀ। ਹੁਣ ਮਾਸ ਜੀ (ਸ. ਰੇਸ਼ਮ ਸਿੰਘ) ਹੋਰਾਂ ਪਾਸੋਂ ਬਾਬਾ ਜੀ ਬਾਰੇ ਸੁਣ ਕੇ ਬਹੁਤ ਖਿੱਚ ਪੈਂਦੀ ਪਰ ਕਿਸੇ ਨਾ ਕਿਸੇ ਕਾਰਨ ਜਾਣ ਵਿਚ ਚਿਰ ਹੁੰਦਾ ਰਿਹਾ। ਮੈਂ ਮਹਾਂਪੁਰਖਾਂ ਨੂੰ ਚਿੱਠੀ ਪਾ ਦਿਤੀ। ਬੋੜ੍ਹੇ ਹੀ ਦਿਨਾਂ ਬਾਅਦ ਜੁਆਬ ਆ ਗਿਆ। ਪੜ੍ਹ ਕੇ ਜੋ ਖੁਸ਼ੀ ਹੋਈ, ਦੱਸੀ ਨਹੀਂ ਜਾ ਸਕਦੀ। ਅਖੀਰ 1998 ਦੇ ਸਮਾਗਮ ਤੋਂ ਪਹਿਲਾਂ ਸੰਗਰਾਂਦ ਵਾਲੇ ਦਿਨ ਰਤਵਾੜਾ ਸਾਹਿਬ ਦਰਸ਼ਨਾਂ ਦਾ ਸੁਭਾਗ ਵੀ ਪ੍ਰਾਪਤ ਹੋ ਹੀ ਗਿਆ। ਮਨ ਵਿਚ ਕੁਝ ਸੰਕੇ ਸਨ। ਬਾਬਾ ਜੀ ਨੇ ਦੀਵਾਨ ਵਿਚ ਬਚਨ ਕਰਦਿਆਂ ਸਾਰੇ ਸੰਕੇ ਨਵਿਰਤ ਕਰ ਦਿਤੇ। ਮੈਂ ਸਟੇਜ ਦੇ ਨੇੜੇ ਬੈਠਾ ਸੀ। ਹੁਣ ਮਨ ਨੂੰ ਤਸੱਲੀ ਹੋ ਚੁੱਕੀ ਸੀ ਕਿ ਇਹੋ ਉਹ ਮਹਾਂਪੁਰਖ ਹਨ, ਜਿਨ੍ਹਾਂ ਦੀ ਭਾਲ ਸੀ। ਦੀਵਾਨ ਤੋਂ ਬਾਅਦ ਬੇਨਤੀ ਕਰਨ ਦਾ ਮੌਕਾ ਵੀ ਮਿਲਿਆ। ਮੈਂ ਕਿਹਾ ਮੱਤ ਪਾਪਾਂ ਨਾਲ ਭਰ ਗਈ ਹੈ। ਬਾਬਾ ਜੀ ਨੇ ਪਿੱਠ ਤੇ ਕਰ ਕਮਲ ਰਖਦਿਆਂ ਕਿਹਾ, ਨਾਮ ਜਪ ਕੇ ਧੋ ਲੈ। ਇਹ ਇਕ ਅਦੁੱਤੀ ਅਨੁਭਵ ਸੀ। ਇਸ ਤੋਂ

ਬਾਅਦ ਸਮਾਗਮ ਤੇ ਸਾਰੇ ਦਿਨ ਰਹਿ ਕੇ ਲਾਹੇ ਪਾਪਤ ਕਰਨ ਦਾ ਵੀ ਸਮਾਂ ਪਾਪਤ ਹੋਇਆ। ਪਤਾ ਲੱਗਾ ਕਿ ਪਿਛਲੇ ਸਮਾਗਮ ਵਿਚ ਮੀਂਹ ਪੈ ਗਿਆ ਸੀ ਪਰ ਇਸ ਵਾਰ ਅਰਦਾਸ ਕੀਤੀ ਗਈ ਹੈ। ਸਮਾਪਤੀ ਵਾਲੇ ਦਿਨ ਤੋਂ ਪਹਿਲਾਂ ਵਾਲੀ ਰਾਤ ਦੀਵਾਨ ਸਮੇਂ ਅਸਮਾਨ ਵਿਚ ਬੱਦਲ ਹੋ ਗਏ। ਹਵਾ ਚੱਲ ਪਈ। ਇਉਂ ਲੱਗਣ ਲੱਗਾ ਕਿ ਹੁਣ ਮੀਂਹ ਜ਼ਰੂਰ ਪਵੇਗਾ। ਮਨ ਸਭ ਕੁਝ ਜਾਣਦਿਆਂ ਹੋਇਆਂ ਵੀ ਪਰਤੀਤ ਵਿਚ ਨਹੀਂ ਸੀ ਆ ਰਿਹਾ। ਮੈਂ ਉਠ ਕੇ ਟੈਟ ਕੋਲ ਚਲਿਆ ਗਿਆ। ਬੋੜ੍ਹੇ ਹੀ ਚਿਰ ਬਾਅਦ ਅਸਮਾਨ ਵਲ ਦੇਖਿਆ ਤਾਂ ਚੰਦ ਨਜ਼ਰ ਆਇਆ। ਚਾਰੇ ਪਾਸੇ ਬੱਦਲ ਸਨ ਪਰ ਵਿਚੋਂ ਬਿਲਕੁਲ ਸਾਫ਼ ਸੀ। ਕੁਝ ਸਮੇਂ ਬਾਅਦ ਇਹ ਸਾਫ਼ ਘੇਰਾ ਹੋਰ ਵੀ ਵਧ ਗਿਆ। ਅਗਲੇ ਦਿਨ ਪਤਾ ਲੱਗਾ ਕਿ ਆਸੇ ਪਾਸੇ ਕੁਝ ਕਿਲੋਮੀਟਰਾਂ ਦੇ ਫਾਸਲੇ ਤੋਂ ਬਾਅਦ ਮੀਂਹ ਪਿਆ ਸੀ। ਮਹਾਂਪੁਰਖਾਂ ਦੀਆਂ ਜੀਵਨੀਆਂ ਵਿਚ ਜਿਹੜੇ ਕੌਤਕ ਪੜ੍ਹੇ ਸਨ, ਉਨ੍ਹਾਂ ਵਿਚ ਇਕ ਅੱਖੀਂ ਵੇਖ ਲਿਆ ਸੀ। ਇਸ ਤੋਂ ਬਾਅਦ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਬਾਬਾ ਜੀ ਨੇ ਬਹੁਤ ਮਿਹਰਾਂ ਕੀਤੀਆਂ, ਕਈ ਕੌਤਕ ਤੱਕੇ। ਮਹਾਂਪੁਰਖਾਂ ਦੀ ਸੰਗਤ ਕਰਦਿਆਂ ਕੁਝ ਸਮਾਂ ਹੋਣ ਤੇ ਮੈਨੂੰ ਉਹ ਸੁਪਨਾ ਯਾਦ ਆਇਆ। ਨਿਰਕਾਰ ਦੇ ਚੋਜ ਨਿਰਾਲੇ ਹਨ।

### ਅਮਰੀਕ ਸਿੰਘ ਗਨੈਸਕ

ਦਾਸ ਜੂਨ 1994 ਵਿਚ ਚੰਡੀਗੜ੍ਹ ਆਇਆ। ਬੱਚੇ ਛੋਟੇ ਹੀ ਸਨ। ਇਸ ਕਰਕੇ ਪਿੰਡ ਬੜੈਲ ਵਿਚ ਮਕਾਨ ਕਿਰਾਏ ਤੇ ਲੈ ਲਿਆ ਅਤੇ ਬਾਹਰ ਪੁਰਾਣੇ ਘਰ ਪਾਰਟਸ (ਕਬਾੜ) ਦੀ ਢੁਕਾਨ ਕਰ ਲਈ। ਮਕਾਨ ਮਾਲਕ ਅਮਰੀਕਾ ਵਿਚ ਰਹਿੰਦੇ ਸਨ ਅਤੇ ਮਕਾਨ ਦਾ ਜੋ ਜਿਥੇ care taker (power of attorney) ਸੀ ਉਹ ਬੜੈਲ ਪਾਇਮੰਟੀ ਸਕੂਲ ਦਾ ਪ੍ਰਿਸੀਪਲ ਸੀ ਅਤੇ ਮੇਰਾ ਉਸ ਕੋਲ ਆਉਣਾ ਜਾਣਾ ਸੀ। ਮੈਂ ਸ਼ਗਾਬ ਪੀਣ ਦਾ ਆਦੀ ਸੀ ਅਤੇ ਸੰਨ 1970 ਤੋਂ ਲਗਾਤਾਰ ਪੀ ਰਿਹਾ ਸੀ ਪਰ ਕਿਰਦਾਰ ਪੱਖੋਂ ਬਹੁਤ ਠੀਕ ਸੀ। ਮੈਂ ਸੰਤਾਂ ਮਹਾਂਪੁਰਖਾਂ ਅਤੇ ਧਾਰਮਿਕ ਆਗੂਆਂ ਨੂੰ ਅਕਸਰ ਮਿਲਦਾ ਜੁਲਦਾ ਰਹਿੰਦਾ ਸੀ ਪਰ ਕਿਤੇ ਗੱਲ ਨਹੀਂ ਸੀ ਬਣ ਰਹੀ। ਮੈਂ ਇਹੋ ਜਿਹੇ ਸੰਤ ਮਹਾਂਪੁਰਖ ਦੀ ਭਾਲ ਵਿਚ ਸੀ ਜੋ ਹੋ ਇਕ ਸਵਾਲ ਦਾ ਤਸੱਲੀ ਬਖਸ਼ ਜਵਾਬ ਦੇਣ ਪਰ ਐਸੇ ਮਿਲੇ ਨਾ। ਉਥੇ ਉਸੇ ਸਕਲ ਵਿਚ ਬੀਬੀ ਹਰਦੇਵ ਕੌਰ ਧੋਟ ਵਾਲੇ (ਜੋ ਮੇਰੇ ਧਰਮ ਦੀ ਭੈਣ ਹਨ) ਬਦੱਤ ਅਧਿਆਪਕਾ ਪੜ੍ਹਾਉਂਦੇ ਸਨ। ਮੈਂ ਅਕਸਰ ਉਨ੍ਹਾਂ ਬਾਰੇ ਸੁਣਿਆ ਹੋਇਆ ਸੀ ਕਿ ਬਹੁਤ ਹੀ ਦਿਆਲੂ ਸੁਭਾਅ ਦੇ ਹਨ ਅਤੇ ਆਰਥਿਕ ਤੌਰ ਤੇ ਗਰੀਬ ਬੱਚਿਆਂ ਦੀ, ਕਿਤਾਬਾਂ ਦੇ ਕੇ ਅਤੇ ਹੋਰ ਵੀ ਮਦਦ ਕਰਦੇ ਹਨ ਅਤੇ ਧਾਰਮਿਕ ਵਿਚਾਰਾਂ ਦੇ ਹਨ। ਜੂਨ 1997 ਗਰਮੀਆਂ ਦੇ ਦਿਨ ਸਨ। ਮੈਂ ਆਪਣੇ ਕਮਰੇ ਵਿਚ ਹੀ ਬੱਚਿਆਂ ਸਮੇਤ ਪਿਆ ਸੀ। ਬਾਹਰ ਦਸਤਕ ਹੋਈ। ਦੇਖਿਆ ਕਿ ਸਾਪ੍ਹੁਣੇ ਭੈਣ ਜੀ ਹਰਦੇਵ ਕੌਰ ਹੱਥ ਵਿਚ ਆਤਮ ਮਾਰਗ ਮੈਗਜ਼ੀਨ ਲਈ ਖੜ੍ਹੇ ਹਨ। ਉਨ੍ਹਾਂ ਦੇ ਦਰਸ਼ਨ ਕਰਕੇ ਮੈਨੂੰ ਚਾਅ ਚੜ੍ਹ ਗਿਆ ਕਿ ਕੀੜੀ ਦੇ ਘਰ ਭਗਵਾਨ ਨੇ ਦਰਸ਼ਨ ਦਿਤੇ ਹਨ। ਭੈਣ

ਜੀ ਬੈਠੇ, ਚਾਹ ਪਾਣੀ ਪੀਤਾ, ਗੱਲਾਬਾਤਾਂ ਹੋਈਆਂ ਅਤੇ ਮੈਗਜ਼ੀਨ ਦੇ ਕੇ ਚਲੇ ਗਏ।

ਦੂਸਰੇ ਪਾਸੇ ਦੁਕਾਨ ਉਪਰ ਜਥੇਦਾਰ ਸੰਤੋਖ ਸਿੰਘ ਅਕਸਰ ਆਉਂਦੇ ਰਹਿੰਦੇ ਸਨ ਅਤੇ ਕਿਹਾ ਕਰਦੇ ਸਨ ਕਿ ਤੁਸੀਂ ਰਤਵਾੜਾ ਸਾਹਿਬ ਆਇਆ ਕਰੋ। ਸੋ ਦੋਵੇਂ ਪਾਸਿਆਂ ਤੋਂ ਹੁਕਮ ਹੋਇਆ ਅਤੇ ਮੈਨੂੰ ਅਤੇ ਮੇਰੀ ਪਤਨੀ ਇਕ ਦਿਨ ਮੋਹਾਲੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਪਹੁੰਚ ਗਏ। ਇਹ ਜੂਨ 1997 ਦੀ ਗੱਲ ਹੈ। ਮੈਂ ਇਹ ਤਾਂ ਨਹੀਂ ਸੀ ਪਤਾ ਕਿ ਮਹਾਂਪੁਰਖਾਂ ਨਾਲ ਕਿੱਦਾਂ ਬਚਨ ਬਿਲਾਸ ਕਰੀਦਾ ਹੈ, ਮੈਂ ਉਠ ਕੇ ਖੜਾ ਹੋ ਗਿਆ ਅਤੇ ਕਿਹਾ ਕਿ ਬਾਬਾ ਜੀ ਕੰਮ ਨਹੀਂ ਚਲਦਾ। ਬਾਬਾ ਜੀ ਨੇ ਪਵਿੱਤਰ ਮੁੱਖ ਤੋਂ ਬਚਨ ਕੀਤਾ ਕਿ ਬੀਜਦਾ ਤਾਂ ਤੂੰ ਕਿੱਕਰਾਂ ਹੈਂ ਅਤੇ ਭਾਲਦਾ ਅੰਗਰੈ ਹੈਂ। ਮੈਂ ਅਤੇ ਮੇਰੀ ਪਤਨੀ ਸੌਚਾਂ ਵਿਚ ਪੈ ਗਏ। ਬਾਬਾ ਜੀ ਦੁਬਾਰਾ ਬੋਲੇ ਕਿ ਕੀ ਸੌਚਦੇ ਹੋ? ਅਸੀਂ ਕੁਝ ਨਾ ਬੋਲੇ। ਬਾਬਾ ਜੀ ਨੇ ਫੁਰਮਾਨ ਕੀਤਾ ਕਿ ਤੁਸੀਂ ਰਤਵਾੜਾ ਸਾਹਿਬ ਆਇਓ। ਸੋ ਅਸੀਂ ਵਾਪਸ ਆ ਗਏ ਅਤੇ ਦੂਸਰੇ ਦਿਨ ਸਵੇਰੇ ਪੰਜ ਵਜੇ ਰਤਵਾੜਾ ਸਾਹਿਬ ਨੂੰ ਚੱਲ ਪਏ। ਇੰਦਰ ਦੇਵਤਾ ਵੀ ਪੁਰੇ ਜੋਬਨ ਤੇ ਸੀ ਬਰਸਾਤ ਬਹੁਤ ਸੀ ਪਰ ਅਸੀਂ ਦਿਲ ਵਿਚ ਧਾਰਿਆ ਹੋਇਆ ਸੀ ਕਿ ਅੱਜ ਰਤਵਾੜਾ ਸਾਹਿਬ ਜ਼ਰੂਰ ਦਰਸ਼ਨ ਕਰਨ ਜਾਣਾ ਹੈ ਸੋ ਰਤਵਾੜਾ ਸਾਹਿਬ ਪਹੁੰਚ ਗਏ। ਰਤਵਾੜਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਵਾਪਸ ਆ ਗਏ। ਬਾਬਾ ਜੀ ਨੇ ਮਨ ਦੀ ਬਿਰਤੀ ਹੀ ਬਦਲ ਦਿਤੀ। ਅੰਦਰ ਗੁਰਬਾਣੀ ਦਾ ਪਿਆਰ ਜਾਗ ਪਿਆ। ਬਾਬਾ ਜੀ ਦੇ ਪਵਿੱਤਰ ਬਚਨਾਂ ਨੇ ਐਸਾ ਬਾਣੀ ਮਾਰਿਆ ਕਿ ਅੰਦਰ ਨਵਾਂ ਜੀਵਨ ਉਤਸ਼ਾਹ ਪੈਦਾ ਹੋ ਗਿਆ, ਨਾਮ ਬਾਣੀ ਨਾਲ ਪਿਆਰ ਜਾਗ ਪਿਆ। ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਇਹੋ ਜਿਹਾ ਕੀਰਤਨ, ਦੀਵਾਨ ਜਾਂ ਸਤਿਸੰਗਤ ਜਾਂ ਸਮਾਗਮ ਨਹੀਂ ਹੈ ਜੋ ਮੈਂ ਛੱਡਿਆ ਹੋਵੇ। 18 ਜੁਲਾਈ 1997 ਨੂੰ ਮੈਂ ਅੰਮ੍ਰਿਤ ਛਕ ਲਿਆ। ਹੁਣ ਇਸ ਸਮੇਂ ਤਾਂ ਮੇਰੀ ਪਤਨੀ, ਦੋਵੇਂ ਬੱਚੇ ਸਾਰਾ ਪਰਿਵਾਰ ਅੰਮ੍ਰਿਤਧਾਰੀ ਹਾਂ।

ਹੁਣ ਮੇਰੀ ਉਮਰ 47 ਸਾਲ ਦੀ ਹੈ ਮੈਂ ਅੱਜ ਤਕ ਬਾਬਾ ਜੀ ਵਰਗੀ ਮਹਾਨ ਉਚੀ ਸਖਸ਼ੀਅਤ, ਬ੍ਰਹਮਗਿਆਨੀ, ਪੁੱਗੀ ਹੋਈ ਰੂਹ ਦੇ ਦਰਸ਼ਨ ਨਹੀਂ ਕੀਤੇ।

### ਵਿੰਦਰ ਸਿੰਘ, ਚਹਲ

ਬੀਬੀ ਜਸਪਾਲ ਕੌਰ, ਪਿੰਡ ਵਹਿਲਪੁਰ ਮੈਨੂੰ ਮੇਰੇ ਪਿਆਰੇ ਪਿਤਾ ਜੀ ਦੀ ਸੰਗਤ ਸੰਨ 1996 ਦੀ ਫਰਵਰੀ ਦੀ 15 ਤਾਰੀਕ ਨੂੰ ਪ੍ਰਾਪਤ ਹੋਈ। ਬਾਬਾ ਜੀ ਦੀ ਸੰਗਤ 1995 ਦੇ ਨੌਵੇਂ ਮਹੀਨੇ ਦੀ 4 ਤਾਰੀਖ ਨੂੰ ਮੇਰਾ ਇਕੋ ਇਕ ਬੇਟਾ 16 ਸਾਲਾਂ ਦਾ ਮੇਰੇ ਕੋਲੋਂ ਸਦਾ ਲਈ ਚਲਿਆ ਗਿਆ। ਮੈਂ ਆਪਣਾ ਆਪ ਰੋ ਰੋ ਕੇ (ਬਾਝੀ ਕਮਲੀ) ਬਣ ਗਈ। ਮੈਨੂੰ ਕੋਈ ਸਮਝ ਨਹੀਂ ਸੀ ਆਉਂਦੀ ਕਿ ਮੈਂ ਹੁਣ ਆਪਣੇ ਪੁੱਤਰ ਤੋਂ ਬਿਨਾਂ ਕਿਵੇਂ ਜੀਵਾਂਗੀ। ਇਸ ਬੇਟੇ ਨਾਲੋਂ ਛੋਟੀ ਬੇਟੀ ਹੈ। ਜੇ ਮੈਨੂੰ ਕਿਸੇ ਨੇ ਵੀ ਕਹਿਣਾ ਧੀਏ ਵਾਹਿਗੁਰੂ ਦਾ ਭਾਣਾ ਮੰਨਣਾ

ਪੈਂਦਾ ਹੈ। ਮੇਰਾ ਹਰੇਕ ਨੂੰ ਇਹੋ ਜਵਾਬ ਦੇਣਾ ਕੋਈ ਵਾਹਿਗੁਰੂ ਹੈ ਨਹੀਂ, ਨਾ ਕੋਈ ਸੰਤ, ਨਾ ਗੁਰੂ। ਮੇਰੇ ਲਈ ਇਸ ਦੁਨੀਆਂ ਤੇ ਕੋਈ ਨਹੀਂ। ਸਾਰੀ ਸਾਰੀ ਰਾਤ ਮੈਂ ਆਪਣੇ ਬੇਟੇ (ਲਾਡੀ) ਦੀ ਫੌਟੇ ਕੋਲ ਰੱਖ ਕੇ ਰੋਈ ਜਾਣਾ, ਮੇਰੇ ਸਹੁਰੇ ਘਰ ਦੇ ਮੈਨੂੰ ਸਾਰੇ ਇਹੀ ਗੱਲ ਕਹਿੰਦੇ ਸੀ ਤੂੰ ਘਰੋਂ ਚਲੇ ਜਾ। ਫਿਰ ਇਕ ਮਹੀਨੇ ਬਾਅਦ ਮੇਰਾ ਘਰ ਵਾਲਾ ਢੁਬਈ ਤੋਂ ਆ ਗਿਆ। ਉਹ ਵੀ ਬੱਸ ਘਰ ਦੇ ਮਗਰ ਲਗ ਗਿਆ, ਉਹ ਮੇਰੇ ਮਾਤਾ ਪਿਤਾ ਨੂੰ ਕਹਿੰਦਾ ਸੀ ਕਿ ਤੁਸੀਂ ਇਸ ਨੂੰ ਲੈ ਜਾਓ ਜੋ ਉਸ ਵਕਤ ਮੇਰੀ ਹਾਲਤ ਹੋਈ ਕਿਸੇ ਮਾਂ ਨਾਲ ਨਾ ਹੋਵੇ। ਪੁੱਤਾਂ ਦੇ ਦੁੱਖ ਝਲਣੇ ਬਹੁਤ ਅੰਖੇ ਨੇ। ਉਸ ਤੋਂ ਬਾਅਦ 1996 ਦੀ ਫਰਵਰੀ ਮਹੀਨੇ 15 ਤਾਰੀਖੀ ਬਾਬਾ ਜੀ ਦੇ ਬਹਿਰਾਮ ਦੀਵਾਨ ਸੀ। ਮੇਰੇ ਤਾਇਆ ਜੀ ਦੀ ਨੂੰਹ ਮੇਰੀ ਭਾਬੀ ਮੈਨੂੰ ਪੇਕੇ ਲੈ ਗਈ। ਮੈਨੂੰ ਕਹਿੰਦੀ ਭੈਣ ਜੀ ਬਹੁਤ ਵੱਡੇ ਮਹਾਂਪੁਰਸ਼ਾਂ ਦੀ ਦਾ ਦੀਵਾਨ ਹੈ ਤੂੰ ਸੂਣ ਕੇ ਤਾਂ ਦੇਖ, ਬਹੁਤ ਮਹਾਂਪੁਰਖ ਪਿਆਰ ਵਾਲੇ ਹਨ। ਉਨ੍ਹਾਂ ਦੇ ਬਚਨ ਸੂਣ ਕੇ ਬਹੁਤ ਅੰਨੰਦ ਆਉਂਦਾ ਹੈ, ਤੂੰ ਮੇਰੇ ਨਾਲ ਚੱਲ। ਫਿਰ ਉਹ ਮੈਨੂੰ ਬਾਬਾ ਜੀ ਦੇ ਦੀਵਾਨ ਸੂਣਨ ਲਈ ਲੈ ਗਈ। ਮੇਰੇ ਪੇਕੇ (ਲੱਖਪੁਰ) ਬਹਿਰਾਮ ਦੇ ਬਿਲਕੁਲ ਨਜ਼ਦੀਕ ਹਨ। ਜਦੋਂ ਮੈਂ ਬਾਬਾ ਜੀ ਦੇ ਦਰਸ਼ਨਾਂ ਲਈ ਗਈ ਤਾਂ ਬਾਬਾ ਜੀ ਇਹ ਧਾਰਨਾ ਪੜ੍ਹਦੇ ਸੀ (ਧੰਨ ਧੰਨ ਨੇ ਜਣੇਦੀਆਂ ਮਾਵਾਂ ਜਿਨ੍ਹਾਂ ਦੇ ਪੁੱਤਰ ਨਾਮ ਜਪਦੇ) ਜਿਸ ਵੇਲੇ ਮੈਂ ਇਹ ਧਾਰਨਾ ਸੂਣੀ, ਮੈਂ ਬਹੁਤ ਜਿਆਦਾ ਰੋਈ ਕਿ ਬਾਬਾ ਜੀ ਮੇਰਾ ਤਾਂ ਪੁੱਤ ਹੈ ਨਹੀਂ। ਇਕ ਦੀਵਾਨ ਪੂਰਾ ਸੂਣਿਆ, ਦੋ ਦੀਵਾਨ ਹੋਰ ਰਹਿੰਦੇ ਸੀ, ਫਿਰ ਮੇਰੇ ਰਾਤ ਨੂੰ ਸੁੱਤੀ ਪਈ ਦੇ ਉਹੀ ਧਾਰਨਾ ਦਿਲ ਵਿਚ ਆਈ। ਦੂਜੇ ਤੀਜੇ ਦਿਨ ਵੀ ਬੜੇ ਪਿਆਰ ਨਾਲ ਦੀਵਾਨ ਸੂਣਿਆ ਅਤੇ ਬਾਬਾ ਜੀ ਦੀਆਂ ਕੈਸਟਾਂ ਅਤੇ ਆਤਮ ਮਾਰਗ ਮੈਗਜ਼ੀਨ ਲੈ ਲਿਆ, ਮੈਂ ਘਰ ਆ ਰਾਤ ਨੂੰ ਨਾਲੇ ਕੈਸਟ ਸੁਣਦੀ, ਨਾਲੇ ਇਹੀ ਦਿਲ ਵਿਚ ਸੋਚਦੀ ਮੈਂ ਇਨ੍ਹਾਂ ਐਡੇ ਮਹਾਂਪੁਰਖ ਸੰਤਾਂ ਨੂੰ ਤਾਂ ਮੰਨਾਂਗੀ ਜੇ ਇਕ ਮੇਰਾ ਵੀ ਦੁੱਖ ਸੂਣਗਨੇ, ਮੇਰਾ ਕੋਈ ਦੁੱਖ ਸੂਣਨ ਵਾਲਾ ਨਹੀਂ। ਫਿਰ ਮੈਂ ਮੈਗਜ਼ੀਨ ਤੋਂ ਬਾਬਾ ਜੀ ਦਾ ਐਡਰੋਸ ਲਿਖ ਕੇ ਬਾਬਾ ਜੀ ਨੂੰ ਚਿੱਠੀ ਪਾ ਦਿਤੀ। ਨਾਲੇ ਚਿੱਠੀ ਲਿਖਦੀ ਇਹੀ ਗੱਲ ਕਹਿੰਦੀ ਕਿ ਬਿਨਾਂ ਨੂੰ ਤਾਂ ਮੈਂ ਸੰਤ ਮੰਨਾਂ ਜੇ ਮੇਰੀ ਚਿੱਠੀ ਦਾ ਜਵਾਬ ਦੇਣਗੇ (ਸੰਗਤੇ ਮੇਰੇ ਪਿਆਰੇ ਪਿਤਾ ਜੀ 14 ਦਿਨਾਂ ਦੇ ਵਿਚ ਮੈਨੂੰ ਚਿੱਠੀ ਪਾਈ), ਫਿਰ ਮੇਰੇ ਦਿਲ ਨੂੰ ਹੌਸਲਾ ਹੋ ਗਿਆ ਕਿ ਬੈਣੈ ਕੋਈ ਇਸ ਦੁਨੀਆਂ ਤੇ ਮੇਰਾ ਦੁੱਖ ਸੂਣਨ ਵਾਲਾ। ਫਿਰ ਹੌਲੀ ਹੌਲੀ ਮੇਰੇ ਪਿਤਾ ਜੀ ਨੇ ਚਿੱਠੀ ਦਾ ਜਵਾਬ ਜਲਦੀ ਜਲਦੀ ਦੇਣਾ। ਮੈਨੂੰ ਮੇਰੇ ਪਿਤਾ ਜੀ ਪਤਾ ਨਹੀਂ ਕੀ ਚਿੱਠੀ ਵਿਚੋਂ ਲਿਖ ਕੇ ਪਾ ਦਿੰਦੇ ਕਿ ਮੈਨੂੰ ਪੁੱਤਰ ਦੀ ਯਾਦ ਭੁਲਦੀ ਗਈ, ਮੇਰੇ ਪਿਤਾ ਜੀ ਦੀ ਯਾਦ ਹੋਰ ਨੇੜੇ ਆਉਂਦੀ ਗਈ, ਫਿਰ ਬਾਬਾ ਜੀ ਨਾਲ ਫੌਨ ਤੇ ਗੱਲਾਂ ਕਰ ਲੈਣੀਆਂ। ਜਦੋਂ ਮੇਰਾ ਫੌਨ ਆਣਾ ਮੇਰਾ ਮਨ ਖੁਸ਼ ਹੋ ਜਾਣਾ। ਮੈਂ ਆਪਣੇ ਪਿਤਾ ਜੀ ਨਾਲ ਛੇਤੀ ਛੇਤੀ ਫੌਨ ਤੇ ਗੱਲਾਂ ਕਰ ਲੈਣੀਆਂ। ਫਿਰ ਬਾਬਾ ਜੀ ਨੇ ਮੈਨੂੰ ਤੇ ਮੇਰੀ ਬੇਟੀ ਨੂੰ ਰਤਵਾੜਾ ਸਾਹਿਬ ਆਉਣ ਨੂੰ ਕਿਹਾ ਮੈਂ ਕਿਹਾ ਬਾਬਾ ਜੀ, ਮੈਨੂੰ ਨਹੀਂ ਪਤਾ ਰਤਵਾੜਾ ਸਾਹਿਬ ਕਿਥੇ ਹੈ? ਮੈਂ ਕਿਸ ਤਰ੍ਹਾਂ ਜਾਵਾਂਗੀ? ਮੇਰੀ ਬੇਟੀ ਵੀ ਛੋਟੀ ਹੈ। ਬਾਬਾ ਜੀ ਨੇ ਕਿਹਾ, ਚੰਡੀਗੜ੍ਹ ਬੱਸ

ਚੜ੍ਹ ਕੇ ਆ ਜਾਵੇ ਫਿਰ ਮੈਂ ਆਪ ਲੈਣ ਆਵਾਂਗਾ। ਤੁਹਾਨੂੰ ਲੈਣ ਵਾਸਤੇ। ਫਿਰ ਚੰਡੀਗੜ੍ਹ ਆ ਕੇ ਪਿਤਾ ਜੀ ਨੂੰ ਛੋਨ ਕੀਤਾ ਉਨ੍ਹਾਂ ਦੱਸਿਆ ਕਿ ਇਹ ਬੱਸ ਲੈ ਕੇ ਮੁੱਲਾਂਪੁਰ ਉਤਰ ਜਾਣਾ, ਮੈਂ ਆਪ ਆ ਕੇ ਲੈ ਜਾਵਾਂਗਾ। ਫਿਰ ਸ਼ਾਮ ਦੇ 6 ਵਜੇ ਸਰਦੀਆਂ ਦਾ ਦਿਨ ਸੀ ਅਸੀਂ ਮੁੱਲਾਂਪੁਰ ਜਦੋਂ ਬੱਸ ਵਿਚੋਂ ਉਤਰੀਆਂ ਸਾਨੂੰ ਕੁਝ ਨਾ ਪਤਾ ਲੱਗੇ ਕਿਧਰ ਨੂੰ ਜਾਣਾ ਹੈ। ਅਸੀਂ ਜਦੋਂ ਅੱਧ ਵਿਚ ਆ ਗਈਆਂ, ਇਕ ਸਾਈਡ ਤੋਂ ਇਕ ਸਿੱਖ ਆਇਆ, ਚਿੱਟੇ ਵਸਤਰ, ਪੀਲਾ ਸਿਰ ਤੇ ਪਰਨਾ ਬੰਨਦਾ ਬੰਨਦਾ ਤੁਰਿਆ ਜਾਵੇ। ਅਸੀਂ ਉਸ ਫਤਹਿ ਬੁਲਾਈ। ਫਿਰ ਉਸ ਨੂੰ ਪੁਛਿਆ, ਭਾਈ ਸਾਹਿਬ, ਰਤਵਾੜਾ ਸਾਹਿਬ ਕਿੱਡੀ ਕੁ ਢੂਰ ਹੈ। ਉਸ ਨੇ ਜਵਾਬ ਦਿਤਾ ਕੁ ਤੁਸੀਂ ਮੇਰੇ ਮਗਰ ਮਗਰ ਆਈ ਜਾਓ ਜਿਸ ਵੇਲੇ ਅਸੀਂ ਰਤਵਾੜਾ ਸਾਹਿਬ ਗੁਰਦਵਾਰੇ ਦੀ ਲਾਈਟ ਦੇਖੀ ਫਿਰ ਉਸ ਨੂੰ ਪੁਛਿਆ, ਹੁਣ ਕਿੱਡੀ ਕੁ ਢੂਰ ਹੈ, ਉਹ ਕੁਝ ਨਹੀਂ ਹੋਲਿਆ। ਜਦੋਂ ਅਸੀਂ ਦੂਰ ਪਹੁੰਚ ਗਈਆਂ ਉਹ ਸਿੱਖ ਸਾਨੂੰ ਨਹੀਂ ਦਿਸਿਆ ਸੰਗਤੇ ਮੇਰੇ ਪਿਤਾ ਜੀ ਨੂੰ ਸਾਡੇ ਨਾਲ ਆਉਂਦੇ ਰਹੇ, ਸਾਨੂੰ ਕੋਈ ਸੌਝੀ ਨਹੀਂ ਸੀ। ਮੇਰੀ ਬੇਟੀ ਨੇ ਰਤਵਾੜਾ ਸਾਹਿਬ ਆ ਕੇ ਅੰਮ੍ਰਿਤ ਛਕ ਲਿਆ। ਮੈਂ ਪਹਿਲਾਂ ਹੀ ਅੰਮ੍ਰਿਤ ਛਕ ਚੁੱਕੀ ਸੀ। ਸਾਨੂੰ ਬਾਬਾ ਜੀ ਨੇ ਗੁਰੂ ਨਾਲ ਜੋੜਿਆ, ਸਿੱਖੀ ਬਖਸ਼ੀ, ਮਨ ਨੂੰ ਧੀਰਜ ਬਖਸ਼ਿਆ।

ਜਸਪਾਲ ਕੌਰ ਖਾਲਸਾ

॥੩॥

## ਜ਼ਰੂਰੀ ਸੂਚਨਾ

ਆਤਮ ਮਾਰਗ ਦੀ ਮੈਂਬਰਸ਼ਿਪ ਜਾਂ ਗੀਨੀਓਇਅਲ ਜਾਂ ਗੁਰਦਵਾਰਾ ਸਾਹਿਬ ਦੀ ਸੇਵਾ ਭੇਜਣ ਸਮੇਂ ਤਿੰਨ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ -

(ਪਹਿਲੀ) ਆਤਮ ਮਾਰਗ ਲਈ ਭੇਜੀ ਮਾਇਆ ਦਾ ਡਰਾਫਟ ਆਤਮ ਮਾਰਗ ਦੇ ਨਾਮ ਹੋਵੇ ਅਤੇ ਕੇਵਲ ਆਤਮ ਮਾਰਗ ਲਈ ਹੋਵੇ, ਇਸ ਵਿਚ ਹੋਰ ਕੋਈ ਸੇਵਾ ਸ਼ਾਮਲ ਨਾ ਕੀਤੀ ਜਾਵੇ।

(ਦੂਜੀ) ਗੁਰਦਵਾਰਾ ਸਾਹਿਬ ਲਈ ਭੇਜੀ ਸੇਵਾ ਦਾ ਡਰਾਫਟ ਅੱਡ ਹੋਵੇ ਅਤੇ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਦੇ ਨਾਮ ਹੋਵੇ। ਇਸ ਵਿਚ ਆਤਮ ਮਾਰਗ ਲਈ ਭੇਜੀ ਰਕਮ ਸ਼ਾਮਲ ਨਾ ਕੀਤੀ ਜਾਵੇ।

(ਤੌਜੀ) ਮਾਇਆ ਚੈਕ ਰਾਹੀਂ ਨਹੀਂ, ਸਗੋਂ ਡਰਾਫਟ ਰਾਹੀਂ ਭੇਜੀ ਜਾਵੇ ਅਤੇ ਡਰਾਫਟ ਦੀ ਅਦਾਇਗੀ ਚੰਡੀਗੜ੍ਹ ਦੇ ਕਿਸੇ ਵੀ ਬੈਕ ਰਾਹੀਂ ਹੋਵੇ, ਬਾਹਰਲੇ ਸ਼ਹਿਰਾਂ ਦੇ ਡਰਾਫਟ/ਚੈਕ ਨਾ ਭੇਜੇ ਜਾਣ।

(ਪੰਨਾ 48 ਦੀ ਬਾਕੀ)

ਮਹਾਰਾਜ ਜੀ ਕਹਿਣ ਲੱਗੇ ਕਿ ਹੇ ਨਾਥ ਜੀ! ਸਾਡਾ ਰਸਤਾ ਤੁਹਾਡੇ ਵਾਲਾ ਨਹੀਂ ਹੈ। ਨਾ ਤਾਂ ਸਾਨੂੰ ਪ੍ਰਾਣਾਯਾਮ ਕਰਾਉਣ ਦੀ ਲੋੜ ਹੈ, ਨਾ ਨੇਤੀ, ਧੋਤੀ, ਬਸਤੀ ਵਗੈਰਾ ਕਰਾਉਣ ਦੀ ਲੋੜ ਹੈ, ਕਪਾਲੀ ਅਸੀਂ ਨਹੀਂ ਕਰਾਉਣੀ, ਐਸੇ ਸਾਧਨ ਅਸੀਂ ਨਹੀਂ ਕਰਾਉਣੇ, ਸਾਡੇ ਤਾਂ ਸਿੱਖ ਨੇ ਗੁਰੂ ਨੂੰ ਪਿਆਰ ਕਰਨਾ ਹੈ। ਪਿਆਰ ਦੇ ਵਿਚ ਇਹ ਸ਼ਕਤੀ ਹੈ ਕਿ ਜਿਉਂ ਜਿਉਂ ਪਿਆਰ ਕਰੀਂ ਜਾਓ, ਉਸ ਦਾ ਧਿਆਨ ਹਿਰਦੇ 'ਚ ਆਉਣਾ ਸ਼੍ਰੂਤ ਹੋ ਜਾਂਦਾ ਹੈ, ਉਸ ਦੇ ਨਾਲ ਲੀਨ ਹੋ ਜਾਂਦਾ ਹੈ। ਸਾਰਾ ਦਿਨ ਉਸ ਦੇ ਨਾਲ ਪਰਚਿਆ ਰਹਿ ਸਕਦਾ ਹੈ ਜੇ ਪਿਆਰ ਹੋਵੇ। ਜਦੋਂ ਗੁਰੂ ਨੂੰ ਪਿਆਰ ਕਰੇਗਾ ਤਾਂ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਈਗਾ। ਉਸ ਦੀ ਸੁਰਤ ਦੇ ਨਾਲ ਜਦੋਂ ਸ਼ਬਦ ਲੱਗ ਗਿਆ ਫੇਰ ਉਸ ਨੂੰ ਬਾਹਰਲੀ ਦੁਨੀਆਂ ਦੇ ਰੁਝੇਵੇਂ ਕੁਝ ਨਹੀਂ ਕਹਿੰਦੇ ਕਿਉਂਕਿ ਅੰਦਰ ਸੁਰਤਿ ਐਨੀ ਤਕੜੀ ਹੋ ਗਈ ਕਿ ਉਹ ਕੰਮ ਕਰਦਾ ਹੋਇਆ ਵੀ ਕੋਈ ਕੰਮ ਨਹੀਂ ਕਰ ਰਿਹਾ, ਬੱਚਿਆਂ ਨੂੰ ਪਾਲਦਾ ਹੋਇਆ ਵੀ ਪਾਲ ਨਹੀਂ ਰਿਹਾ, ਸਾਰੇ ਫਰਜ਼ ਪੂਰੇ ਕਰਦਾ ਹੋਇਆ ਵੀ ਫੇਰ ਉਹ ਨਿਰਲੇਪ ਰਹਿੰਦਾ ਹੈ। ਸੋ ਸਾਡਾ ਜੋ ਮਾਰਗ ਹੈ ਉਹ ਸੁਰਤਿ ਸ਼ਬਦ ਦਾ ਹੈ -

ਧਾਰਨਾ - ਨਾਨਕ ਨਾਮ ਵਖਾਣੇ ਜੀ,

ਸੁਰਤਿ ਸ਼ਬਦ ਭਵ ਸਾਗਰ ਤਰੀਐ -2, 2.

ਸੁਰਤਿ ਸ਼ਬਦ ਭਵ ਸਾਗਰ ਤਰੀਐ -2, 2.

ਨਾਨਕ ਨਾਮ ਵਖਾਣੇ ਜੀ,..... -2.

ਸੋ ਨਾਥ ਜੀ! ਸਾਰਾ ਹੀ ਸਬੰਧ ਮਨ ਨਾਲ ਹੁੰਦਾ ਹੈ।

ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧ ਹੋਇ॥

ਮਨ ਹੀ ਮਨ ਸਿਉ ਕਰੈ ਕਬੀਰਾ ਮਨ ਸਾ ਮਿਲਿਆ ਨ ਕੋਇ॥

ਪੰਨਾ - 342

ਮਨ ਦੇ ਉਤੇ ਸੁਰਤ ਹੋਇਆ ਕਰਦੀ ਹੈ। ਸੋ ਸੁਰਤਿ ਜਦੋਂ ਸ਼ਬਦ ਦੇ ਨਾਲ ਲੱਗ ਗਈ ਫੇਰ ਮਨ ਨੇ ਨਹੀਂ ਦੌੜਨਾ ਕਿਉਂਕਿ ਸੁਰਤ ਜਦੋਂ ਸ਼ਬਦ ਵਿਚ ਲੱਗਣੀ ਹੈ ਤਾਂ ਸ਼ਬਦ ਵਿਚੋਂ ਰਸ ਆਉਣਾ ਹੈ। ਸੋ ਇਸ ਤਰ੍ਹਾਂ ਗ੍ਰਹਿਸਤ ਵਿਚ ਰਹਿੰਦੇ ਹੋਏ ਸਾਡੇ ਗੁਰਸਿੱਖ ਆਪਣਾ ਰੂਹਾਨੀ ਪੈਂਡਾ ਤੈਅ ਕਰ ਲਿਆ ਕਰਨਗੇ ਪਰ ਲਗਨ ਹੋਣੀ ਚਾਹੀਦੀ ਹੈ। ਬੜੀ ਸ਼ਿਕਾਇਤ ਹੈ ਸੌਝੀ ਵਾਲੇ ਬੰਦਿਆਂ ਨੂੰ ਕਿ ਅਸੀਂ ਕੇਵਲ ਭੇਖ ਦੇ ਸਿੱਖ ਰਹਿ ਰਾਏ, ਅੰਦਰੋਂ ਬਿਲਕੁਲ ਖਾਲੀ ਹੋ ਰਾਏ। ਇਹ ਜੋ ਬੇਨਤੀਆਂ ਕੀਤੀਆਂ ਨੇ ਇਹ ਸਿੱਖ ਦੀ ਅੰਦਰਲੀ ਅਵਸਥਾ ਦੀਆਂ ਬੇਨਤੀਆਂ ਕੀਤੀਆਂ ਨੇ। ਸਿੱਖ ਦੇ ਅੰਦਰ ਪਿਆਰ ਹੁੰਦਾ ਹੈ ਗੁਰੂ ਦਾ, ਹਰ ਵਕਤ ਗੁਰੂ ਦੇ ਪਿਆਰ ਵਿਚ ਰਹਿੰਦਾ ਹੈ, ਗੁਰੂ ਦੀ ਗੱਲ ਸੁਣਦਾ ਹੈ; ਕਦੇ ਵੈਰਾਗ ਆ ਜਾਂਦਾ ਹੈ, ਕਦੇ ਖੇੜੇ ਵਿਚ ਆ ਜਾਂਦਾ ਹੈ।

ਤੇ ਸਾਹਿਬ ਕੀ ਬਾਤ ਜਿ ਆਖੇ ਕਹੁ ਨਾਨਕ ਕਿਆ ਦੀਜੇ॥

ਸੀਸ੍ਰੁ ਵਢੇ ਕਰਿ ਬੈਸਣੁ ਦੀਜੇ ਵਿਣੁ ਸਿਰ ਸੇਵ ਕਰੀਜੇ॥

ਪੰਨਾ - 558

॥੩॥

‘ਚਲਦਾ’

# ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ

(ਯਸੋਟ ਵਿਖੇ ਮਿਤੀ 17.1.2001 ਨੂੰ ਲੱਗਿਆ ਤੌਜਾ ਦੀਵਾਨ)

ਸੰਤ ਵਰਿਆਮ ਸਿੰਘ ਜੀ  
ਬਾਨੀ ਵਿ. ਗੁ. ਕੁ. ਮਿਸ਼ਨ।

(ਲੜੀ ਜੋੜਨ ਲਈ ਦੇਖੋ, ਮਾਰਚ ਅੰਕ, ਪੰਨਾ-53)

ਸ਼ਾਨ .....

**ਸਤਿਨਾਮ ਸ੍ਰੀ ਵਾਹਿਗੁਰੂ,**  
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਾ!  
ਛੰਭਉਤਿ ਬੰਦਨ ਅਨਿਕ ਬਾਰ ਸਰਬ ਕਲਾ  
ਸਮਰਥ॥  
ਛੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ॥

ਪੰਨਾ - 256

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ  
ਸਰਨਾਇ॥  
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ  
ਲਾਇ॥

ਪੰਨਾ - 289

ਧਾਰਨਾ - ਵਾਹਿਗੁਰੂ, ਮਹਿਮਾ ਨਾ ਤੇਰੀ ਵੇਦ  
ਜਾਣਦੇ -2, 2.  
ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ  
-2, 2.  
ਮਹਿਮਾ ਤੇਰੀ ਨਾ ਵੇਦ ਜਾਣਦੇ,.....  
-2.

ਮਹਿਮਾ ਨ ਜਾਨਹਿ ਬੇਦ॥  
ਬ੍ਰਹਮੇ ਨਹੀ ਜਾਨਹਿ ਭੇਦ॥  
ਅਵਤਾਰ ਨ ਜਾਨਹਿ ਅੰਤੁ॥  
ਪਰਮੇਸਰੁ ਪਾਰਬ੍ਰਹਮੁ ਬੇਅੰਤੁ॥  
ਅਪਨੀ ਗਤਿ ਆਪਿ ਜਾਨੈ॥  
ਸੁਣਿ ਸੁਣਿ ਅਵਰ ਵਖਾਨੈ॥  
ਸੰਕਰਾ ਨਹੀ ਜਾਨਹਿ ਭੇਵ॥  
ਖੋਜਤ ਹਾਰੇ ਦੇਵ॥  
ਦੇਵੀਆ ਨਹੀ ਜਾਨੈ ਮਰਮ॥  
ਸਭ ਉਪਰਿ ਅਲਖ ਪਾਰਬ੍ਰਹਮ॥  
ਅਪਨੈ ਰੰਗਿ ਕਰਤਾ ਕੇਲ॥  
ਆਪਿ ਬਿਛੋਰੈ ਆਪੇ ਮੇਲ॥  
ਇਕਿ ਭਰਮੇ ਇਕਿ ਭਗਤੀ ਲਾਏ॥  
ਅਪਣਾ ਕੀਆ ਆਪਿ ਜਣਾਏ॥  
ਸੰਤਨ ਕੀ ਸੁਣਿ ਸਾਚੀ ਸਾਖੀ॥  
ਸੋ ਬੋਲਹਿ ਜੋ ਪੇਖਹਿ ਆਖੀ॥  
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ॥  
ਨਾਨਕ ਕਾ ਪ੍ਰਭੂ ਆਪੇ ਆਪਿ॥

ਪੰਨਾ - 894

ਸਾਧ ਸੰਗਤ ਜੀ! ਚਿਤ ਬਿਰਤੀਆਂ ਇਕਾਗਰ ਕਰੋ ਗੱਜ  
ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ! ਦੂਰ ਦਰਾਜ਼ ਤੋਂ ਐਨੀ  
ਠੰਢ ਦੇ ਵਿਚ ਜਦੋਂ ਆਦਮੀ ਸਹਿਜ ਨਾਲ ਹੀ ਘੁੱਲ ਕਰ  
ਲੈਂਦਾ ਹੈ, ਤੁਸੀਂ ਚੰਗੇ ਭਾਗਾਂ ਦੇ ਪ੍ਰੇਰੇ ਹੋਏ ਗੁਰੂ ਦੇ ਦਰਬਾਰ  
ਵਿਚ ਪਹੁੰਚਦੇ ਹੋ। ਬਾਣੀ ਪੜ੍ਹੀ ਹੈ ਕਿ ਹੇ ਵਾਹਿਗੁਰੂ! ਤੇਰਾ  
ਅੰਤ ਕੋਈ ਨਹੀਂ ਜਾਣਦਾ। ਇਸੇ ਕਰਕੇ ਉਸ ਦਾ ਨਾਉਂ  
ਬੇਅੰਤ ਹੈ। ਬਹੁਮਾਂ ਨਹੀਂ ਅੰਤ ਜਾਣਦਾ, ਵੇਦ ਬਣਾਏ ਨੇ  
ਚਾਰ, ਸ਼ਿਵ ਜੀ ਹਰ ਵਕਤ ਧਿਆਨ ਵਿਚ ਰਹਿੰਦਾ ਹੈ, ਉਹ  
ਕਹਿੰਦਾ, ਮੈਂ ਵੀ ਨਹੀਂ ਜਾਣਦਾ, ਉਸ ਨੇ ਵੀ ਜਵਾਬ ਦੇ  
ਦਿੱਤਾ। ਵਿਸ਼ਨੂੰ ਭਗਵਾਨ ਜੋ ਸ੍ਰੇਸ਼ਠ ਨੇ ਦੇਵਤਿਆਂ ਦੇ  
ਵਿਚੋਂ, ਉਨ੍ਹਾਂ ਨੇ ਕਿਹਾ ਕਿ ਵਾਹਿਗੁਰ ਦਾ ਕੋਈ ਅੰਤ ਨਹੀਂ  
ਪਾ ਸਕਦਾ। ਮਨੁੱਖ ਨੇ ਕਿਹਾ ਕਿ ਮੈਂ ਪਾ ਲਵਾਂਗਾ। ਛੋਟਾ  
ਜਿਹਾ ਹੈ, ਮਨੁੱਖ ਦੀ ਬੁੱਧੀ ਕੋਈ ਵੱਡੀ ਨਹੀਂ ਹੈ ਬਹੁਤੀ,  
ਐਵੇਂ ਕੰਪਿਊਟਰ ਬਣਾ ਲਏ, ਇੰਟਰਨੈੱਟ ਬਣਾ ਲਏ, ਇਸ ਦੇ  
ਉਤੇ ਹੀ ਇਸ ਨੂੰ ਇਹ ਹੋ ਗਿਆ ਕਿ ਮੈਂ ਬਹੁਤ ਕੁਝ ਕਰ  
ਲਿਆ। ਡਾਕਟਰ ਸਟੀਫਲਸਨ ਹੋਏ ਨੇ ਇਕ ਲੰਡਨ (ਇੰਗਲੈਂਡ)  
ਦੇ। ਸੰਨ 1952-53 ਵਿਚ ਉਸਦਾ ਜਹਾਜ਼ ਗਿਰ ਗਿਆ ਸ੍ਰੀ  
ਵਿਚਾਰੇ ਦਾ। ਮੈਂ ਅਮਰੀਕਾ ਵਿਚ ਸੀ ਤੇ ਉਥੇ ਉਸ ਦੀ ਇਕ  
ਕਿਤਾਬ ਪੜ੍ਹੀ Time & Space (ਸਮਾਂ ਤੇ ਦੂਰ ਖਲਾਆ।  
ਉਸ ਦੇ ਵਿਚ ਇਸ ਨੇ ਇਹ ਜਾਨਣ ਦੀ ਕੋਸ਼ਿਸ਼ ਕਰੀ ਕਿ  
ਵਾਹਿਗੁਰੂ ਕਿੰਨਾ - ਪਸਾਰਾ ਕਰਦਾ ਹੈ। ਉਸ ਦੇ ਗਣਿਤ  
ਦੇ ਹਿਸਾਬ ਦੇ ਮੁਤਾਬਕ ਸੂਤਰ ਲਏ ਪਰ ਉਹ ਥੱਕ ਗਿਆ।  
ਜਦੋਂ ਪਸਾਰਾ ਹੋਇਆ....., ਕਿਉਂਕਿ ਸਹੀ ਗੱਲ ਜੇ ਪੁਛਣੀ  
ਹੈ, ਬਹੁਤੇ ਆਪਾਂ ਭਰਮਾਂ ਵਿਚ ਨਾ ਪਈਏ ਜੇ ਤੁਹਾਡੇ ਯਾਦ  
ਰਹਿ ਜਾਵੇ ਸਾਰਿਆਂ ਦੇ....., ਬਹੁਤਾ ਰੌਲਾ-ਰੌਲਾ ਨਹੀਂ ਹੈ  
ਇਥੇ, ਗੱਲ ਇਕ ਦਮ ਮੁੱਕ ਜਾਂਦੀ ਹੈ ਪਰ ਉਹ ਸਾਡੇ  
ਅੰਦਰੋਂ ਨਹੀਂ ਮੁੱਕਦੀ, ਓਧਰੋਂ ਤਾਂ ਮੁੱਕ ਜਾਂਦੀ ਹੈ। ਉਹ ਇਹ  
ਹੈ ਕਿ ਇਥੇ ਵਾਹਿਗੁਰੂ ਆਪ ਹੀ ਅਨੇਕ ਰੂਪ ਧਾਰ ਕੇ ਸੰਸਾਰ  
ਬਣਿਆ ਹੋਇਆ ਹੈ। ਉਹ ਤਾਂ ਨਹੀਂ ਬਣਿਆ ਸੰਸਾਰ ਪਰ  
ਮਨੁੱਖ ਨੇ ਸੰਸਾਰ ਬਣਾ ਲਿਆ ਵਾਹਿਗੁਰੂ ਨੂੰ -

ਪਾਰਬ੍ਰਹਮ ਕੇ ਸਗਲੇ ਠਾਉ॥

ਜਿਤੁ ਜਿਤੁ ਘਰਿ ਰਾਖੈ ਤੇਸਾ ਤਿਨ ਨਾਉ॥

ਆਪੇ ਕਰਨ ਕਰਾਵਨ ਜੋਗੁ॥

ਪ੍ਰਭ ਭਾਵੈ ਸੋਈ ਛੁਨਿ ਹੋਗੁ॥

ਪਸਰਿਓ ਆਪਿ ਹੋਇ ਅਨਤ ਤਰੰਗ॥

ਪੰਨਾ - 275

ਫੈਲਿਆ ਹੈ, ਪਸਰਿਆ ਹੈ ਪ੍ਰਮੇਸ਼ਰ ਤੇ ਕਿੰਨਾ ਪਸਰਿਆ  
ਹੈ? ਇਸ ਦਾ ਕੋਈ ਅੰਤ ਨਹੀਂ ਹੈ -

ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ॥ ਪੰਨਾ -

ਗੁਰੂ ਸਾਹਿਬ ਨੇ ਕੋਈ ਲਕੋਅ ਨਹੀਂ ਸਾਥੋਂ ਰੱਖਿਆ ਕਿਸੇ ਕਿਸਮ ਦਾ ਵੀ। ਵੇਦ ਪੜ੍ਹਨ ਲੱਗ ਜਾਓ, ਸਾਸ਼ਤਰ ਪੜ੍ਹਨ ਲੱਗ ਜਾਓ ਉਨ੍ਹਾਂ ਵਿਚ ਹਰ ਗੱਲ ਦੇ ਵਿਚ ਬਹੁਤ ਲਕੋਅ (ਉਲ੍ਹਾ) ਹੈ। ਇਸ਼ਾਰੇ ਕਰੇ ਹੋਏ ਨੇ, ਸਿੱਧਾ ਖੁੱਲ੍ਹੇ ਕੇ ਨਹੀਂ ਕਿਹਾ। ਉਪਨਿਸ਼ਦਾਂ ਵਿਚ ਤਾਂ ਕਿਹਾ ਹੈ ਪਰ ਵੇਦ ਦੇ ਅਰਥ ਕਰ-ਕਰ ਕੇ ਦੱਸੋ ਤਾਂ ਕਿਤੇ ਸਮਝ ਵਿਚ ਆਉਂਦੀ ਹੈ, ਨਹੀਂ ਤਾਂ ਸਮਝ ਆਉਂਦੀ ਨਹੀਂ ਹੈ। ਮਹਾਰਾਜਾ ਜੀ ਨੇ ਆਪਾਂ ਸਾਰਿਆਂ ਨੂੰ ਇਕ ਦਮ ਸਰਲ ਤੇ ਸਿੱਧੀ ਗੱਲ ਦਸ ਦਿੱਤੀ ਕਿ ਸਾਰਾ ਵਾਹਿਗੁਰੂ ਦਾ ਆਪੇ ਪਸਾਰਾ ਹੈ, ਇਥੇ ਕੋਈ ਪ੍ਰਾਕਿਰਤੀ ਨਹੀਂ ਹੈ, ਆਪੇ ਹੀ ਹੈ, ਉਸ ਨੇ ਆਪਣਾ ਹੀ ਪਸਾਰਾ -

**ਅਪਨੀ ਮਾਇਆ ਆਪਿ ਪਸਾਰੀ ਆਪਹਿ  
ਦੇਖਨਹਾਰਾ ॥**  
**ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ  
ਨਿਆਰਾ ॥**

**ਪੰਨਾ - 537**

ਨਾਲੇ ਤਾਂ ਬੇਅੰਤ ਰੂਪ ਬਣਾ ਲਏ ਤੇ ਨਾਲੇ ਨਿਆਰਾ ਹੈ।

ਕਮਾਲ ਦੀਆਂ ਗੱਲਾਂ ਨੇ। ਇਹੀ ਸਮਝ ਵਿਚ ਨਹੀਂ ਆਉਂਦੀਆਂ ਕਿ ਨਾਲੇ ਨਿਆਰਾ ਹੈ ਤੇ ਨਾਲੇ ਸਾਰਿਆਂ ਦੇ ਵਿਚ ਹੈ। ਉਹ ਕਹਿੰਦੇ ਸਾਰਿਆਂ ਦੇ ਵਿਚ ਵੀ ਕਣ-ਕਣ ਦੇ ਵਿਚ ਹੈ। ਇਸ ਸਰੀਰ ਨੂੰ ਚੌਦਾਂ ਖਰਬ ਸੈਲ ਲੱਗੇ ਹੋਏ ਨੇ ਪਰ ਇਕ ਕਣ ਵੀ ਐਸਾ ਨਹੀਂ ਜਿਸ ਦੇ ਵਿਚ ਪ੍ਰਮੇਸ਼ਰ ਨਹੀਂ ਹੈ-

**ਸੋ ਅੰਤਰਿ ਸੋ ਬਾਹਰਿ ਅਨੰਤ ॥**  
**ਘਟਿ ਘਟਿ ਬਿਆਰਿ ਰਹਿਆ ਭਗਵੰਤ ॥**

**ਪੰਨਾ - 293**

ਕੋਈ ਇਉਂ ਨਹੀਂ ਦਸ ਸਕਦਾ ਕਿ ਇਥੇ ਵਾਹਿਗੁਰੂ ਨਹੀਂ ਹੈ। ਦੇਖੋ ਗੱਲ ਕਿੰਨੀ ਸਿੱਧੀ ਹੈ। ਜੇ ਤਾਂ ਅਸੀਂ ਸਮਝ ਲਈਏ, ਇਹ ਗੱਲ ਸਾਡੇ ਅੰਦਰ ਬਹਿ ਜਾਵੇ। ਮੈਂ ਜਿਹੜੀ ਗੱਲ ਕਹਿ ਰਿਹਾ ਹਾਂ ਉਸ ਦੇ ਬਾਰੇ ਭਾਈ ਸਾਹਿਬ ਨੇ ਦੱਸਿਆ ਹੈ ਕਿ ਨਰਕ ਵਿਚ ਨਹੀਂ ਜਾਏਗਾ ਕੋਈ ਵੀ ਜਿਹੜਾ ਸਤਿਸੰਗ ਕਰਦਾ ਹੈ। ਇਹ ਮੈਂ ਹੁਣ ਵੀ ਕਹਿੰਦਾ ਹਾਂ ਕਿਉਂਕਿ ਤੁਹਾਡੇ ਵਾਸਤੇ ਨਰਕ ਨਹੀਂ ਬਣਾਏ ਪ੍ਰਮੇਸ਼ਰ ਨੇ, ਇਹ ਤੁਸੀਂ ਮਨ ਤੋਂ ਬੋਝ ਲਾਹ ਦਿਓ, ਨਾ ਰੱਖੋ ਇਹ ਬੋਝ, ਗੁਰੂ ਦੀ ਬਾਣੀ ਮੰਨ ਲਓ। ਗੁਰੂ ਮਹਾਰਾਜਾ ਜੀ ਇਹ ਕਹਿੰਦੇ ਨੇ ਕਿ -

**ਧਰਮ ਰਾਇ ਨੋ ਹੁਕਮੁ ਹੈ ਬਹਿ ਸਰਾ ਧਰਮੁ  
ਬਿਚਾਰਿ ॥**

**ਪੰਨਾ - 38**

ਕਿ ਤੁੰ ਸੱਚ ਦੇ ਧਰਮ ਦੀ ਵਿਚਾਰ ਕਰਨੀ ਹੈ। ਹੁਣ ਤੇਰੀ ਸ਼ਕਤੀ ਕਿੰਨੀ ਹੈ? ਇਸ ਦੁਨੀਆਂ ਦੇ ਵਿਚੋਂ ਕਿਹੜੀਆਂ ਰੂਹਾਂ ਨੇ ਜਿਹੜੀਆਂ ਤੈਨੂੰ ਮੈਂ ਦਿੰਦਾ ਹਾਂ? ਉਹ ਇਹ ਨੇ -

**ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ  
ਸਰਕਾਰ ॥**

**ਪੰਨਾ - 38**

ਜਿਹੜੇ ਦੂਏ ਭਾਅ ਦੇ ਵਿਚ ਦੈਤ ਦੇ ਵਿਚ ਨੇ ਤੇ ਦੁਸ਼ਟ ਆਤਮਾ ਨੇ, ਗਲਤ ਚਲਦੇ ਨੈ ਤੇ ਦੂਸਰਿਆਂ ਦਾ ਨੁਕਸਾਨ ਕਰਦੇ ਨੇ, ਤੰਗ ਕਰਦੇ ਨੇ ਈਰਖਾ ਕਰਦੇ ਨੇ, ਅਮਨ ਨਾਲ ਰਹਿਣ ਨਹੀਂ ਦਿੰਦੇ ਇਹ ਤੇਰੇ ਕੌਲ ਆਉਣਗੇ। ਇਨ੍ਹਾਂ ਨੂੰ ਕਰੇਗਾ ਕੀ? ਆਪਣੇ ਵਲੋਂ ਤੂੰ ਕੁਝ ਨਹੀਂ ਕਰਨਾ। ਜਿਹੋ-ਜਿਹੇ ਕਰਮ ਕਰਕੇ ਆਏਗਾ ਬੰਦਾ ਓਹੋ ਜਿਹਾ ਦੰਡ ਦੇ ਦੇਣਾ ਹੈ। ਦੰਡਾਵਲੀ, ਜਿਸ ਨੂੰ ਸੰਵਿਧਾਨ ਕਹਿੰਦੇ ਨੇ, 'ਰੁਹਾਨੀ ਸਵਿਧਾਨ' ਬਣਾ ਦਿੱਤਾ ਕਿ ਇਸ ਦਾ ਆਹ ਦੰਡ ਹੈ, ਉਸ ਦਾ ਆਹ ਹੈ। ਧਰਮਰਾਜਾ ਕਹਿੰਦੇ ਮੈਂ ਨਹੀਂ ਕੁਝ ਕਰਦਾ। ਮੇਰੇ ਸਾਹਮਣੇ ਤਾਂ ਨਿਯਮ ਪਏ ਨੇ, ਉਨ੍ਹਾਂ ਨਿਯਮਾਂ ਦੇ ਮੁਤਾਬਿਕ ਆਪਣੇ ਆਪ ਹੀ ਆਦਮੀ ਓਸ ਪਾਸੇ ਨੂੰ ਚਲਿਆ ਜਾਂਦਾ ਹੈ ਜਿਹੋ ਜਿਹਾ ਕਰਮ ਕਰਕੇ ਆਉਂਦਾ ਹੈ। ਫੇਰ ਕਹਿੰਦੇ ਬਾਕੀ ਦੁਨੀਆਂ? ਕਹਿੰਦੇ ਜਿਹੜੇ ਗੁਰੂ ਵਾਲੇ ਨੇ -

**ਅਧਿਆਤਮੀ ਹਰਿ ਗੁਣ ਤਾਸੁ..... ॥**

**ਪੰਨਾ - 38**

ਅਧਿਆਤਮਕ ਕੰਮ ਕਰਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ -

**..... ਮਨਿ ਜਪਹਿ ਏਕੁ ਮੁਰਾਰਿ ॥**

**ਪੰਨਾ - 38**

ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ ਚੌਕੜਾ ਮਾਰ ਕੇ ਵਾਹਿਗੁਰੂ-ਵਾਹਿਗੁਰੂ, ਰਾਮ-ਰਾਮ, ਅੱਲਾ-ਅੱਲਾ ਇਹ ਉਸ ਦੇ ਨਾਮ ਨੇ ਸਾਰੇ ਹੀ, ਨਾਮਾਂ ਵਿਚ ਕੋਈ ਰੌਲਾ ਨਹੀਂ ਹੁੰਦਾ। ਗੁਰੂ ਦਸਵੇਂ ਪਾਤਸ਼ਾਹ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਮਸਜਿਦ, ਗੁਰਦੁਆਰਾ, ਮੰਦਰ ਸਭ ਇਕੋ ਚੀਜ਼ ਹੈ ਰੌਲਾ ਨਾ ਪਾਇਆ ਕਰੋ ਇਸ ਦੇ ਵਿਚ। ਸੋ ਉਨ੍ਹਾਂ ਨਾਲ ਧਰਮਰਾਜਾ ਕੀ ਵਰਤਾਓ ਕਰਦਾ ਹੈ? ਮਹਾਰਾਜਾ ਜੀ ਕਹਿੰਦੇ -

**ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ  
ਸਵਾਰਣਹਾਰੁ ॥**

**ਪੰਨਾ - 39**

ਪਹਿਲਾਂ ਤਾਂ ਉਹ ਜਾਂਦੇ ਹੀ ਨਹੀਂ ਧਰਮਰਾਜ ਦੇ ਲੋਕ ਵਿਚ, ਇਹ ਬੋਝ ਹੈ ਸਾਡੇ ਉਤੇ ਬਹੁਤ ਵੱਡਾ। ਮਹਾਰਾਜਾ ਜੀ ਨੇ ਨਹੀਂ ਬੋਝ ਰਹਿਣ ਦਿੱਤਾ। ਇਹ ਤੁਸੀਂ ਐਵੇਂ ਡਰਦੇ ਹੋ ਤੇ ਭੁਗਨੂੰ ਐਵੇਂ ਹੀ ਡਰਾਈ ਜਾਂਦੇ ਨੇ। ਬੋਝ ਲਾਹ ਦਿਓ ਇਹ। ਗੁਰੂ ਦੀ ਸਿੱਖੀ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਜੋ ਹੁਕਮ ਨੇ ਉਨ੍ਹਾਂ ਦੇ ਮੁਤਾਬਿਕ ਜੀਵਨ ਧਾਰਨ ਕਰ ਲਓ। ਜਿਹੜੇ ਪਿਛਲੇ ਕਰਮ ਨੇ ਉਹ ਕਿਥੇ ਜਾਣਗੇ? ਉਨ੍ਹਾਂ ਦਾ ਵੀ ਤਾਂ ਲੇਖਾਂ-ਪਤਾ ਦੇਣਾ ਪਏਗਾ। ਬਾਣੀ ਵਿਚ ਆਉਂਦਾ ਹੈ ਕਿ ਨਹੀਂ ਪਿਆਰਿਓ! ਜੇ ਨਾਮ ਪ੍ਰਾਪਤ ਹੋ ਗਿਆ ਤਾਂ -

**ਗੁਰ ਕਾ ਸਬਦੁ ਕਾਟੈ ਕੌਟਿ ਕਰਮ ॥**

**ਪੰਨਾ - 1195**

ਕਰੋੜ ਕਰੋੜ ਕਰਮ ਦਾ ਨਾਸ਼ ਕਰ ਦਿੰਦਾ ਹੈ। ਕਹਿੰਦੇ

ਸਾਰਾ ਖਤਮ ਹੋ ਜਾਏਗਾ ਜਿਵੇਂ ਵੱਡਾ ਸਾਰਾ ਢੇਰ ਲਕੜੀਆਂ ਦਾ ਪਿਆ ਹੋਵੇ ਉਸ ਦੇ ਵਿਚ ਚੰਗਿਆੜਾ ਅੱਗ ਦਾ ਇਕ ਬਹੁਤ ਹੈ, ਅੱਗ ਲੱਗ ਜਾਵੇ ਮੁੜ ਕੇ ਚਾਹੇ ਅਰਬ ਮਣ ਲਕੜੀ ਹੈ ਚਾਹੇ ਖਰਬ ਮਣ ਹੈ ਸਾਰੀ ਲਕੜੀ ਸੁਆਹ ਬਣ ਜਾਏਗੀ -

**ਘੋਰ ਦੁਖੁੰ ਅਨਿਕ ਹੜੁੰ ਜਨਮ ਦਾਰਿਦ੍ਰੁੰ ਮਹਾ  
ਬਿਖਾਦੰ ॥**

**ਮਿਟੰਤ ਸਗਲ ਸਿਮਰਿਤ ਹਰਿ ਨਾਮ ਨਾਨਕ  
ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥**

ਪੰਨਾ - 1355

ਜਿਸ ਤਰ੍ਹਾਂ ਅੱਗ ਲਕੜੀ ਨੂੰ ਭਸਮ ਕਰ ਦਿੰਦੀ ਹੈ ਇੰਜ ਜਿਹੜਾ ਪੰਜ ਪਿਆਰੇ ਤੁਹਾਨੂੰ ਮੰਤਰ ਦੇਣਗੇ....., ਵਾਹਿਗੁਰੂ ਮੰਤਰ ਦਿੰਦੇ ਨੇ। ਮੇਰੇ ਕਹੇ ਤੇ ਨਹੀਂ ਮੰਤਰ ਤੁਹਾਡੇ ਕੌਲ ਆਉਂਦਾ ਕਿ ਮੈਨੂੰ ਤਾਂ ਜੀ ਬਾਬਾ ਜੀ ਨੇ ਕਹਿ ਦਿੱਤਾ ਤੇ ਅਸੀਂ ਫੜ ਲਿਆ। ਵਿਧੀ ਹੈ ਉਸ ਦੀ, ਪੁਰੇ ਤਰੀਕੇ ਦੇ ਨਾਲ ਉਹ ਦਾਖਲ ਹੁੰਦੇ ਨੇ ਇਸ ਮੰਡਲ ਦੀ ਵਿਚ। ਉਹ ਮੰਤਰ ਦਿੰਦੇ ਨੇ। ਜਿਹੜਾ ਉਸ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਜਿਹੜੇ ਪਿਛਲੇ ਕਰਮ ਕੀਤੇ ਹੋਏ ਨੇ ਜਨਮਾ-ਜਨਮਾਤਰਾਂ ਦੇ, ਉਹ ਸਾਰੇ ਭਸਮ ਬਣ ਜਾਣਗੇ। ਇਹ ਗੱਲਾਂ ਗੁਰੂ ਮਹਾਰਾਜ ਜੀ ਦਸਦੇ ਨੇ ਬਾਣੀ ਵਿਚ, ਇਨ੍ਹਾਂ ਨੂੰ ਅਸੀਂ ਝੁਠਲਾ ਨਹੀਂ ਸਕਦੇ।

ਹੋਰ ਮੱਤਾਂ ਦੀਆਂ ਗੱਲਾਂ ਲੈ ਕੇ ਆਪਣੇ ਉਤੇ ਬੋਝ ਪਾਈ ਜਾਓ ਕੀ ਫਾਇਦਾ ਹੈ? ਸਾਡੇ ਗੁਰੂ ਜਿਹੜਾ ਕੁਝ ਕਹਿੰਦੇ ਨੇ ਅਸੀਂ ਉਹ ਗੱਲ ਮੰਨਣੀ ਹੈ। ਸੋ ਏਸ ਕਰਕੇ -

**ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ  
ਸਵਾਰਣਹਾਤੁ ॥**

ਪੰਨਾ - 39

ਉਹ ਤਾਂ ਉਹ ਜੇ ਮਹਾਂਪੁਰਸ਼ਾਂ ਦੀ ਕੋਈ ਸੰਗਤ ਕਰਦਾ ਹੈ, ਬਚਨ ਸੁਣਦਾ ਹੈ, ਉਨ੍ਹਾਂ ਦੇ ਕਹੇ ਅਨੁਸਾਰ ਜੀਵਨ ਬਤੀਤ ਕਰਦਾ ਹੈ ਜਾਂ ਮਰਨ ਤੋਂ ਬਾਅਦ ਜੇ ਭਲਾ ਉਹ ਭੁਲ ਭੁਲੇਖੇ ਚਲਿਆ ਜਾਵੇ ਧਰਮਰਾਜ ਦੇ, ਗਲਤੀਆਂ ਉਥੇ ਵੀ ਹੋ ਜਾਂਦੀਆਂ ਨੇ। ਬਹੁਤ ਸਾਰੀਆਂ ਗਲਤੀਆਂ ਦਾ ਮੈਨੂੰ ਪਤਾ ਹੈ ਕਿ ਆਹ ਗਲਤੀ ਹੋ ਗਈ, ਫੇਰ ਠੀਕ ਕਰ ਲਈ ਉਨ੍ਹਾਂ ਨੇ। ਇਹ ਹਰੇਕ ਬੰਦਾ ਨਹੀਂ ਸਮਝ ਸਕਦਾ ਕਿ ਧਰਮ ਰਾਜ ਵੀ ਗਲਤੀ ਕਰ ਲੈਂਦਾ ਹੈ? ਭੁਲਣ ਵਾਲੇ ਉਸ ਦੇ ਕੌਲ ਵੀ ਹਨ ਜੋ ਗਲਤੀਆਂ ਕਰ ਦਿੰਦੇ ਨੇ, ਲਿਜਾਣਾ ਕਿਸੇ ਨੂੰ ਹੁੰਦਾ ਹੈ ਤੇ ਲੈ ਕਿਸੇ ਨੂੰ ਜਾਂਦੇ ਨੇ ਤੇ ਉਹ ਚੜ੍ਹਾਈ ਕਰ ਜਾਂਦਾ ਹੈ, ਸੋ ਕਹਿੰਦੇ ਉਨ੍ਹਾਂ ਦੀ ਸੇਵਾ ਧਰਮਰਾਜ ਕਰਦਾ ਹੈ।

ਬਾਬਾ ਸਾਹਿਬ ਸਿੰਘ ਜੀ ਬੇਦੀ ਗੁਰੂ ਨਾਨਕ ਸਾਹਿਬ ਤੋਂ ਗਿਆਰਵੇਂ ਥਾਂ ਹੋਏ ਨੇ, ਬਿੰਦੀ ਐਲਾਦ, ਕਰਨੀ ਕਮਾਈ ਵਾਲੇ ਮਹਾਂਪੁਰਸ਼ ਸਨ ਤੇ ਰਾੜੇ ਸਾਹਿਬ ਦੀ ਸੰਪਰਦਾ ਤੋਂ ਉਪਰਲੇ ਮਹਾਂਪੁਰਸ਼ ਨੇ ਉਹ। ਗੁਰੂ ਦਸਮੇਸ਼ ਪਿਤਾ ਜੀ ਨੇ ਭਾਈ ਦਇਆ ਸਿੰਘ ਜੀ ਦੀ ਸੇਵਾ ਲਾਈ ਸੀ। ਉਨ੍ਹਾਂ ਅੱਗੇ

ਬਾਬਾ ਸੋਭਾ ਸਿੰਘ ਜੀ ਨੂੰ ਜਿਵੇਂ ਗੁਰਜ ਫੜਾਉਂਦੇ ਨੇ, ਇਉਂ ਫੜਾਉਂਦੇ ਆਉਂਦੇ ਨੇ ਮਹਾਤਮਾ। ਬੋਲ ਕੇ ਦੇ ਦੇਣ, ਚੁੱਪ ਕਰਕੇ ਦੇ ਦੇਣ, ਸਗੋਰ ਛੱਡਣ ਤੋਂ ਬਾਅਦ ਦੇ ਦੇਣ, ਇਹ ਉਨ੍ਹਾਂ ਵਾਸਤੇ ਕੋਈ ਔਖੀਆਂ ਗੱਲਾਂ ਨਹੀਂ ਹੁੰਦੀਆਂ। ਉਸ ਤੋਂ ਬਾਅਦ ਬਾਬਾ ਸਾਹਿਬ ਸਿੰਘ ਜੀ ਤੀਸਰੇ ਥਾਂ ਤੇ ਹੋਏ, ਬਹੁਤ ਕਰਨੀ-ਕਮਾਈ ਵਾਲੇ ਮਹਾਂਪੁਰਸ਼ ਸਨ। ਸਿੱਖੀ ਦਾ ਬਹੁਤ ਪ੍ਰਚਾਰ ਕਰਿਆ ਉਨ੍ਹਾਂ ਨੇ। ਉਨ੍ਹਾਂ ਦੇ ਲੰਗਰ ਵਿਚ ਇਕ ਭਾਈ ਭਾਗ ਸਿੰਘ ਸੇਵਾ ਕਰਦਾ ਹੁੰਦਾ ਸੀ। ਇਕ ਦਿਨ ਕਹਿਣ ਲੱਗੇ ਕਿ ਬਾਬਾ ਜੀ ਉਸ ਦੀ ਮਾਤਾ ਚੜ੍ਹਾਈ ਕਰ ਗਈ ਅੱਜ। ਬਾਬਾ ਜੀ ਅੰਤਰ ਧਿਆਨ ਹੋਏ ਕਿਉਂਕਿ ਉਨ੍ਹਾਂ ਨੂੰ ਦਰਗਾਹ ਦਾ ਸਾਰਾ ਹੀ ਪਤਾ ਹੁੰਦਾ ਹੈ। ਉਥੇ ਕਹਿ ਵੀ ਦਿੰਦੇ ਨੇ, ਸਿਫਾਰਸ਼ ਵੀ ਲਾ ਦਿੰਦੇ ਨੇ ਮਹਾਂਪੁਰਸ਼, ਐਸੀ ਬਾਤ ਨਹੀਂ ਹੈ। ਕਹਿ ਵੀ ਦਿੰਦੇ ਨੇ ਕਿ ਨਹੀਂ ਇਸ ਨੂੰ ਕੁਝ ਕਹਿਣਾ ਕਿਉਂਕਿ -

**ਜਾ ਕਾ ਕਹਿਆ ਦਰਗਹ ਚਲੈ ॥**

**ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥**

ਪੰਨਾ - 186

ਲੇਖ ਲਿਖਿਆ ਨਹੀਂ ਹੈ ਪਰ ਮਹਾਤਮਾ ਨੇ ਕਹਿ ਦਿੱਤਾ ਕਿ ਤੈਨੂੰ ਮਿਲੇਗਾ, ਕੋਈ ਨਾ, ਤੂੰ ਫਿਕਰ ਨਾ ਕਰ, ਬਹੁਤ ਮਿਲੇਗਾ। ਧਰਮਰਾਜਾ ਵੀ ਮਜ਼ਬੂਰ ਹੋ ਜਾਂਦਾ ਹੈ, ਸਾਰੇ ਮਜ਼ਬੂਰ ਹੋ ਜਾਂਦੇ ਨੇ ਕਿ ਸੰਤਾਂ ਨੇ ਕਹਿ ਦਿੱਤਾ ਤੇ ਹੁਣ ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਇਹ ਦੇਣਾ ਹੀ ਪੈਣਾ ਹੈ -

**ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ  
ਨਾਮ ਰੰਗਿ ਰਾਤੇ ॥**

**ਤਿਨ ਕੀ ਸੋਭਾ ਸਭਨੀ ਬਾਇ ਜਿਨ੍ਹ ਪ੍ਰਭ ਕੇ  
ਚਰਣ ਪਰਾਤੇ ॥**

ਪੰਨਾ - 748

**ਜਾ ਕਾ ਕਹਿਆ ਦਰਗਹ ਚਲੈ ॥**

**ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥**

ਪੰਨਾ - 186

ਸੋ ਕਹਿਣ ਲੱਗੇ ਕਿ ਮਾਤਾ ਨੇ ਵਾਪਸ ਆ ਜਾਣਾ ਹੈ ਉਸ ਦਾ ਸਗੋਰ ਸਮਸ਼ਾਨ ਭੂਮੀ ਵਿਚ ਨਾ ਲਿਜਾਇਓ। ਆਖਰ ਪੰਜ-ਚਾਰ ਘੰਟਿਆਂ ਤੋਂ ਬਾਅਦ ਮਾਤਾ ਜੀਉਂਦੀ ਹੋ ਗਈ। ਬਾਬਾ ਜੀ ਦੇ ਕੌਲ ਆ ਗਏ। ਬਹੁਤ ਸੰਗਤ ਇਕੱਠੀ ਹੋ ਕੇ ਉਨ੍ਹਾਂ ਸਾਹਿਬ ਦੀ ਵੀ ਚਲੀ ਗਈ। ਉਸ ਵੇਲੇ ਬਾਬਾ ਜੀ ਨੇ ਸਾਰੀ ਸੰਗਤ ਦੇ ਸਾਹਮਣੇ ਪੁਛਿਆ ਕਿ ਮਾਤਾ! ਕਿਵੇਂ ਰਿਹਾ ਤੇਰਾ ਸਫਰ? ਕਹਿਣ ਲੱਗੀ ਕਿ ਬਾਬਾ ਜੀ! ਏਸ ਸਗੋਰ ਵਿਚੋਂ ਮੈਂ ਨਿਕਲ ਗਈ ਸੀ। ਮੈਨੂੰ ਮਾਰਿਆ-ਕੁੱਟਿਆ ਤਾਂ ਨਹੀਂ ਕਿਸੇ ਨੇ ਪਰ ਮੈਨੂੰ ਧਰਮਰਾਜ ਦੇ ਲੈ ਗਏ। ਉਥੇ ਜਦੋਂ ਮੇਰਾ ਹਿਸਾਬ ਕੱਢਿਆ ਤਾਂ ਨਿਕਲਿਆ ਹੀ ਨਾ।

ਫੇਰ ਕਹਿੰਦੇ, “ਕੀ ਕਰਿਆ ਧਰਮਰਾਜ ਨੇ?”

ਕਹਿਣ ਲੱਗੀ ਕਿ ਮਹਾਰਾਜ! ਪਹਿਲਾਂ ਤਾਂ ਡਰ ਹੀ ਬਹੁਤ ਸੀ ਉਸ ਦਾ, ਫੇਰ ਉਹ ਐਨਾ ਨਰਮ ਹੋ ਗਿਆ, ਸੇਵਾ ਕਰਦਾ ਫਿਰੇ ਤੇ ਹੁਕਮ ਦੇ ਦਿੱਤਾ ਕਿ ਇਸ ਦੀ ਸੇਵਾ ਕਰੋ। ਮੈਂ ਬਹੁਤ ਖੁਸ਼ ਹੋ ਗਈ ਕਿਉਂਕਿ -

**ਸਾਧਸੰਗਿ ਧਰਮ ਰਾਇ ਕਰੇ ਸੇਵਾ॥  
ਸਾਧ ਕੈ ਸੰਗਿ ਸੋਭਾ ਸੁਰਦੇਵਾ॥**

ਪੰਨਾ - 271

ਤੁਸੀਂ ਸੰਗਤ ਵਿਚ ਬੈਠੋ ਹੋ ਸਾਰੇ, ਗੁਰੂ ਗੰਥ ਸਾਹਿਬ  
ਜੀ ਦੀ ਹੈ ਹਜ਼ੂਰੀ। ਹੁਣ ਤੁਹਾਡੀ ਸੋਭਾ ਹੋ ਰਹੀ ਹੈ ਸਵਰਗਾਂ  
ਵਿਚ, ਦੇਵਤਿਆਂ ਦੇ ਲੋਕ ਵਿਚ, ਮਹਾਰਾਜ਼ ਜੀ ਦੇ ਬਚਨ  
ਐਵੇਂ ਹੀ ਨਹੀਂ ਹਨ ਕਿ ਐਵੇਂ ਸੁਣਿਆ ਤੇ ਅੱਗੇ ਚਲੋ ਗਏ।  
ਨਾਂਹ! ਇਹ 'ਸਤਿ' ਦੀ ਬਾਣੀ ਹੈ। ਇਹ ਸਾਰੀ ਨਿਰੰਕਾਰ ਦੀ  
ਰਚੀ ਹੋਈ ਹੈ -

**ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ  
ਹੁਕਮਾਉ ਜੀਉ॥** ਪੰਨਾ - 763

ਫੇਰ ਮਾਤਾ ਕਹਿਣ ਲੱਗੀ ਕਿ ਮਹਾਰਾਜ਼! ਫੇਰ ਹਿਸਾਬ  
ਕਿਤਾਬ ਕਰਨ ਵਾਲੇ ਬੁਲਾਏ ਚਿੱਤਰ ਗੁਪਤ। ਉਨ੍ਹਾਂ ਨੂੰ  
ਕਿਹਾ ਕਿ ਨਾਉ ਕੱਢੋ ਇਸ ਦਾ। ਉਹ ਕਹਿੰਦੇ ਕਿ ਨਾਉ  
ਤਾਂ ਇਸ ਦਾ ਹੈ ਨਹੀਂ। ਕਹਿਣ ਲੱਗੇ ਕਿ ਫੇਰ ਬੜਾ ਮਾੜਾ  
ਕੰਮ ਕਰਿਆ, ਤੁਸੀਂ ਗਲਤ ਲੈ ਆਂਦਾ ਇਸ ਨੂੰ। ਹੁਣ ਫੌਰਨ  
ਛੱਡ ਕੇ ਆਓ। ਮਾਤਾ ਕਹਿਣ ਲੱਗੀ ਕਿ ਮੈਂ ਹੁਣ ਕਿਥੇ  
ਜਾਣਾ ਹੈ? ਤਾਂ ਉਹ ਕਹਿਣ ਲੱਗੇ ਕਿ ਤੂੰ ਜਾਣਾ ਹੈ ਗੁਰੂ  
ਦੀ ਦਰਗਾਹ ਵਿਚ ਕਿਉਂਕਿ ਜਿਹੜੇ ਗੁਰੂ ਦੇ ਬਣ ਜਾਂਦੇ ਨੇ,  
ਗੁਰੂ ਨਾਲ ਪਿਆਰ ਕਰਦੇ ਨੇ, ਗੁਰੂ ਦਾ ਨਾਮ ਜਪਦੇ ਨੇ  
ਉਨ੍ਹਾਂ ਲਈ ਏਸ ਤਰ੍ਹਾਂ ਦਾ ਹੁਕਮ ਹੈ -

**ਧਾਰਨਾ - ਦਰਗਹ ਮਿਲਦੇ ਬਾਉ,**  
**ਗੁਰਾਂ ਨਾਲ ਰੱਤਿਆਂ, ਗੁਰਾਂ ਨਾਲ**  
**ਰੱਤਿਆਂ - 2, 2.**

**ਅੰਤਰਿ ਗੁਰੂ ਅਰਾਧਣਾ ਜਿਹਵਾ ਜਪਿ ਗੁਰ**  
**ਨਾਉ॥**  
**ਨੇਤ੍ਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗਰ**  
**ਨਾਉ॥**  
**ਸਤਿਗੁਰ ਸੇਤੀ ਰਤਿਆ ਦਰਗਹ ਪਾਈਐ**  
**ਠਾਉ॥** ਪੰਨਾ - 517

ਪੰਜ ਗੱਲਾਂ ਕਹੀਆਂ ਨੇ ਇਸ ਦੇ ਵਿਚ, ਪਹਿਲੀ ਹੈ  
ਜਿਹੜੇ ਗੁਰੂ ਨੂੰ ਅਗਾਧਦੇ ਰਹਿੰਦੇ ਨੇ ਅੰਦਰ, ਯਾਦ ਕਰਦੇ  
ਰਹਿੰਦੇ ਨੇ ਤੇ ਜਿਹਵਾ ਦੇ ਨਾਲ ਵਾਹਿਗੁਰੂ-ਵਾਹਿਗੁਰੂ ਕਰਦੇ  
ਰਹਿੰਦੇ ਨੇ, ਨਿੰਦਿਆ ਚੁਗਲੀ ਨਹੀਂ ਕਰਦੇ, ਈਰਖਾ ਨਹੀਂ  
ਕਰਦੇ, ਕਿਚ-ਪਿਚ ਗੱਲਾਂ ਨਹੀਂ ਕਰਦੇ। ਇਹ ਤਾਂ ਵਾਹਿਗੁਰੂ  
ਨੇ, ਸਾਧ ਸੰਗਤ ਜੀ! ਕਰਿਆ ਹੀ ਹੋਇਆ ਹੈ ਸਭ ਕੁਝ  
ਆਦਮੀ ਦੇ ਹੱਥ ਵਿਚ ਕੁਝ ਨਹੀਂ ਹੈ। ਐਵੇਂ ਹੀ ਆਪਾਂ ਪਿਛੇ  
ਨੱਠਦੇ ਫਿਰਦੇ ਹਾਂ ਕਿ ਫਲਾਣਾ ਇਹ ਕੰਮ ਕਰ ਦਏਗਾ,  
ਆਹ ਕੰਮ ਕਰ ਦਏਗਾ। ਇਹ ਤਾਂ ਹੋਇਆ ਪਿਆ ਹੈ ਪ੍ਰਮੇਸ਼ਰ  
ਨੇ ਬੰਦਾ ਪ੍ਰੇਰ ਕੇ ਕੰਮ ਕਰਾ ਦੇਣਾ ਹੈ। ਉਸ ਦੇ ਵਿਚ ਅਸੀਂ  
ਸਮਾਂ ਬਹੁਤ ਬਰਬਾਦ ਕਰਦੇ ਹਾਂ, ਗੱਲਾਂ ਬਾਤਾਂ ਵਿਚ ਸਮਾਂ  
ਬਹੁਤ ਬਰਬਾਦ ਕਰ ਦਿੰਦੇ ਹਾਂ। ਮਹਾਰਾਜ਼ ਜੀ ਕਹਿੰਦੇ ਕਿ  
ਨਹੀਂ! ਜਿਹੜਾ ਗੁਰੂ ਵਾਲਾ ਬਣ ਗਿਆ ਫੇਰ 'ਅੰਤਰਿ' ਗੁਰੂ  
ਦੀ ਆਰਾਧਣਾ ਕਰਦਾ ਹੈ, ਜਿਹਵਾ ਨਾਲ ਨਾਮ ਜਪਦਾ ਹੈ,

ਤੇ ਕੰਨਾਂ ਦੇ ਨਾਲ ਬਾਣੀ ਸਰਵਣ ਕਰਦਾ ਹੈ, ਨੇਤਰਾਂ ਦੇ  
ਨਾਲ ਗੁਰੂ ਨੂੰ ਹਰ ਘਟ ਦੇ ਵਿਚ ਦੇਖਦਾ ਹੈ ਤੇ ਗੁਰੂ ਨਾਲ  
ਜਿਹੜਾ ਪਿਆਰ ਕਰਦਾ ਹੈ -

**ਸਤਿਗੁਰ ਸੇਤੀ ਰਤਿਆ ਦਰਗਹ ਪਾਈਐ**  
**ਠਾਉ॥**

**ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਖੁ**  
**ਦੇਇ॥**

**ਜਗ ਮਹਿ ਉਤਮ ਕਾਛੀਅਹਿ ਵਿਰਲੇ ਕੋਇ**  
**ਪੰਨਾ - 517**

ਇਸ ਦੇ ਵਿਚ ਮਹਾਰਾਜ਼ ਜੀ ਨੇ ਇਕ ਗੱਲ ਕਹਿ  
ਦਿੱਤੀ ਕਿ ਆਹ ਗੱਲ ਜਿਹੜੀ ਅਸੀਂ ਦੱਸੀ ਹੈ, ਇਸ ਨੂੰ ਸਾਰੇ  
ਨਹੀਂ ਅਪਣਾਉਂਦੇ ਤੇ ਆਪੇ ਹੀ ਨਰਕਾਂ ਵੱਲ ਨੂੰ ਤੁਰਦੇ ਨੇ।  
ਜੇ ਅਸੀਂ ਗੁਰੂ ਦੇ ਬਣ ਕੇ ਰਹੀਏ, ਫੇਰ ਕੋਈ ਦੁਨੀਆਂ ਦੀ  
ਤਾਕਤ ਨਹੀਂ ਜਿਹੜੀ ਸਾਨੂੰ ਨਰਕਾਂ ਵੱਲ ਨੂੰ ਲੈ ਜਾਵੇ। ਜਦੋਂ  
ਆਦਮੀ ਗੁਰੂ ਦਾ ਬਣ ਜਾਂਦਾ ਹੈ ਤਾਂ ਪਹਿਲੇ ਗੁਰੂ ਕਰਮ  
ਯੋ ਦਿੰਦਾ ਹੈ। ਕਰਮ ਖਤਮ ਕਰ ਦਿੰਦਾ ਹੈ। ਕੇਵਲ ਗੁਰੂ  
ਕੋਲ ਰੱਦ ਕਰ ਦੇਣ ਦੀ ਸ਼ਕਤੀ ਹੈ, ਹੋਰ ਕਿਸੇ ਕੋਲ ਨਹੀਂ  
ਹੈ - ਨਾ ਧਰਮਰਾਜ ਦੇ ਕੋਲ, ਨਾ ਬ੍ਰਹਮਾ ਜੀ ਕੋਲ, ਨਾ  
ਵਿਸ਼ਨੂੰ ਜੀ ਕੋਲ, ਨਾ ਸ਼ਿਵ ਜੀ ਕੋਲ ਇਹ ਤਾਂ ਮਰਿਆਦਾ  
ਦੇ ਅਨੁਸਾਰ ਚਲਦੇ ਨੇ। ਜੇ veto power (ਰੱਦ ਕਰ ਦੇਣ  
ਦੀ ਸ਼ਕਤੀ) ਹੈ ਤਾਂ ਸਾਧੂਆਂ ਕੋਲ ਹੈ, ਬੰਦਰੀ ਕਰਨ ਵਾਲੇ  
ਮਹਾਂਪੁਰਸ਼ਾਂ ਕੋਲ ਹੈ। ਉਹ ਕਹਿ ਦਿੰਦੇ ਨੇ ਕਿ ਜਾਹ! ਤੇਰਾ  
ਖਤਮ ਹੈ ਸਭ ਕੁਝ, ਚਲ ਏਧਰ। ਸੋ ਏਨੇ ਆਪਾਂ ਸਤਿਸੰਗ  
ਦੇ ਵਿਚ ਆ ਕੇ, ਇਹੋ ਜਿਹਾ ਗੁਰੂ ਧਾਰਨ ਕਰਕੇ ਬੋਝ ਨਾ  
ਰੱਖੇ ਦਿਮਾਗ ਦੇ ਉਤੇ ਕਿ ਅਸੀਂ ਨਰਕਾਂ ਨੂੰ ਜਾਵਾਂਗੇ, ਜਮ  
ਆਉਣਗੇ, ਧਰਮਰਾਜ ਕੋਲ ਲੈ ਜਾਣਗੇ। ਅਸੀਂ ਜਿਹੜੀਆਂ  
ਗੱਲਾਂ ਕਰਦੇ ਹਾਂ ਉਨ੍ਹਾਂ ਦੀਆਂ ਕਰਦੇ ਨੇ -

**ਲੈ ਫਾਰੇ ਰਾਤੀ ਤੁਰਹਿ ਪ੍ਰਭੂ ਜਾਣੈ ਪ੍ਰਾਣੀ॥**  
**ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ॥**  
**ਸੰਨ੍ਦੀ ਦੇਣਿ ਵਿਖੰਮ ਬਾਇ ਮਿਨਾ ਮਦੂ ਮਾਣੀ॥**  
**ਕਰਮੀ ਆਗੈ ਆਪਣੀ ਆਪੇ ਪਛਤਾਣੀ॥**  
**ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ॥**

ਪੰਨਾ - 315

ਇਹ ਉਨ੍ਹਾਂ ਦਾ ਦੋਸ਼ ਪੱਤਰ ਹੈ ਜਿਹੜੇ ਇਥੇ ਆ ਕੇ  
ਬਦਫੈਲੀਆਂ ਕਰਦੇ ਨੇ, ਮਾੜੇ ਕੰਮ ਕਰਦੇ ਨੇ, ਖੋਦੇ ਨੇ,  
ਡਿਊਟੀਆਂ ਨਹੀਂ ਦਿੰਦੇ, ਲੋਕਾਂ ਤੋਂ ਰਿਸਵਤਾਂ ਖਾਂਦੇ ਨੇ, ਚਾਹੇ  
ਉਹ ਕੁਝ ਵੀ ਹੈ ਗੁਰੂ ਦੇ ਮੰਡਲ ਚੌਂ ਨਿਕਲ ਜਾਂਦਾ ਹੈ,  
ਚਾਹੇ ਸਿੱਖੀ ਧਾਰਨ ਕਰੀ ਹੋਈ ਹੈ। ਗੁਰੂ ਰੱਖਣ ਦੀ ਤਾਂ  
ਕੋਸ਼ਿਸ਼ ਕਰਦਾ ਹੈ ਉਸ ਨੂੰ, ਮਿਸਾਲਾਂ ਨੇ ਜੋਗਾ ਸਿੰਘ ਜਿਸ  
ਵਕਤ ਨਿਕਲਣ ਲੱਗਿਆ ਗੁਰੂ ਮੰਡਲ ਚੌਂ, ਵੇਸ਼ਵਾ ਦੇ  
ਮੰਡਲ ਵਿਚ ਜਾਣ ਲੱਗਿਆ, ਗੁਰੂ ਨੇ ਸੂਖਸ਼ੁਸ਼ ਰੂਪ ਧਾਰ ਕੇ  
ਉਥੇ ਬੜੇ ਪੰਹਿਰਾ ਦਿੱਤਾ, ਨਹੀਂ ਜਾਣ ਦਿੱਤਾ। ਬਹੁਤਿਆਂ  
ਦੇ ਆਵਾਜ਼ ਆਉਂਦੀ ਹੈ ਗੁਰੂ ਦੀ ਕਿ ਨਾਹ! ਇਹ ਕੰਮ ਨਾ  
ਕਰ, ਇਹ ਮਾੜਾ ਹੈ। ਹੌਲੀ-ਹੌਲੀ ਆਦਮੀ ਜਦੋਂ ਅਣਸੁਣਿਆ

ਕਰ ਦਿੰਦਾ ਹੈ, ਫੇਰ ਉਹ ਗੁਰੂ ਦੇ ਮੰਡਲ ਵਿਚੋਂ ਨਿਕਲ ਜਾਂਦਾ ਹੈ। ਉਹ ਫੇਰ ਜਮਦੂਤਾਂ ਦੇ ਮੰਡਲ ਵਿਚ ਦਾਖਲ ਹੋ ਜਾਂਦਾ ਹੈ। ਹੁਣ ਇਹ ਚੋਣ ਤਾਂ ਸਾਡੀ ਹੈ ਕਿ ਥੋੜ੍ਹੇ-ਜਿਹੇ ਸਮੇਂ ਪਿਛੇ ਅਸੀਂ ਕਿਹੜੇ ਮੰਡਲ ਵਿਚ ਰਹਿਣਾ ਹੈ। ਗੁਰੂ-ਮੰਡਲ ਵਿਚ ਰਹਿਣਾ ਹੈ ਜਾਂ ਕਿਥੇ ਰਹਿਣਾ ਹੈ।

ਸੋ ਬਾਬਾ ਜੀ ਕਿਹਣ ਲੱਗੇ ਕਿ ਦੇਖੋ ਸਾਧ ਸੰਗਤ ਜੀ! ਮਾਤਾ ਲੰਗਰ ਵਿਚ ਸੇਵਾ ਕਰਦੀ ਹੈ ਤੇ ਜਮਦੂਤ ਇਸ ਨੂੰ ਧਰਮਗਾਜ਼ ਦੇ ਕੋਲ ਲੈ ਗਏ ਪਰ ਅੱਗੇ ਜਾ ਕੇ ਸੇਵਾ ਕਰੀ, ਫੇਰ ਛੱਡ ਕੇ ਗਏ ਤੇ ਫੇਰ ਦੂਸਰੀ ਮਾਈ ਨੂੰ ਲੈ ਗਏ।

ਆਹ! ਤੁਹਾਡੇ ਮਲੌਦ ਮਹਾਰਾਜ਼ ਜੀ ਦੱਸਿਆ ਕਰਦੇ ਸਨ ਇਹ ਗੱਲ ਕਿ ਇਥੇ ਕੋਈ ਗਰੀਬ ਸਿੰਘ ਸੀ, ਉਹ ਚੜ੍ਹਾਈ ਕਰ ਗਿਆ। ਜਦੋਂ ਧਰਮਗਾਜ਼ ਕੋਲ ਲੈ ਗਏ ਤਾਂ ਉਥੇ ਕਹਿੰਦੇ ਕਿ ਇਹ ਤਾਂ ਲਿਆਉਣਾ ਨਹੀਂ ਸੀ, ਹੋਰ ਬੰਦਾ ਲਿਆਉਣਾ ਸੀ। ਇਸ ਨੂੰ ਛੱਡ ਕੇ ਆਓ। ਉਹ ਜਦੋਂ ਵਾਪਸ ਲਿਆ ਰਹੇ ਸਨ ਤਾਂ ਉਹ ਪੁੱਛਣ ਲੱਗ ਗਿਆ, ਮੰਡਲ ਨੇ ਉਥੇ ਕਈ, ਕੋਈ ਧਰਮਖੰਡ ਹੈ, ਕੋਈ ਸਰਮ ਖੰਡ ਹੈ, ਕੋਈ ਗਿਆਨ ਖੰਡ ਹੈ। ਧਰਮਖੰਡ ਤਾਂ ਇਨ੍ਹਾਂ ਲੋਕਾਂ ਦਾ ਹੈ ਜਿਹੜੇ ਧਰਮਗਾਜ਼ ਕੋਲ ਜਾਂਦੇ ਨੇ, ਸਵਰਗਾਂ ਵਿਚ ਜਾਂਦੇ। ਜਿਹੜਾ ਗਿਆਨ ਖੰਡ ਦਾ ਮੰਡਲ ਹੈ, ਇਥੇ ਮਹਾਰਾਜ਼ ਜੀ ਨੇ ਗਿਣ ਦਿੱਤੇ -

**ਧਰਮ ਖੰਡ ਕਾ ਏਹੋ ਧਰਮੁ ॥  
ਗਿਆਨ ਖੰਡ ਕਾ ਆਖਹੁ ਕਰਮੁ ॥** ਪੰਨਾ  
- 6

ਉਥੇ ਬੇਅੰਤ, ਜਿੰਨਿਆਂ ਦੇ ਨਾਂ ਨੇ; ਉਹ ਸਾਰੇ ਗਿਆਨ ਖੰਡ ਵਿਚ ਨੇ। ਸਰਮ ਖੰਡ ਵਿਚ ਨਹੀਂ ਜਾਂਦੇ। ਸਰਮਖੰਡ ਭਗਤਾਂ ਦੀ ਥਾਂ ਹੈ। ਉਥੇ ਭਗਤਾਂ ਦੀ 'ਸੁਰਤਿ ਮਤਿ ਮਨਿ ਬੁਧ' ਘੜੀ ਜਾਂਦੀ ਹੈ ਜਿਹੜੀ ਪ੍ਰਮੇਸ਼ਰ ਦੇ ਨਾਲ ਇਕ ਮਿਕ ਹੋ ਸਕੇ। ਅਗੇ ਬਖਸ਼ਿਸ਼ ਦਾ ਮੰਡਲ ਹੈ ਜਿਸ ਨੂੰ ਕਰਮਖੰਡ ਕਹਿੰਦੇ ਨੇ। ਉਥੇ ਵੀ ਦੇਵਤਾ ਨਹੀਂ ਪੁੰਚਦਾ। ਅੱਗੇ ਫੇਰ 'ਸਰਖੰਡ' ਹੈ। ਉਥੇ ਤਾਂ ਦੇਵਤੇ ਦੀ ਪੁੰਚ ਹੀ ਨਹੀਂ ਹੈ। ਦੇਵਤੇ ਤਾਂ ਪ੍ਰਾਕਿਰਤੀ ਦੇ ਆਖਰੀ ਮੰਡਲ ਜਿਸ ਨੂੰ 'ਬੈਕੁੰਠ ਧਾਮ' ਕਹਿੰਦੇ ਨੇ। 'ਬੈਕੁੰਠ ਧਾਮ' ਮਾਇਆ ਦੇ ਚੱਕਰ ਵਿਚ ਹੈ। ਜੇ ਇਥੇ ਜਾਂਦਾ ਹੈ ਕੋਈ ਤਪ ਕਰਕੇ ਤਾਂ ਜਦੋਂ ਉਸ ਦੇ ਤਪ ਦੇ ਦਿਨ ਪੂਰੇ ਹੁੰਦੇ ਨੇ ਫੇਰ ਥੱਲੇ ਆ ਜਾਂਦਾ ਹੈ। ਦੇਵਤੇ ਵੀ ਥੱਲੇ ਆ ਜਾਂਦੇ ਨੇ -

**ਏਕ ਸ਼ਿਵ ਭਏ ਏਕ ਗਏ, ਫੇਰ ਏਕ ਭਏ,  
ਗਮ ਚੰਦ ਕਿਸ਼ਨ ਕੇ, ਅਵਤਾਰ ਭੀ ਅਨੇਕ  
ਹੈ ॥  
ਬ੍ਰਹਮਾ ਅਰੂ ਬਿਸ਼ਨ ਕੇਤੇ ਬੇਦ ਅੰ ਪੁਰਾਨ  
ਕੇਤੇ,  
ਸਿੰਮਿਤਿ ਸਮੂਹਨ ਕੈ ਹੁਇ ਹੁਇ ਬਿਤਾਏ ਹੈ ॥**

**ਤ੍ਰਯਸਾਦਿ ਕਬਿਤ (ਅਕਾਲ**

**ਉਸਤਤਿ)**

ਇਕ ਨਹੀਂ, ਇਕ ਸ਼ਿਵ ਜੀ ਖਤਮ ਹੋ ਜਾਂਦਾ ਹੈ ਦੂਜਾ ਆ ਜਾਂਦਾ ਹੈ। ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਉਮਰ ਬਹੁਤ ਹੈ। ਬਹਮਾ ਜੀ ਦੀ ਉਮਰ ਸੌਲਾਂ ਲੱਖ ਖਰਬ ਸਾਲ ਹੈ, ਸ਼ਿਵ ਜੀ ਵੀ ਉਮਰ ਸੌਲਾਂ ਕਰੋੜ ਖਰਬ ਸਾਲ ਹੈ, ਵਿਸ਼ਨੂੰ ਜੀ ਦੀ ਉਮਰ ਸੌਲਾਂ ਅਰਬ ਕਰੋੜ ਸਾਲ ਹੈ ਇੰਨੀ ਜ਼ਿਆਦਾ। ਇਨ੍ਹਾਂ ਦੀ ਉਮਰ ਜਦੋਂ ਪੂਰੀ ਹੋਏਗੀ ਇਨ੍ਹਾਂ ਨੇ ਫੇਰ ਆ ਜਾਣਾ ਹੈ ਕਿਉਂ ਮਾਇਆ-ਮੰਡਲ ਦੇ ਚੱਕਰ ਨੇ।

ਸੋ ਮਹਾਰਾਜ਼ ਜੀ ਕਹਿੰਦੇ ਕਿ ਇਨ੍ਹਾਂ ਨੂੰ ਕਾਹਨੂੰ ਮੰਨਦਾ ਹੈਂ? ਇਹ ਤਾਂ ਆਪ ਹੀ ਕਾਲ ਦੇ ਵਸ ਵਿਚ ਨੇ। ਤੂੰ ਅਕਾਲ ਨੂੰ ਮੰਨ, ਵਾਹਿਗੁਰੂ ਨੂੰ ਮੰਨ ਜਿਸ ਨੂੰ ਮੰਨਣ ਦੇ ਨਾਲ ਤੂੰ ਉਸ ਦੇ ਮੰਡਲ ਵਿਚ ਪਹੁੰਚ ਜਾਵੇਂ। ਗੁਰਸਿੱਖਾਂ ਨੂੰ ਮਹਾਰਾਜ਼ ਜੀ ਨੇ ਬਹੁਤ ਹੀ ਰਿਆਇਤਾਂ ਦਿੱਤੀਆਂ ਹੋਈਆਂ ਹਨ ਪਰ ਜੇ ਗੁਰੂ ਦਾ ਬਚਨ ਮੰਨ ਲੈਣ, ਜੇ ਨਹੀਂ ਬਚਨ ਮੰਨਦੇ ਫੇਰ ਤਾਂ ਬਾਗੀ ਨੇ ਇਹ।

ਸੋ ਮੈਂ ਜਿਹੜੀ ਪਹਿਲਾਂ ਬੇਨਤੀ ਕਰਦਾ ਸੀ ਕਿ ਵਾਹਿਗੁਰੂ ਦਾ ਕੋਈ ਅੰਤ ਨਹੀਂ ਹੈ। ਮਨੁੱਖ ਨੇ ਕਿਹਾ ਕਿ ਮੈਂ ਪਾ ਲਵਾਂਗ। ਲੰਡਨ ਦਾ ਡਾ. ਸਟੀਫਨ ਸੀ ਸਾਇਂਸਦਾਨ ਉਹ ਗਿਣਨ ਲੱਗ ਗਿਆ ਕਿ ਬ੍ਰਹਮੰਡ ਕਿੰਨੇ ਨੇ। ਹੁਣ ਪੜ੍ਹੇ ਲਿਖੇ ਤਾਂ ਸਮਝ ਜਾਣਗੇ ਕਿ ਏਕਾ ਲਾ ਕੇ ਸਿਫਰਾਂ ਲਾਉਣ ਲੱਗ ਗਿਆ ਜਦੋਂ ਅਸੀਂ ਸਿਫਰਾਂ ਲਾ ਦਿੱਤੀਆਂ ਉਸ ਨੇ..., ਇਕਾਈ, ਦਹਾਈ, ਸੈਂਕੜਾ, ਹਜ਼ਾਰ ਤੋਂ ਲੈ ਕੇ ਪਦਮ, ਦਾ-ਪਦਮ ਬੱਸ ਹੁਣ ਅੱਗੇ ਤਾਂ ਗਿਣਤੀ ਸਾਨੂੰ ਵੀ ਨਹੀਂ ਆਉਂਦੀ। ਫੇਰ 'ਅਰਬਦ-ਨਪਬਦ ਧੁਦੁੰਕਾਰਾ' ਆ ਜਾਂਦਾ ਹੈ, ਪਚਵੰਜਾ ਸਿਫਰਾਂ ਵਾਲਾ। ਉਸ ਤੋਂ ਬਾਅਦ ਅੱਸੀ ਸਿਫਰਾਂ ਲਾ ਦਿੱਤੀਆਂ ਉਸ ਨੇ ਤੇ ਫੇਰ ਰੁਕ ਗਿਆ ਕਿਉਂਕਿ ਸਿਫਰਾਂ ਲੱਗਣ ਤੋਂ ਹੱਟਣ ਹੀ ਨਾ, ਉਸ ਨੇ ਅੱਗੇ ਲਿਖ ਦਿੱਤਾ infinite (ਅੰਤ, ਬੇਅੰਤ, ਅਣਗਿਣਤ)। ਇਸ ਦਾ ਮਤਲਬ ਹੈ ਬੇਅੰਤ। ਕਿ ਨਹੀਂ, ਇਹ ਨਹੀਂ ਗਿਣਿਆ ਜਾ ਸਕਦਾ, ਚਾਹੇ ਕਰੋੜ ਸਾਲ ਸਿਫਰਾਂ ਲਾਈ ਏਕੇ ਨਾਲ, ਨਹੀਂ ਵਾਹਿਗੁਰੂ ਦਾ ਅੰਤ। ਫੇਰ ਉਸ ਨੇ ਸੋਚਿਆ ਕਿ ਦੇਖਾਂ ਛੋਟੇ ਤੋਂ ਛੋਟਾ ਹੋ ਕੇ ਕਿੰਨਾ ਹੁੰਦਾ ਹੈ -

**ਜਬ ਉਦਕਰਖ ਕਰਾ ਕਰਤਾਰਾ ॥  
ਪ੍ਰਜਾ ਧਰਤ ਤਬ ਦੇਹ ਅਪਾਰਾ ॥  
ਜਬ ਆਕਰਖ ਕਰਤ ਹੋ ਕਬਹੂੰ ॥  
ਤੁਮ ਮੈਂ ਮਿਲਤ ਦੇਹ ਧਰ ਸਭਹੂੰ ॥**  
(ਚੌਪਈ)

ਜਦੋਂ ਆਕਰਸ਼ਣ ਸ਼ਕਤੀ, ਖਿੱਚ ਸ਼ਕਤੀ ਕਰ ਲੈਂਦਾ ਹੈ ਤਾਂ ਕੋਈ ਬ੍ਰਹਮੰਡ ਨਹੀਂ ਰਹਿੰਦਾ, ਕੁਝ ਵੀ ਨਹੀਂ ਰਹਿੰਦਾ ਤੇ ਫੇਰ ਉਹ ਕਿੱਡਾ-ਕ ਰਹਿ ਜਾਂਦਾ ਹੈ। ਉਸ ਦੀ ਵੀ ਗਿਣਤੀ ਲਾਉਣ ਲੱਗ ਗਿਆ point (ਦਸ਼ਮਲਵ, ਅਸ਼ਾਰੀਆ) ਲਾ ਲਿਆ ਪਹਿਲਾਂ ਫੇਰ ਸਿਫਰ ਸਿਫਰ ਲਾਉਂਦੇ ਅੱਸੀ ਤੱਕ ਪਹੁੰਚ ਕੇ ਇਕ ਲਿਖ ਦਿੱਤਾ। ਉਤੇ ਲਿਖ ਦਿੱਤਾ infinite (ਬੇਅੰਤ, ਅਣਗਿਣਤ) ਕਿ ਇਹ ਵੀ ਨਹੀਂ ਹੋ ਸਕਦਾ। ਹੁਣ ਗੁਰੂ ਮਹਾਰਾਜ਼ ਜੀ ਨੇ ਇਸ ਦਾ ਨਿਰਣਾ ਕੀਤਾ ਹੋਇਆ ਹੈ,

ਸ਼ਬਦ-ਹਜ਼ਾਰੇ ਵਿਚ ਗੁਰੂ ਦਸਵੇਂ ਪਾਤਿਸ਼ਾਹ ਜੀ ਨੇ -  
**ਸੂਫ਼ਮ ਤੇ ਸੂਫ਼ਮ ਕਰ ਚੀਨੇ ਬਿਧਨ ਬਿਧ  
ਬਤਾਏ ॥**  
 (ਸ਼ਬਦ  
ਹਜ਼ਾਰੇ ਪਾ: ੧੦)

ਸੂਖਮ ਤੋਂ ਸੂਖਮ, ਹੋਰ ਸੂਖਮ ਅੰਤ ਹੀ ਨਹੀਂ ਹੈ ਕੋਈ  
ਕਿ ਕਿੰਨਾ-ਕੁ ਸੂਖਮ ਹੈ -  
**..... ਬਿਧਨ ਬਿਧ ਬਤਾਏ ॥**  
 (ਸ਼ਬਦ ਹਜ਼ਾਰੇ ਪਾ: ੧੦)

ਜਦੋਂ ਹੈਲਿਆ ਤਾਂ ਉਹ ਅੱਗੇ ਤੋਂ ਅੱਗੇ ਮਹਾਰਾਜ ਜੀ  
ਕਹਿੰਦੇ -

**ਬਿਤਿ ਵਾਰੂ ਨਾ ਜੋਗੀ ਜਾਣੈ ਰੁਤਿ ਮਾਹੂ ਨਾ  
ਕੋਇ ॥**  
 ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ  
ਸੋਈ ॥  
 ਪੰਨਾ - 4  
 ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥  
 ਓੜਕ ਓੜਕ ਭਾਲਿ ਬਕੇ ਵੇਦ ਕਹਨਿ ਇਕ  
ਵਾਤ ॥  
 ਸਹਸ ਅਠਾਰਹ ਕਹਨਿ ਕਤੇਬਾ ..... ॥

ਪੰਨਾ - 5

ਕਹਿੰਦੇ ਜੇ ਲੇਖਾ ਹੋਵੇ ਤਾਂ ਗੱਲ ਕਰੀਏ -

**ਲੇਖਾ ਹੋਇ ਤ ਲਿਖੀਐ ਲੇਖੇ ਹੋਇ ਵਿਣਾਸੁ ॥**  
 ਪੰਨਾ - 5

ਇਸ ਦਾ ਲੇਖਾ ਹੀ ਨਹੀਂ ਹੈ ਕੋਈ। ਹੁਣ ਗੱਲ ਕਿਥੇ  
ਚਲੀ ਗਈ? ਮਹਾਰਾਜ ਜੀ ਕਹਿੰਦੇ ਕਿ -

**ਸੂਫ਼ਮ ਤੇ ਸੂਫ਼ਮ ਕਰ ਚੀਨੇ ਬਿਧਨ ਬਿਧ  
ਬਤਾਏ ॥**  
 ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ  
ਸਦਾਏ ॥  
 (ਸ਼ਬਦ  
ਹਜ਼ਾਰੇ ਪਾ: ੧੦)

ਆਪੇ ਹੀ ਵਾਹਿਗੁਰੂ ਪਾਤਾਲ ਬਣਿਆ ਹੋਇਆ ਹੈ,  
ਆਪੇ ਅਸਮਾਨ ਬਣਿਆ ਹੋਇਆ ਹੈ ਤੇ ਇਸ ਦਾ ਕੋਈ ਅੰਤ  
ਨਹੀਂ ਇਸੇ ਕਰਕੇ -

**ਮਹਿਮਾ ਨ ਜਾਨਹਿ ਬੇਦ ॥**  
 ਬ੍ਰਹਮੇ ਨਹੀਂ ਜਾਨਹਿ ਭੇਦ ॥  
 ਅਵਤਾਰ ਨ ਜਾਨਹਿ ਅੰਤੁ ॥  
 ਪਰਮੇਸ਼ਰੁ ਪਾਰਬ੍ਰਹਮੁ ਬੇਅੰਤੁ ॥  
 ਅਪਨੀ ਗਤਿ ਆਪਿ ਜਾਨੈ ॥  
 ਸੁਣਿ ਸੁਣਿ ਅਵਰ ਵਖਾਨੈ ॥

ਪੰਨਾ -  
 894

ਜੇ ਕਿਤੇ ਇਹ ਖਿਆਲ ਸਮਾਧੀ ਵੇਲੇ ਆ ਜਾਵੇ ਤਾਂ  
ਕੁਝ ਕਿਹਾ ਹੀ ਨਹੀਂ ਜਾਂਦਾ, ਐਨਾ ਵਜਦ ਦੇ ਵਿਚ ਆ  
ਜਾਂਦਾ ਹੈ ਕਿ ਹੈਂ! ਵਾਹਿਗੁਰੂ ਐਨਾ ਵੱਡਾ! ਸੋ ਏਸ ਕਰਕੇ

ਅਸੀਂ ਉਸ ਨੂੰ ਮਿਲ ਤਾਂ ਸਕਦੇ ਹਾਂ ਪਰ ਉਸ ਦਾ ਪਾਰਾਵਾਰ  
ਕੋਈ ਨਹੀਂ ਪਾ ਸਕਦਾ। ਕਹਿੰਦੇ ਫੇਰ ਕੋਈ ਜਾਣਦਾ ਵੀ ਹੈ?  
ਮਹਾਰਾਜ ਜੀ ਕਹਿੰਦੇ -

**ਅਪਨੀ ਗਤਿ ਆਪਿ ਜਾਨੈ ॥**  
 ਸੁਣਿ ਸੁਣਿ ਅਵਰ ਵਖਾਨੈ ॥

ਪੰਨਾ -  
 894

ਬਾਕੀ ਤਾਂ ਸੁਣ-ਸੁਣ ਕੇ ਗੱਲਾਂ ਕਰਦੇ ਨੇ, ਆਪਣੀ  
'ਗਤਿ' ਆਪ ਹੀ ਜਾਣਦਾ ਹੈ।

**ਜੇਵਛੁ ਆਪਿ ਜਾਣੈ ਆਪਿ ਆਪਿ ॥**

ਪੰਨਾ - 5

ਜਿੱਡਾ ਆਪ ਹੈ ਉਹ ਆਪ ਹੀ ਜਾਣਦਾ ਹੈ ਆਪਣੇ  
ਆਪ ਨੂੰ। ਹੁਣ ਸਾਡੇ ਵਾਸਤੇ ਹੁਕਮ ਹੈ ਕਿ ਪਿਆਰਿਓ! ਚੌਗਸੀ ਲੱਖ ਜੂਨਾਂ ਵਿਚ ਤੁਸੀਂ ਘੁੰਮਦੇ-ਘੁੰਮਦੇ ਮਨੁੱਖ ਦੀ  
ਦੇਹੀ ਵਿਚ ਆ ਗਏ। ਜੇ ਤਾਂ ਗਿਆਨ ਹੋ ਜਾਵੇ, ਜਿਹੜਾ  
ਮੈਂ ਕਿਹਾ ਹੈ, ਹੁਣੇ ਹੋ ਜਾਵੇ, ਪ੍ਰੱਕ ਹੋ ਜਾਵੇ ਗੱਲਾਂ ਨਾਲ  
ਨਹੀਂ -

**ਗਿਆਨ ਨ ਗਲੀਈ ਢੂਢੀਐ ਕਥਨਾ ਕਰੜਾ  
ਸਾਰੁ ॥**

ਪੰਨਾ - 465

ਜੇ ਮੈਂ ਕਿਹਾ ਕਿ ਇਥੇ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ  
ਨਹੀਂ ਹੈ, ਇਸ ਨੂੰ ਸੱਚੇ ਦਿਲ ਨਾਲ ਮੰਨ ਲਓ, ਫੇਰ ਉਸ  
ਦੇ ਮੁਤਾਬਕ ਜੀਵਿਨ ਬਿਤਾਓ -

**ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥**

ਪੰਨਾ - 62

ਫੇਰ ਤਾਂ ਸੰਸਾਰ ਤੁਹਾਡਾ ਹੋ ਗਿਆ ਆਪਣਾ ਦੂਜਾ  
ਇਥੇ ਰਿਹਾ ਹੀ ਕੋਈ ਨਾ -

**ਮਨਿ ਸਾਚਾ ਮੁਖਿ ਸਾਚਾ ਸੋਇ ॥**  
 ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥  
 ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥

ਪੰਨਾ - 272

ਦੂਜਾ ਨਜ਼ਰ ਹੀ ਨਹੀਂ ਆਉਂਦਾ। ਇਉਂ ਪੜ੍ਹ ਲਓ -

**ਧਾਰਨਾ - ਦੂਜਾ ਨ ਦੇਖਦੇ,  
ਪ੍ਰਭ ਜੀ ਬਿਨ ਬ੍ਰਹਮਗਿਆਨੀ - 2,**

2.

**ਪ੍ਰਭ ਜੀ ਬਿਨ ਬ੍ਰਹਮ ਗਿਆਨੀ - 2,**

2.

**ਦੂਜਾ ਨ ਦੇਖਦੇ,..... - 2.**

ਬਾਬਾ ਭਾਗ ਸਿੰਘ, ਬਾਬਾ ਸਾਹਿਬ ਸਿੰਘ ਜੀ ਤੋਂ  
ਬਾਅਦ ਮਹਾਤਮਾ ਹੋਏ ਹਨ, ਇਹ ਵੀ ਰਾੜੇ ਸਾਹਿਬ ਦੀ  
ਸੰਪਰਦਾ ਚੌਂ ਹੀ ਸਨ। ਬਾਈ ਸਾਲ ਦੇ ਸਨ ਇਹ ਜਦੋਂ ਬਹੁਤ  
ਜ਼ਿਆਦਾ ਇਨ੍ਹਾਂ ਵਿਚ ਸ਼ਕਤੀਆਂ ਆ ਗਈਆਂ ਸਨ। ਆਪ  
ਕੁਰੀ ਰਾਵਲਪਿੰਡੀ ਦੇ ਨੇੜੇ ਦੇ ਰਹਿਣ ਵਾਲੇ ਸਨ ਤੇ  
ਅਚਾਨਕ ਹੀ ਵੇਸ਼ਵਾ ਦੇ ਘਰ ਚਲੇ ਗਏ। ਵੇਸ਼ਵਾ ਨੇ  
ਦੇਖਿਆ ਕਿ ਲਟਬੌਰਾ ਜਿਹਾ ਬੰਦਾ ਹੈ, ਚੌਲਾ ਪਾਇਆ

ਹੋਇਆ ਹੈ, ਵਿੰਗਾ ਜਿਹਾ ਸਾਫ਼ਾ, ਉਈਂ ਬੰਨਿਆ ਹੋਇਆ ਹੈ ਅੰਟ-ਸੰਟ ਤੇ ਏਥੇ ਮੇਰੇ ਕੌਲ ਕੀ ਕਰਨ ਆਇਆ ਹੈ। ਜਦੋਂ ਉਨ੍ਹਾਂ ਨੇ ਦੇਖਿਆ ਵੇਸ਼ਵਾ ਵੱਲ ਤੇ ਦੋਹਾਂ ਦੀ ਨਿਗੁਹ ਰਲੀ ਤਾਂ ਇਕ ਦਮ ਉਸ ਦਾ ਮਨ ਸ਼ਾਤ ਹੋ ਗਿਆ ਤੇ ਪਾਪ ਵਿਚੋਂ ਨਿਕਲ ਹੀ ਗਏ। ਉਸ ਨੇ ਸੌਚਿਆ ਕਿ ਇਹ ਤਾਂ ਕੋਈ ਬਹੁਤ ਵੱਡੇ ਮਹਾਤਮਾ ਆ ਗਏ ਜਿਨ੍ਹਾਂ ਨੇ ਮੇਰੀ ਚੰਚਲ ਬਿਰਤੀ, ਮੇਰੇ ਪਾਰ, ਮੇਰੇ ਮਨ ਦਾ ਖਿੰਡਾਓ ਸਾਰਾ ਹੀ ਢੂਰ ਕਰ ਦਿੱਤਾ। ਉਸ ਵੇਲੇ ਜਾ ਕੇ ਚਰਨਾਂ ਤੇ ਮੱਥਾ ਟੇਕਿਆ। ਕਹਿਣ ਲੱਗੀ ਕਿ ਮਹਾਂਪੁਰਸ਼! ਖੜ੍ਹੋ! ਉਹ ਕਹਿਣ ਲੱਗੇ, “ਬੀਬਾ! ਇਹ ਜਨਮ ਮਸਾਂ ਮਿਲਿਆ ਹੈ, ਸੰਭਾਲ ਲੈ ਜੇ ਸੰਭਾਲਿਆ ਜਾਂਦਾ ਹੈ।” ਕਹਿੰਦੀ, “ਮਹਾਰਾਜ! ਮੈਂ ਹੁਣੇ ਆਈ।” ਅੰਦਰ ਗਈ, ਰੁਪਈਏ ਹੁੰਦੇ ਸੀ ਚਾਂਦੀ ਦੇ, ਬਾਲ ਭਰ ਲਿਆ, ਉਤੇ ਬਸਤ੍ਰ ਰੱਖ ਲਏ। ਮਹਾਂਪੁਰਸ਼ ਐਨੀ ਗੱਲ ਕਹਿ ਕੇ ਤੁਰ ਗਏ। ਐਨਾ ਅਸਰ ਹੋਇਆ ਕਿ ਉਸੇ ਵੇਲੇ ਘਰ ਉਸੇ ਤਰ੍ਹਾਂ ਖੁੱਲ੍ਹਾ ਛੱਡ ਕੇ ਪਿੱਛੇ ਨੱਠੀ ਜਾਂਦੀ ਹੈ, ਪੁੱਛਦੀ ਜਾਂਦੀ ਹੈ ਕਿ ਏਧਰ ਕੋਈ ਸੰਤ ਗਿਆ ਛੋਟੀ ਜਿਹੀ ਉਮਰ ਦਾ। ਐਨੇ ਨੂੰ ਉਹ ਇਕ ਅੱਧਾ ਮੀਲ ਬਾਹਰ ਨਿਕਲ ਗਏ, ਉਥੇ ਜਾ ਕੇ ਉਹ ਵੀ ਰਲ ਗਈ ਤੇ ਬੋਲਦੀ ਆ ਰਹੀ ਹੈ, “ਬਾਬਾ ਜੀ! ਠਹਿਰ ਜਾਓ! ਬਾਬਾ ਜੀ ਠਹਿਰ ਜਾਓ!!”

ਉਹ ਵੇਸ਼ਵਾ ਰਹੀ ਹੀ ਨਾ, ਇਕ ਨਿਗੁਹ ਵਿਚ ਹੀ ਸਾਫ਼ ਕਰ ਦਿੱਤਾ। ਉਸ ਵੇਲੇ ਜਾ ਕੇ ਉਹ ਬਾਲ ਮਹਾਂਪੁਰਸ਼ ਦੇ ਚਰਨਾਂ ਵਿਚ ਰੱਖ ਦਿੱਤਾ।

ਮਹਾਂਪੁਰਸ਼ ਕਹਿਣ ਲੱਗੇ, “ਬੀਬਾ! ਇਹ ਅਜੇ ਨਹੀਂ ਅਸੀਂ ਲੈਣਾ, ਲਵਾਂਗੇ, ਰੱਖ ਅਮਾਨਤ ਹੈ ਸਾਡੀ, ਜਦੋਂ ਸੁੱਧ ਹੋ ਜਾਏਗਾ ਉਦੋਂ ਲਵਾਂਗੇ, ਅਜੇ ਮੈਲਾ ਹੈ ਇਹ।”

ਅਪ ਨੇ ਬਾਲ ਮੋੜ ਦਿੱਤਾ ਤੇ ਹਜ਼ੂਰ ਸਾਹਿਬ ਨੂੰ ਜਾ ਰਹੇ ਸੀ ਇਕੱਲੇ ਹੀ। ਜਦੋਂ ਵਿਧਿਆਂਚਲ ਪਰਬਤ ਤੇ ਪਹੁੰਚੇ, ਮੱਧ ਪਦੇਸ਼ ਵਿਚ ਉਥੋਂ ਦੇ ਸੇਰ (ਆਦਮਬੋਰ) ਸਨ। ਸੇਰ ਹੁਣ ਵੀ ਉਥੇ ਬਹੁਤ ਰਹਿੰਦੇ ਨੇ। ਸ਼ਾਮ ਹੋ ਰਹੀ ਸੀ, ਪਹਾੜੀਏ ਨੇੜੇ-ਤੇੜੇ ਦੇ ਪਿੰਡਾਂ ਵਾਲੇ ਨੱਠੇ ਜਾ ਰਹੇ ਸੀ, ਸਿਰਾਂ ਤੇ ਬੋਝੇ ਚੁੱਕੇ ਹੋਏ ਸੀ। ਇਨ੍ਹਾਂ ਨੂੰ ਵੀ ਕਹਿੰਦੇ ਕਿ ਬਾਲ-ਯੋਗੀ ਛੇਤੀ ਚਲੋ ਇਥੋਂ। ਏਨੇ ਨੂੰ ਇਨ੍ਹਾਂ ਨੂੰ ਪਾਣੀ ਨਜ਼ਰ ਆ ਗਿਆ, ਬੋੜ੍ਹਾ ਜਿਹਾ ਪਾਣੀ ਸੀ ਪਹਾੜੀ ਵਿਚ ਘਰਿਆ ਹੋਇਆ।

ਕਹਿੰਦੇ, “ਅਸੀਂ ਤਾਂ ਏਥੇ ਹੀ ਰਹਾਂਗੇ।”

ਪਿੰਡ ਵਾਲੇ ਕਹਿਣ ਲੱਗੇ, “ਗਲਤੀ ਨਾ ਕਰੋ, ਇਥੇ ਹਰ ਤਰ੍ਹਾਂ ਦਾ ਸੇਰ ਹੈ ਤੇ ਆਦਮਬੋਰ ਵੀ ਨੇ। ਉਹ ਤੁਹਾਡਾ ਕੋਈ ਜਾਨੀ ਨੁਕਸਾਨ ਕਰ ਦੇਣਗੇ। ਸਾਡੇ ਨਾਲ ਚਲੋ, ਅਸੀਂ ਤਾਂ ਰਾਤ ਨੂੰ ਅੱਗ ਜਾਲਦੇ ਹਾਂ ਸਾਰੀਆਂ ਗਲੀਆਂ ਵਿਚ, ਤਾਂ ਅਸੀਂ ਬਚਦੇ ਹਾਂ ਤੇ ਸੁਰਜ ਛਿਪਣ ਵਾਲਾ ਹੈ, ਹੁਣੇ ਨਿਕਲ ਆਉਣਗੇ ਸਾਰੇ ਹੀਂ।”

ਮਹਾਂਪੁਰਸ਼ ਕਹਿਣ ਲੱਗੇ, “ਕੋਈ ਨਾ।”

ਰਾਤ ਭਰ ਸਮਾਧੀ ਲਾਈ ਉਥੇ ਬਹਿ ਕੇ ਪਾਣੀ ਦੇ ਕੰਢੇ, ਪਿੰਡ ਵਾਲੇ ਸਵੇਰੇ ਦਿਨ ਚੜ੍ਹੇ ਆਏ ਤੇ ਆਪਸ ਵਿਚ ਕਹਿਣ ਲੱਗੇ ਕਿ ਚਲੋ! ਉਸ ਬਾਲ ਯੋਗੀ ਦਾ ਹਾਲ ਦੇਖਿਏ, ਖਾ ਗਏ ਹੋਣਗੇ ਸੇਰ ਉਸ ਨੂੰ ਤਾਂ। ਉਥੇ ਆਏ ਤਾਂ ਦੇਖਿਆ ਬਾਲ ਯੋਗੀ ਉਵੇਂ ਜਿਵੇਂ ਸਮਾਧੀ ਵਿਚ ਬੈਠੇ ਨੇ ਤੇ ਆਲੇ ਦੁਆਲੇ ਸੇਰਾਂ ਦੀਆਂ ਪੌੜਾਂ ਪਈਆਂ ਹੋਈਆਂ ਨੇ। ਪੈੜ੍ਹ ਕਹਿੰਦੇ ਕਿ ਸੁੰਘਿਆ ਹੋਇਆ ਹੈ ਇਨ੍ਹਾਂ ਨੂੰ। ਨੇੜੇ ਆ ਗਏ ਤੇ ਕਹਿਣ ਲੱਗੇ ਕਿ ਬਾਬਾ ਜੀ! ਤੁਹਾਨੂੰ ਤਾਂ ਕੁਝ ਨਹੀਂ ਕਿਹਾ ਸੇਰਾਂ ਨੇ। ਕੀ ਗੱਲ ਹੈ? ਕਿਹੜੀ ਵਜਾ ਹੈ ਜਿਸ ਕਰਕੇ ਤੁਹਾਨੂੰ ਸੇਰਾਂ ਨੇ ਕੁਝ ਨਹੀਂ ਕਿਹਾ? ਉਹ ਤਾਂ ਖਾ ਜਾਂਦੇ ਨੇ।

ਮਹਾਂਪੁਰਸ਼ ਕਹਿੰਦੇ, “ਭਾਈ! ਜੇ ਤੁਹਾਨੂੰ ਕੁਝ ਲੱਗੀ ਹੋਵੇ ਤਾਂ ਤੁਸੀਂ ਆਪਣੀ ਬਾਂਹ ਖਾ ਜਾਓਗੇ? ਪੱਟ ਖਾ ਜਾਓਗੇ?”

ਉਹ ਕਹਿੰਦੇ, “ਨਹੀਂ, ਮਹਾਰਾਜ!”

ਕਹਿਣ ਲੱਗੇ, “ਆਹੀ ਗੱਲ ਹੈ ਫੇਰ। ਇਹ ਤੁਹਾਡੀ ਸਮਝ ਵਿਚ ਨਹੀਂ ਆਉਣੀ। ਸਾਨੂੰ ਪ੍ਰਮੇਸ਼ਰ ਤੋਂ ਬਗੈਰ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ।” ਇਹ ‘ਸਤਿ’ ਹੈ, ਇਹ ਕੋਈ ਐਵੇਂ ਹੀ ਬਾਤ ਨਹੀਂ ਹੈ ਕਿ ਆਪਾਂ ਫਰਜ਼ ਕਰ ਲੇਈਏ। ਇਹ ਤਾਂ ਹੈ ‘ਸਤਿ’ ਤੇ ਜਿਹੜਾ ਕੁਝ ਅਸੀਂ ਦੇਖਦੇ ਹਾਂ ਇਹ ‘ਅਸਿਤ’ ਹੈ, ਝੂਠੀ ਨਿਗੁਹ ਹੈ ਸਾਡੀ। ਹੈ ਇਕ ਹੀ।

**ਏਕ ਮੁਰਤਿ ਅਨੇਕ ਦਰਸਨ ਕੀਨ ਰੂਪ  
ਅਨੇਕ ॥  
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ॥**

(ਝ੍ਰੂਪਸਾਗਦਿ ਸ੍ਰੂਧ)

ਉਹ ਆਪੇ ਹੀ ਆਪਣੀ ਖੇਲ੍ਹ ਕਰਕੇ ਸੰਸਾਰ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਦੋਂ ਗੋਰਖਨਾਥ ਨੂੰ ਮਿਲੇ। ਉਥੇ ਉਸ ਨੇ ਮਹਾਰਾਜ ਜੀ ਤੇ ਬੜੇ ਸਵਾਲ ਕਰੈ। ਉਹ ਕਹਿਣ ਲੱਗੇ ਕਿ ਹੇ ਨਾਨਕ! ਤੇਰਾ ਮੱਤ ਇਹ ਹੈ ਕਿ ਇਥੇ ‘ਏਕੰਕਾਰ’ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ।

ਮਹਾਰਾਜ ਜੀ ਕਹਿੰਦੇ, “ਠੀਕ ਹੈ, ਹੋਰ ਕੁਝ ਹੈ ਹੀ ਨਹੀਂ।”

ਉਨ੍ਹਾਂ ਦਾ ਮੱਤ ਇਹ ਸੀ ਕਿ ਇਥੇ ਪ੍ਰਾਕਿਰਤੀ ਵੀ ਹੈ ਤੇ ਚੇਤਨ ਤੱਤ ਵੀ ਹੈ। ਦੋ ਮੰਨਦੇ ਸਨ ਤੇ ਤੀਸਰਾ ਮੰਨਦੇ ਸਨ ਕਿ ਜੀਵ ਵੀ ਹੈ। ਰੌਲਾ ਪਿਆ ਹੋਇਆ ਸੀ ਕਿ ਇਕ ਜੀਵ ਹੈ, ਇਕ ਪ੍ਰਾਕਿਰਤੀ ਹੈ ਤੇ ਇਕ ਪ੍ਰਮੇਸ਼ਰ ਹੈ, ਪ੍ਰਮੇਸ਼ਰ ਨੂੰ ‘ਚੇਤਨ ਤੱਤ’ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਕਿ ਨਹੀਂ ਇਥੇ ਕੇਵਲ ਇਕੋ ਹੀ ਹੈ, ਆਪੇ ਹੀ ਆਪ ਹੈ ਹੋਰ ਕੋਈ ਨਹੀਂ ਹੈ, ਆਪਣੇ ਆਪ ਹੀ ਹੈ ਉਹ।

ਉਹ ਕਹਿਣ ਲੱਗੇ ਕਿ ਫੇਰ ਸੰਸਾਰ ਕਿਥੋਂ ਬਣ ਗਿਆ? ਇਕ ਗੱਲ ਸਾਨੂੰ ਦੱਸੇ ਨਿਰਣਾ ਕਰਕੇ ਕਿ ਵਾਹਿਗੁਰੂ ਹੈ ਕੀ? ਮਹਾਰਾਜ ਜੀ ਕਹਿੰਦੇ ਕਿ ਸਤਿ-ਚਿਤ-ਅਨੰਦ-ਪਿਆ। ਪਿਆਰ ਕਰਨ ਵਾਲਾ ਹੈ ਉਹ, ਦਇਆਲ ਹੈ, ਸਤਿ ਹੈ, ਚੇਤਨ ਹੈ

ਤੇ ਅਨੰਦ ਹੈ ਬਿਲਕੁਲ ਉਹ।

ਕਹਿਣ ਲੱਗੇ ਕਿ ਫੇਰ ਦੁਖ ਕਿਥੋਂ ਆ ਗਿਆ? ਜੇ ਰੱਬ ਹੀ ਹੈ ਸਾਰੇ ਤਾਂ ਫੇਰ ਇਹ ਦੁਖੀ ਦੁਨੀਆਂ ਹਾਏ! ਹਾਏ!! ਕਿਉਂ ਕਰਦੀ ਫਿਰਦੀ ਹੈ?

ਮਹਾਰਾਜ ਜੀ ਕਹਿੰਦੇ ਕਿ ਦੁਖ ਪ੍ਰਮੇਸ਼ਰ ਨੇ ਪੈਦਾ ਨਹੀਂ ਕਰਿਆ, ਇਹ ਜਿਹੜੇ ਜੀਵ ਬਣੇ ਨੇ, ਇਨ੍ਹਾਂ ਦਾ ਰੂਪ ਤਾਂ ਸਾਰਾ ਇਕੋ ਹੀ ਹੈ ਪਰ ਇਹ ਜੀਵ ਸਮਝਟ ਤੋਂ ਵਿਅਸ਼ਟ ਹੋ ਗਿਆ। ਸਮਝਟ ਕਹਿੰਦੇ ਨੇ, ਸਮੁੱਚਾ ਤੇ ਇਸ ਵਿਚੋਂ ਵੱਖਰਾ-ਵੱਖਰਾ ਹੋ ਕੇ ਇਕੱਲਤਾ ਆ ਗਈ। ਉਹ ਕਿਉਂ ਆ ਗਈ? ਕਹਿੰਦੇ ‘ਹਉਮੈ’ ਤੱਤ ਨੇ ਲਿਆ ਦਿੱਤੀ। ਜਿਸ ਕਰਕੇ ਇਹ ਆਦਮੀ ‘ਮੈਂ’ ਬਣ ਗਿਆ, ‘ਮੈਂ’ ਤੋਂ ਫੇਰ ‘ਮੇਰਾ’ ਬਣ ਗਿਆ। ‘ਮੈਂ’ ਤੇ ‘ਮੇਰਾ’ ਸਾਡੇ ਜੰਮਦਿਆਂ ਦੇ ਹੀ ਆ ਜਾਂਦਾ ਹੈ। ਮਾਤਾ ਦੇ ਗਰਭ ਵਿਚ ਕੁਝ ਸੁੱਧਤਾ ਹੁੰਦੀ ਹੈ, ਉਥੇ ਅਸੀਂ ਬੇਨਤੀਆਂ ਵੀ ਕਰਦੇ ਹਾਂ ਕਿ ਹੁਣ ਮੈਂ ਨਾਮ ਜਪਾਂਗਾ ਤੇ ਹੁਣ ਮੈਨੂੰ ਸਮਝ ਆ ਗਈ।

ਅਵਾਜ਼ ਆਉਂਦੀ ਹੈ ਕਿ ਨਹੀਂ! ਤੂੰ ਨਾਮ ਨਹੀਂ ਜਪ ਸਕਦਾ, ਉਥੇ ਮਾਇਆ ਬੜੀ ਪ੍ਰਬਲ ਹੈ -

**ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ  
ਮਾਇਆ॥**

**ਮਾਇਆ ਅਗਨਿ ਸਭ ਇਕੋ ਜੇਹੀ ਕਰਤੇ ਖੇਲੁ  
ਰਚਾਇਆ॥**  
**ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ  
ਭਾਇਆ॥**

**ਲਿਵ ਛੜਕੀ ਲਗੀ ਭ੍ਰਿਸਨਾ ਮਾਇਆ ਅਮਰੁ  
ਵਰਤਾਇਆ॥** ਪੰਨਾ - 921

ਪਹਿਲਾਂ ਹੀ ਦੇਖਦਾ ਕੀ ਹੈ ਕਿ ਮੈਨੂੰ ਦੁੱਧ ਦਿੱਤਾ ਹੈ ਇਸ ਨੇ -

**ਪਹਿਲੇ ਪਿਆਰਿ ਲਗਾ ਬਣ ਦੁਧਿ॥**  
**ਦੂਜੈ ਮਾਇ ਬਾਪ ਕੀ ਸੁਧਿ॥**  
**ਤੀਜੈ ਭਯਾ ਭਾਭੀ ਬੇਬ॥**  
**ਚਉਥੈ ਪਿਆਰਿ ਉਧੰਨੀ ਖੇਡ॥**

ਪੰਨਾ - 137

ਇਸ ਦੇ ਵਿਚ ਹੀ ਭੁੱਲ ਜਾਂਦਾ ਹੈ ਆਦਮੀ। ਇਹ ਸਾਰੀ ਹਉਮੈ ਦੀ ਖੇਡ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਹਉਮੈ ਕਰਕੇ ਹੀ ਸੰਸਾਰ ਦੇ ਵਿਚ ਦੁੱਖ ਨੇ, ਜੇ ਹਉਮੈ ਨਾ ਹੋਵੇ ਤਾਂ ਦੁੱਖ ਹੋਵੇ ਹੀ ਨਾ।

ਉਸ ਨੇ ਸੁਆਲ ਕਰਿਆ -

**ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ**  
**ਕਿਤੁ ਕਿਤੁ ਦੁਖਿ ਬਿਨਸਿ ਜਾਈ॥** ਪੰਨਾ - 946

ਕਿਹੜਾ ਤਰੀਕਾ ਹੈ ਜਿਸ ਦੇ ਨਾਲ ਸੰਸਾਰ ਦਾ ਦੁੱਖ ਖਤਮ ਹੋ ਜਾਏਗਾ? ਕਿਉਂ ਇਹ ਸੰਸਾਰ ਬਣਿਆ?

ਮਹਾਰਾਜ ਜੀ ਕਹਿੰਦੇ -

**ਹਉਮੈ ਵਿਚਿ ਜਗੁ ਉਪਜੈ ਪੁਰਖਾ**  
.....॥ ਪੰਨਾ - 946

‘ਹਉਮੈ’ ਕਰਕੇ ਸੰਸਾਰ ਬਣ ਗਿਆ। ਹਉਮੈ ਅਭਿਮਾਨ ਨੂੰ ਨਹੀਂ ਕਹਿੰਦੇ, ਹਉਮੈ ਕਹਿੰਦੇ ਨੇ ‘ਮੈਂ’ ਤੇ ‘ਮੇਰੇ’ ਦਾ ਭਾਵ, ਆਪਣੇ ਆਪ ਨੂੰ ਵੱਖਰਾ ਸਮਝ ਲੈਣਾ। ਇਹ ਅਭਿਮਾਨ ਨਹੀਂ ਹੁੰਦਾ। ਇਹ ਜੀਵ ਅਭਿਮਾਨ ਆਪਣੇ-ਆਪ ਨੂੰ ਜੀਵ ਬਣਾ ਲੈਂਦਾ ਹੈ ਪ੍ਰਮੇਸ਼ਰ ਤੋਂ। ਕਹਿੰਦੇ ਇਸ ਦੇ ਵਿਚ ਸੰਸਾਰ ਬਣਦਾ ਹੈ ਤੇ ਜਦੋਂ ਇਹ ਭੁੱਲ ਜਾਂਦਾ ਹੈ ਗਿਆਨ ਨੂੰ, ਉਸ ਵੇਲੇ ਦੁੱਖ ਸ਼ੁਰੂ ਹੋ ਜਾਂਦਾ ਹੈ। ਜੇ ਦੁੱਖ ਦਾ ਦੁਨੀਆਂ ਵਿਚ ਕੋਈ ਇਲਾਜ ਹੈ ਉਹ ਪ੍ਰਮੇਸ਼ਰ ਦਾ ਨਾਮ ਹੈ। ਜਿਸ ਦੇ ਅੰਦਰ ਨਾਮ ਰਵ ਜਾਏਗਾ ਉਹ ਦੁਖੀ ਨਹੀਂ ਹੁੰਦਾ ਚਾਹੇ ਉਸ ਦੀ ਖੋਪਰੀ ਲਹਿ ਰਹੀ ਹੈ, ਚਾਹੇ ਉਹ ਸੂਲੀ ਤੇ ਚੜ੍ਹ ਰਿਹਾ ਹੈ, ਚਾਹੇ ਉਹ ਨੂੰ ਫੱਟਿਆਂ ਵਿਚ ਬੰਨ੍ਹ ਕੇ ਚੀਰ ਰਹੇ ਨੇ, ਐਸੀਆਂ ਮਿਸਾਲਾਂ ਆਉਂਦੀਆਂ ਨੇ ਕਿ ਪਾਣੀ ਵਿਚ ਉਬਾਲ ਰਹੇ ਨੇ। ਉਹ ਪਾਣੀ ਨੂੰ ਵੀ ਦੇਖ ਰਹੇ ਨੇ -

**ਆਪੇ ਪਾਵਕੁ ਆਪੇ ਪਵਨਾ॥**  
**ਜਾਰੈ ਖਸਮੁ ਤ ਰਾਖੈ ਕਵਨਾ॥**

ਪੰਨਾ - 329

ਸੋ ਏਸ ਤਰ੍ਹਾਂ ਦੇ ਨਾਲ ਜਿਹੜੀ ਮੈਂ ਬੇਨਤੀ ਕਰੀ ਹੈ ਕਿ ਜੇ ਤਾਂ ਇਹ ਗੱਲ ਸਮਝ ਵਿਚ ਆ ਜਾਵੇ, ਉਸ ਤੇ ਅਸੀਂ ਚੱਲ ਸਕੀਏ ਫੇਰ ਤਾਂ ਹੈ ਸਾਡਾ ਪੰਛੀ ਮਾਰਗ। ਆਹ ਦਰਖਤ ਦੇ ਸਿਰੇ ਤੇ ਕੋਈ ਫਲ ਲੱਗਿਆ ਹੋਇਆ ਹੈ। ਹੁਣ ਦੌ ਰਸਤੇ ਨੇ। ਇਕ ਤਾਂ ਪੰਛੀ ਨੇ ਦੇਖ ਲਿਆ ਕਿ ਫਲ ਲੱਗਿਆ ਹੋਇਆ ਹੈ, ਉਡਾਰੀ ਮਾਰੀ ਤੇ ਸਿੱਧਾ ਹੀ ਉਥੇ ਜਾਏਗਾ। ਦੂਸਰਾ ਹੈ ਕੀੜੀ ਮਾਰਗ, ਕੀੜੀ ਨੂੰ ਵੀ ਸੁਗੰਧੀ ਆ ਜਾਂਦੀ ਹੈ। ਕੀੜੀ ਹੌਲੀ-ਹੌਲੀ ਤੁਰੀ ਜਾਂਦੀ ਹੈ। ਇਥੇ ਸਾਡੇ ਪੈਰਾਂ ਬੱਲੇ ਹੀ ਆ ਜਾਏਗੀ, ਉਸ ਤੋਂ ਲੰਘ ਹੀ ਨਹੀਂ ਹੋਣਾ। ਉਸ ਨੂੰ ਕਿਹੜਾ ਪਤਾ ਹੈ ਕਿ ਏਧਰ ਰਾਹ ਖੁੱਲ੍ਹਾ ਹੈ। ਜੇ ਏਥੋਂ ਵੀ ਬਚ ਗਈ ਤਾਂ ਅੱਗੇ ਪਾਣੀ ਹੋਇਆ ਤਾਂ ਉਥੇ ਹੀ ਛੁੱਬ ਜਾਏਗੀ। ਜੇ ਉਥੋਂ ਵੀ ਬਚ ਗਈ ਤਾਂ ਫੇਰ ਕਿਤੇ ਦਰਖਤ ਤੇ ਚੜ੍ਹ ਸਕੇਗੀ। ਯਾਨੀ ਇਹ ਹੱਦ ਤੋਂ ਅੱਖਾ ਰਾਹ ਹੈ। ਜਿਹੜਾ ਪਹਿਲਾ ਰਾਹ ਹੈ ਇਹ ਸੁਖਾਲਾ ਹੈ ਪਰ ਇਹ ਪੂਰੇ, ਸਮਰੱਥ ਗੁਰੂ ਤੋਂ ਬਗੇਰ ਪ੍ਰਗਟ ਨਹੀਂ ਹੋਇਆ ਕਰਦਾ, ਫੰਗ (ਖੰਭ) ਨਹੀਂ ਮਿਲਦੇ ਉਡਣੇ ਦੇ ਜਿੰਨਾ ਚਿਰ ਸਮਰੱਥ ਗੁਰੂ ਨਾ ਮਿਲੇ। ਇਸ ਕਰਕੇ ਇਹ ਵੀ ਅੱਖਾ ਹੈ। ਗੁਰਬਾਣੀ ਤਾਂ ਦੱਸੀ ਜਾਂਦੀ ਹੈ ਕਿ -

**ਕਬੀਰ ਸਾਚਾ ਸਤਿਗੁਰੂ ਕਿਆ ਕਰੈ ਜਉ ਸਿਖਾ**  
**ਮਹਿ ਚੂਕ॥** ਪੰਨਾ - 1372

ਸਿੱਖ ਮੰਨਦੇ ਹੀ ਨਹੀਂ ਸਤਿਗੁਰੂ ਕੀ ਕਰੇ, ਸਤਿਗੁਰੂ ਤਾਂ ਰਾਹ ਪਾਉਂਦਾ ਹੈ। ਸੋ ਏਸ ਕਰਕੇ ਸਾਡਾ ਇਹ ਜਿਹੜਾ ਜਨਮ ਹੋਇਆ ਹੈ ਸਾਧ ਸੰਗਤ ਜੀ! ਇਹ ਤਾਸੀ ਲੱਖ ਨਜ਼ਿਨਵੇਂ ਹਜ਼ਾਰ ਨੌ ਸੌ ਨਜ਼ਿਨਵੇਂ ਸਗੋਂ ਦੇ ਵਿਚ ਇਹ ਰੂਹ ਘੁੰਮਦੀ-ਘੁੰਮਦੀ ਇਹ ਮਨੁੱਖ ਦੇ ਜਾਮੇ ਵਿਚ ਆ ਗਈ।

ਇਹ ਐਵੇਂ ਹੀ ਨਹੀਂ ਹੈ, ਇਹ ਅਮੁੱਲ ਹੈ, ਜਿਹੜਾ ਸਰੀਰ ਹੈ -

**ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ  
ਬਾਰ॥** ਪੰਨਾ - 1366

ਇਹ ਵਾਰ ਵਾਰ ਨਹੀਂ ਹੋਣਾ। ਇਕ ਵਾਰੀ ਮਿਲ ਕੇ ਹੱਥਾਂ ਛਟ ਗਿਆ ਤਾਂ ਗਿਆ ਫੇਰ। ਅਸੀਂ ਫੇਰ ਕੰਮ ਕੀ ਕਰਨਾ ਹੈ ? ਮਹਾਰਾਜ ਜੀ ਕਹਿੰਦੇ ਰੋਜ਼ ਕਹੋ। ਕਹਿੰਦੇ ਮਹਾਰਾਜ ! ਇਕ ਵਾਰੀ ਗੱਲ ਕਹੀ ਹੋਈ ਸਮਝ ਆ ਜਾਂਦੀ ਹੈ ਰੋਜ਼ ਕੀ ਕਹਿਣਾ ਹੈ। ਮਹਾਰਾਜ ਜੀ ਕਹਿੰਦੇ ਕਿ ਤੁਹਾਡੇ ਯਾਦ ਹੀ ਨਹੀਂ ਰਹਿੰਦਾ-

ਧਾਰਨਾ - ਏਹੋ ਤੇਰੀ ਵਾਰੀ ਐ,  
ਗੋਬਿੰਦ ਮਿਲਣੇ ਕੀ -2, 2.  
ਗੋਬਿੰਦ ਮਿਲਣੇ ਕੀ, ਏਹੋ ਤੇਰੋ ਵਾਰੀ  
ਹੈ -2, 2.  
ਏਹੋ ਤੇਰੀ ਵਾਰੀ ਐ,..... -2.

**ਭਈ ਪਰਾਪਤਿ ਮਾਨੁਖ ਦੇਹੁਗੀਆ॥**  
**ਗੋਬਿੰਦ ਮਿਲਣੇ ਕੀ ਇਹ ਤੇਰੀ ਬਰੀਆ॥**  
ਪੰਨਾ - 12

ਕਿਹੜਾ ਸਿੰਘ ਹੈ ਜਿਹੜਾ ਇਸ ਨੂੰ ਰੋਜ਼ ਨਹੀਂ ਪੜ੍ਹਦਾ ? ਵਾਰੀ ਤਾਂ ਲੰਘੀ ਜਾ ਰਹੀ ਹੈ। ਜਿਮੀਦਾਰ ਨੂੰ ਇਹ ਗੱਲ ਛੇਤੀ ਸਮਝ ਵਿਚ ਆ ਜਾਂਦੀ ਹੈ ਜਿਹੜੇ ਨਹਿੰਦਾਂ ਤੇ ਖੇਤੀ ਕਰਦੇ ਨੇ। ਨਹਿੰਦਾਂ ਚਲਦੀਆਂ ਨੇ, ਮੌਖਿ ਤੇ ਜਿਨੇ ਖੇਤ ਹੁੰਦੇ ਨੇ ਉਨੇ ਏਕੜਾਂ ਤੇ ਹਫ਼ਤੇ ਭਰ ਦੀਆਂ ਵਾਰੀਆਂ ਬਣਾ ਕੇ ਵੰਡ ਲੈਂਦੇ ਨੇ ਕਿ ਮੇਰੇ ਐਨੇ ਮਿੰਟ, ਤੇਰੇ ਐਨੇ ਮਿੰਟ, ਜਿਆਦਾ ਜ਼ਮੀਨ ਵਾਲੇ ਨੂੰ ਜਿਆਦਾ ਸਮਾਂ ਤੇ ਥੋੜ੍ਹੀ ਵਾਲੇ ਨੂੰ ਥੋੜ੍ਹਾ ਸਮਾਂ ਮਿਲਦਾ ਹੈ। ਹੁਣ ਪਹਿਲਾਂ ਹੀ ਤਿਆਰੀ ਕਰਦਾ ਹੈ ਆਦਮੀ। ਇਕ ਬੰਦੇ ਨੂੰ ਪਤਾ ਲੱਗ ਗਿਆ ਕਿ ਧਾਨ ਸੁੱਕੇ ਪਏ ਨੇ ਤੇ ਵਾਰੀ ਆਉਣ ਵਾਲੀ ਹੈ ਖਾਲਾਂ ਵਗੈਰਾ ਸਾਫ਼ ਕਰ ਲਈਏ ਕਿਤੇ ਪਾਣੀ ਲੀਕ ਨਾ ਕਰ ਜਾਵੇ, ਪੂਰਾ ਪਾਣੀ ਖੇਤ ਵਿਚ ਜਾਣਾ ਚਾਹੀਦਾ ਹੈ। ਪਾਣੀ ਨਾਲ ਵਾਲੇ ਦੇ ਪੈ ਰਿਹਾ ਹੈ। ਏਧਰ ਦੋ ਚਾਰ ਨੌਕਰ ਨੇ, ਜਾ ਕੇ ਸ਼ਰਾਬ ਦੀਆਂ ਥੋਤਲਾਂ ਲੈ ਗਿਆ, ਪੀਣੀ ਸ਼ੁਰੂ ਕਰ ਦਿੱਤੀ। ਬੈਠੇ ਪੀਈ ਗਏ। ਸ਼ਰਾਬੀ ਦਾ ਇਹ ਹੁੰਦਾ ਹੈ ਕਿ ਜਿੰਨੀ ਪੀਈਗਾ ਉਹ ਇਹ ਕਹੇਗਾ ਕਿ ਮੈਨੂੰ ਤਾਂ ਨਸ਼ਾ ਹੀ ਨਹੀਂ ਚੜ੍ਹਦਾ। ਦੂਜੇ ਕਹੀ ਜਾਣਗੇ ਕਿ ਤੈਨੂੰ ਨਸ਼ਾ ਹੋ ਗਿਆ ਜਿਆਦਾ ਨਾ ਪੀ। ਉਹ ਕਹਿੰਦਾ ਮੈਨੂੰ ਨਹੀਂ ਚੜ੍ਹਦਾ ਹੋਰ ਪੀ ਲਈਗਾ। ਅਖੀਰ ਪੀ ਕੇ ਪਏ ਰਹੇ। ਜਿਹੜਾ ਪਾਣੀ ਲਾਉਂਦਾ ਸੀ ਉਸ ਨੇ ਪਾਣੀ ਆਪਣੇ ਖੇਤਾਂ ਨੂੰ ਲਾ ਕੇ ਨੱਕਾ ਕੱਟ ਦਿੱਤਾ। ਜਿਹੜਾ ਉਨ੍ਹਾਂ ਤੋਂ ਬਾਅਦ ਵਾਲਾ ਸੀ ਸ਼ਰਾਬੀਆਂ ਤੋਂ, ਯਾਨੀ ਤੀਸਰੇ ਨੰਬਰ ਵਾਲਾ ਉਸ ਨੇ ਸੋਚਿਆ ਕਿ ਇਹ ਤਾਂ ਮਸਤ ਪਏ ਨੇ, ਇਸ ਦਾ ਨੱਕਾ ਕੱਟ ਦਿਓ ਆਪੇ ਪਾਣੀ ਆਈ ਜਾਏਗਾ, ਮਾੜਾ ਮੋਟਾ ਇਸ ਦੇ ਖੇਤ ਵਿਚ ਵੀ ਜਾਂਦਾ ਰਹੇਗਾ ਤੇ ਨਾਲ ਰੌਲਾ ਨਹੀਂ ਪਾਏਗਾ। ਜਦੋਂ ਹੋਸ਼ ਆਈ ਉਦੋਂ ਤੱਕ ਵਾਰੀ ਲੰਘ ਗਈ। ਫੇਰ ਨੱਠਿਆ ਫਿਰਦਾ ਹੈ ਕਿ

ਮੇਰੀ ਵਾਰੀ ਕਿਸ ਨੇ ਲੈ ਲਈ। ਪਹਿਲਾ ਕਹਿੰਦਾ ਕਿ ਮੈਂ ਤਾਂ ਨੱਕਾ ਕੱਟ ਦਿੱਤਾ ਸੀ, ਦੂਜਾ ਕਹਿੰਦਾ ਮੈਂ ਤਾਂ ਉਡੀਕ ਰਿਹਾ ਹਾਂ ਕਿ ਪਾਣੀ ਆਏਗਾ ਤਾਂ ਲਾਵਾਂਗਾ। ਤੇਰਾ ਨੱਕਾ ਟੁੱਟ ਗਿਆ ਹੋਏਗਾ ਤਾਂ ਮੇਰੇ ਖੇਤ ਵਿਚ ਆਈ ਗਿਆ। ਸਿੱਧੀ ਗੱਲ ਹੈ ਇਹ ਕਿ ਸਾਨੂੰ ਇਹ ਵਾਰੀ ਮਿਲੀ ਹੈ, ਗਿਣ ਕੇ ਸੁਆਸ ਦਿੱਤੇ ਹੋਏ ਨੇ।

**ਛਣੀ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ  
ਤਿਲੁ ਸਾਰ॥** ਪੰਨਾ - 254

ਇਕ ਤਿਲ ਜਿੰਨਾ ਵਧਣਾ ਨਹੀਂ ਹੈ ਤਿਲ ਜਿੰਨਾ ਘਟਣਾ ਨਹੀਂ ਹੈ ਇਉਂ ਗਿਣ ਕੇ ਭੇਜੇ ਹੋਏ ਨੇ -

**ਜੀਵਨ ਲੋਰਹਿ ਭਰਮ ਮੌਰ ਨਾਨਕ ਤੇਊ  
ਗਵਾਰ॥** ਪੰਨਾ - 254

ਫੇਰ ਕਹਿੰਦਾ ਕਿ ਇਨ੍ਹਾਂ ਗਿਣੇ ਹੋਏ ਸੁਆਸਾਂ ਤੋਂ ਬਾਅਦ ਮੈਨੂੰ ਹੋਰ ਮਿਲ ਜਾਣ। ਮਹਾਰਾਜ ਜੀ ਕਹਿੰਦੇ ਗਵਾਰ ਹੈ ਤੂੰ ਤਾਂ। ਇਹ ਤਾਂ ਸਾਰਾ ਮਿਥਿਆ ਹੋਇਆ ਪ੍ਰੋਗਰਾਮ ਚੱਲ ਰਿਹਾ ਹੈ। ਜਿਥੇ ਤੂੰ ਅੱਗੇ ਜਾਣਾ ਹੈ ਉਹ ਸੁਆਸ ਵੀ ਗਿਣ ਦਿੱਤੇ ਗਏ ਨੇ। ਉਸ ਤੋਂ ਅੱਗੇ ਜਿਥੇ ਜਾਣਾ ਹੈ ਉਸ ਦੇ ਵੀ ਗਿਣ ਦਿੱਤੇ ਗਏ ਨੇ। ਇਹ ਘਟਣੇ ਵਧਣੇ ਨਹੀਂ ਹਨ ਕਦੇ ਵੀ। ਲੰਘ ਜਾਣਾ ਹੈ ਸਮਾਂ। ਲੰਘਦਾ ਵੀ ਕਿੰਨਾ ਹੈ ? ਚੌਵੀ ਹਜ਼ਾਰ ਸੁਆਸ ਹਰ ਰੋਜ਼ ਲੰਘਦਾ ਹੈ, ਕਿਸ ਲੇਖੇ ਵਿਚ ਲਗਦਾ ਹੈ -

**ਬੈਰ ਬਿਰੋਧ ਕਾਮ ਕੌਧ ਮੌਰ॥**  
**ਝੁਠ ਬਿਕਾਰ ਮਹਾ ਲੋਭ ਧੌਹ॥**  
**ਇਆਹੁ ਜੁਗਤਿ ਬਿਹਾਨੇ ਕਬੀ ਜਨਮ॥**  
ਪੰਨਾ - 267

ਕਈ ਵਾਰੀ ਮਨੁਖ ਬਣਿਆ। ਇਸੇ ਤਰ੍ਹਾਂ ਸਾਡੇ ਨਾਲ ਫੇਰ ਧੋਖਾ ਹੋ ਜਾਂਦਾ ਹੈ। ਕਹਿੰਦੇ ਹੁੰਦਾ ਕੀ ਹੈ ? ਮਾਇਆ ਪ੍ਰਬਲ ਹੈ ਇਥੇ ਪ੍ਰਮੇਸ਼ਰ ਦੀ -

**ਲਿਵੁ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ  
ਵਰਤਾਇਆ॥**  
**ਏਹ ਮਾਇਆ ਜਿਤੁ ਹਰਿ ਵਿਸਰੈ ਮੌਹੁ ਉਪਜੈ ਭਾਉ  
ਦੂਜਾ ਲਾਇਆ॥**

ਪੰਨਾ - 921

ਹੁਣ ਮਿਲਣ ਦਾ ਕੀ ਤਰੀਕਾ ਹੈ ? ਪਹਿਲਾਂ ਤਾਂ ਮਿਲਣ ਦਾ ਪਤਾ ਹੋਣਾ ਚਾਹੀਦਾ ਹੈ ਕਿ ਮਿਲਣਾ ਕਿਸ ਨੂੰ ਹੈ ? ਦੋ ਮਿਲ ਸਕਦੇ ਨੇ, ਇਕ ਗੁਰੂ ਮਿਲ ਸਕਦਾ ਹੈ ਦੂਜਾ ਰੱਬ। ਕੱਲ੍ਹ ਮੈਂ ਦੱਸਿਆ ਸੀ ਕਿ ਗੁਰੂ ਤੇ ਰੱਬ ਦੇ ਵਿਚ ਕੋਈ ਫਰਕ ਹੀ ਨਹੀਂ ਹੁੰਦਾ -

**ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ  
ਅਨੁਪ ਦਿਖਾਈ॥**

**ਗੁਰੁ ਗੋਵਿੰਦੁ ਗੁਰੁ ਵਿੰਦੁ ਗੁਰੁ ਹੈ ਨਾਨਕ ਭੇਦੁ  
ਨ ਭਾਈ॥** ਪੰਨਾ - 442

ਗੁਰੂ ਪ੍ਰਮੇਸ਼ਰ ਦਾ ਸਾਕਾਰ ਰੂਪ ਹੋ ਕੇ ਸੰਸਾਰ ਵਿਚ ਉਪਦੇਸ਼ ਦੇ ਰਿਹਾ ਹੁੰਦਾ ਹੈ, ਹੁੰਦਾ ਪ੍ਰਮੇਸ਼ਰ ਹੀ ਹੈ ਉਹ।

**ਬ੍ਰਹਮ ਗਿਆਨੀ ਕਉ ਬੱਜਹਿ ਮਹੇਸੂਰ॥**  
**ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸਰੁ॥**  
**ਪੰਨਾ - 273**

ਛੋਟੇ ਛੋਟੇ ਵਾਕ ਸਮਝਣ ਵਾਲੇ ਹਨ। ਸਾਡੇ ਜਾਂ ਤਾਂ ਗੁਰੂ ਮਿਲ ਸਕਦਾ ਹੈ, ਗੁਰੂ ਵੀ ਉਸੇ ਸਰੀਰ ਵਿਚ ਨਹੀਂ ਮਿਲਦਾ। ਉਹ ਤਾਂ ਸਰੀਰ ਕਿਸੇ ਨੇ ਜਲ ਪਰਵਾਹ ਕਰ ਦਿੱਤਾ, ਕਿਸੇ ਨੇ ਸਸਕਾਰ ਕਰ ਦਿੱਤਾ, ਉਹ ਸਰੀਰ ਕਿਥੋਂ ਆ ਜਾਏਗਾ? ਹੁਣ ਜਿਹੜੀ ਅਸਲੀ ਚੀਜ਼ ਹੈ ਉਹ ਹੈ ਜੋਤ, ਜੋਤ ਨੂੰ ਕਹਿੰਦੇ ਨੇ ਸ਼ਬਦ -

**ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਾਹਿ॥**

ਇਹ ਹੋਏਗਾ ਤਾਂ ਜੇ ਇਹ ਆਪ ਖਤਮ ਹੋਏਗਾ। ਜਦੋਂ ਖਤਮ ਹੋਇਆ ਫੇਰ ਇਹ ਪ੍ਰਮੇਸ਼ਰ ਹੋ ਜਾਂਦਾ ਹੈ। ਇਕ ਮਹਾਂਪੁਰਸ਼ਾਂ ਕੌਲ ਜੋ ਸੂਫੀ ਫਕੀਰ ਸਨ ਇਕ ਮੁਸਲਮਾਨ ਆਇਆ ਪ੍ਰੇਮੀ। ਉਸ ਨੇ ਆਖਿਆ ਕਿ ਪੀਰ ਜੀ! ਮੈਂ ਖੁਦਾ ਨੂੰ ਮਿਲਣਾ ਹੈ, ਮੈਨੂੰ ਮਿਲਾ ਦਿਓ। ਉਹ ਕਹਿਣ ਲੱਗੇ ਕਿ ਦੇਖ ਭਾਈ! ਖੁਦਾ ਨੂੰ ਮਿਲਣ ਵਾਸਤੇ ਪਹਿਲਾਂ ਤਾਂ ਜਗਿਆਸ਼ ਬਣਨਾ ਪੈਂਦਾ ਹੈ, ਫੇਰ ਸੇਵਾ ਕਰਨੀ ਪੈਂਦੀ ਹੈ, ਫੇਰ ਉਹ ਗੁਣ ਧਾਰਨੇ ਪੈਂਦੇ ਨੇ ਜਿਨ੍ਹਾਂ ਦੇ ਨਾਲ ਪਰਮੇਸ਼ਰ ਮਿਲਦਾ ਹੈ। ਐਨੀ ਛੇਤੀ ਤਾਂ ਮਿਲਦਾ ਨਹੀਂ।

ਕਹਿੰਦਾ, “ਨਹੀਂ ਜੀ! ਤੁਸੀਂ ਤਾਂ ਸਮਰੱਥ ਪੁਰਸ਼ ਹੋ। ਤੁਹਾਡੀ ਮੈਂ ਬੜੀ ਮਹਿਮਾ ਸੁਣੀ ਹੈ, ਤੁਸੀਂ ਤਾਂ ਆਉਂਦਿਆਂ ਨੂੰ ਮਿਲਾ ਦਿੰਦੇ ਹੋ।”

ਉਹ ਕਹਿੰਦੇ, “ਇਉਂ ਤਾਂ ਨਹੀਂ ਹੁੰਦਾ।”

ਕਹਿੰਦਾ, “ਨਹੀਂ ਜੀ! ਮੈਂ ਤਾਂ ਆਇਆ ਹੀ ਬੜੀ ਆਸ ਨਾਲ ਹਾਂ।”

ਮਹਾਤਮਾ ਕਹਿੰਦੇ, “ਚੰਗਾ! ਜੇ ਆਇਆ ਹੈ ਤਾਂ ਦਰਖਤ ਤੇ ਚੜ੍ਹ ਜਾਹ।”

ਉਹ ਦਰਖਤ ਤੇ ਚੜ੍ਹ ਗਿਆ, ਖਜੂਰ ਸੀ।

ਕਹਿੰਦਾ, “ਪੀਰ ਜੀ! ਹੁਣ ਕੀ ਹੁਕਮ ਹੈ?”

ਕਹਿੰਦੇ, “ਉਤੋਂ ਛਾਲ ਮਾਰ।”

ਜਦੋਂ ਛਾਲ ਮਾਰੀ ਵਿਚਾਲੇ ਹੀ ਕਹਿੰਦਾ, “ਹਉ ਮੂਆ।”

ਕਹਿੰਦੇ, “ਫੇਰ ‘ਖੁਦਾ ਹੂਆ।’

ਰੌਲਾ ਹੀ ‘ਮੈਂ’ ਦਾ ਹੈ। ‘ਮੈਂ’ ਤੇ ‘ਤੂੰ’ ਦੋ ਚੱਲ ਰਹੇ ਨੇ -

**ਜਬ ਹਮ ਹੋਤੇ ਤਥ ਤੂ ਨਾਹੀ ਅਥ ਤੂਹੀ ਮੈਂ  
ਨਾਹੀ॥**  
**ਪੰਨਾ - 657**

ਜਦੋਂ ‘ਤੂੰ’ ਹੋ ਗਿਆ ਤਾਂ ‘ਮੈਂ’ ਖਤਮ ਹੋ ਗਿਆ। ਉਹ ਮਿਲ ਗਿਆ, ਉਹ ਮਿਲਿਆ ਹੋਇਆ ਹੀ ਹੈ ਪਹਿਲਾਂ, ਜਦੋਂ ਗਿਆਨ ਆ ਜਾਂਦਾ ਹੈ ਤਾਂ ਉਹ ਵੱਖਰਾਪਣ ਨਹੀਂ ਰਹਿੰਦਾ ਕਿਸੇ ਦਾ। ਇਹ ਚੀਜ਼ ਹੈ ਜਿਹੜੀ ਜ਼ਿੰਦਗੀ ਦੇ ਅੰਦਰ ਹਾਸਲ ਕਰਨੀ ਹੈ।

ਇਕ ਪ੍ਰੇਮੀ ਸੀ ਲਾਹੌਰ ਦੇ ਰਹਿਣ ਵਾਲਾ, ਬਹੁਤ ਅਮੀਰ ਸੀ। ਕਾਰੋਬਾਰ ਬਹੁਤ ਵਧੀਆ ਚਲਦਾ ਸੀ, ਹਕੀਮ ਸੀ ਬਹੁਤ

ਜਬਰਦਸਤ। ਇਤਿਹਾਸ ਵਿਚ ਉਸ ਦਾ ਨਾਮ ਸੁਜਾਨ ਰਾਇ ਲਿਖਿਆ ਮਿਲਦਾ ਹੈ। ਉਸ ਦਾ ਇਕ ਮਿਤਰ ਗੁਰੂ ਮਹਾਰਾਜ ਜੀ ਦਾ ਅੰਨਿਨ ਭਗਤ ਸੀ, ਪੂਰੀ ਸ਼ਰਧਾ ਰਖਦਾ ਸੀ। ਨਾਮ ਜਪਦਾ ਸੀ, ਸ਼ਾਂਤ ਚਿੱਤ ਸੀ। ਇਕ ਦਿਨ ਸੁਜਾਨ ਰਾਇ ਉਸ ਪਾਸ ਆ ਕੇ ਕਹਿਣ ਲੱਗਾ, ਪਿਆਰੇ ਮਿਤਰ, ਮੈਨੂੰ ਸਾਰੇ ਸੁਖ ਦੁਨੀਆਂ ਦੇ ਮਿਲੇ ਹੋਏ ਨੇ। ਮੇਰੇ ਦੋ ਲੜਕੇ ਨੇ, ਬਹੁਤ ਸੁਸ਼ੀਲ ਹੈ, ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ, ਇੱਜਤ ਮੇਰੀ ਬਹੁਤ ਹੈ ਪਰ ਮੈਨੂੰ ਇਹ ਨਹੀਂ ਪਤਾ ਲਗਦਾ ਕਿ ਮੇਰੇ ਮਨ ਦੇ ਵਿਚ ਸ਼ਾਂਤੀ ਕਿਉਂ ਨਹੀਂ ਹੈ? ਦੁਨੀਆਂ ਦੀ ਕੋਈ ਚੀਜ਼ ਨਹੀਂ ਜਿਹੜੀ ਮੇਰੇ ਕੋਲ ਨਾ ਹੋਵੇ। ਉਹ ਕਹਿੰਦੇ ਕਿ ਗੁਰੂ ਸਾਹਿਬ ਦਾ ਅਸੀਂ ਸਤਿਸੰਗ ਕਰਦੇ ਹਾਂ ਤੇ ਉਸ ਦੇ ਵਿਚ ਉਹ ਦਸਦੇ ਨੇ ਕਿ ਸ਼ਾਂਤੀ ਤਾਂ ਆਉਂਦੀ ਹੈ ਜੇ ਪ੍ਰਮੇਸ਼ਰ ਦੀ ਪਾਪਤੀ ਹੋ ਜਾਵੇ। ਨਾਮ ਤੋਂ ਬਗੀਰ ਸਾਂਤੀ ਨਹੀਂ ਹੈ। ਉਹ ਕਹਿਣ ਲੱਗਿਆ ਕਿ ਰੱਬ ਦੇ ਮਿਲਣ ਦਾ ਕੋਈ ਰਾਹ ਵੀ ਹੈ? ਓਹੀ ਗੱਲ ਮੈਂ ਕਰਦਾ ਹਾਂ ਕਿ ਪਹਿਲਾਂ ਸਾਨੂੰ ਇਹ ਨਹੀਂ ਪਤਾ ਹੈ ਕਿ ਜਿਸ ਨੂੰ ਮਿਲਣਾ ਹੈ ਓਹ ਕਿਹੜੀ ਕੌਠੀ ਵਿਚ ਰਹਿੰਦਾ ਹੈ। ਚੰਡੀਗੜ੍ਹ ਚਲੇ ਜਾਓ ਜੇ ਕੌਠੀ ਦਾ ਨੰਬਰ ਨਾ ਹੋਵੇ ਤਾਂ ਫਿਰੀ ਜਾਓ। ਓਹੋ-ਜਿਹੋ ਹੀ ਘਰ ਨੇ, ਓਹੋ ਜਿਹੀਆਂ ਗਲੀਆਂ ਨੇ, ਇਕੋ ਜਹੀਆਂ ਸੜਕਾਂ ਨੇ। ਪਤਾ ਹੀ ਨਹੀਂ ਲਗਦਾ ਕਿ ਮੈਂ ਕਿਹੜੀ ਵਿਚ ਗਿਆ ਸੀ ਕਿਹੜੀ ਵਿਚ ਨਹੀਂ। ਜੇ ਇਕ ਵਾਰੀ ਗਿਆ ਵੀ ਹੈ ਤਾਂ ਦੂਜੀ ਵਾਰੀ ਭੁੱਲ ਜਾਂਦਾ ਹੈ। ਫੇਰ ਨੰਬਰ ਨਹੀਂ ਪਤਾ ਟੈਲੀਫੋਨ ਦਾ ਘੁਮਾਈ ਜਾਹ। ਟੈਲੀਫੋਨ ਜਿੰਨਾ ਜੀਅ ਕਰਦਾ ਹੈ ਉਥੇ ਪਹੁੰਚਣਾ ਹੀ ਨਹੀਂ। ਉਥੇ ਤਾਂ ਪਹੁੰਚੇਗਾ ਜਦੋਂ ਸਹੀ ਨੰਬਰ ਘੁਮਾਏਂਗਾ। ਹੁਣ ਉਸ ਦਾ ਸਹੀ ਪਤਾ ਪੁਛਣਾ ਪੈਂਦਾ ਹੈ। ਜਿਸ ਨੂੰ ਮੈਂ ਮਿਲਣਾ ਹੈ। ਏਸ ਤਰ੍ਹਾਂ ਦੇ ਨਾਲ ਪੜ੍ਹ ਲਓ -

**ਧਾਰਨਾ - ਮੈਨੂੰ ਦੱਸਿਓ ਪਿਆਰਿਓ,**  
**ਕਿਵੇਂ ਰਾਮ ਮਿਲਦਾ -2, 2.**  
**ਕਿਵੇਂ ਵਾਹਿਗੁਰੂ ਮਿਲਦਾ -2, 2.**  
**ਮੈਨੂੰ ਦੱਸਿਓ ਪਿਆਰਿਓ, .....**

-2.

ਸੁਆਲ ਕਰਿਆ ਕਿ ਚਲੋ ਮੈਂ 100% ਇਹ ਗੱਲ ਮੰਨ ਲਈ ਕਿ -

**ਭਈ ਪਰਾਪਤਿ ਮਾਨੁਖ ਦੇਹੁਰੀਆ॥**  
**ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥**  
**ਅਵਰਿ ਕਾਜ ਤੇਰੈ ਕਿਤੈ ਨ ਕਾਮ॥**  
**ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥**  
**ਸਰੰਜਾਮਿ ਲਾਗੁ ਭਵਜਲ ਤਰਨ ਕੈ॥**  
**ਜਨਮੁ ਬਿਖਾ ਜਾਤ ਰੰਗਿ ਮਾਇਆ ਕੈ॥**

**ਪੰਨਾ - 12**

ਜਿਸ ਨੂੰ ਪਸਾਉ ਕਹਿੰਦੇ ਨੇ -

**ਕੀਤਾ ਪਸਾਉ ਏਕੋ ਕਵਾਉ॥**  
**ਪੰਨਾ - 4**

‘ਕਵਾਉ’ ਕਹਿੰਦੇ ਨੇ ਸ਼ਬਦ ਨੂੰ।

**ਤਿਸ ਤੇ ਹੋਏ ਲਖ ਦਰੀਆਉ॥**

**ਪੰਨਾ - 4**

ਸਿਰਫ ਇਕ ਵਾਰੀ ਸ਼ਬਦ ਕਰ ਦਿੱਤਾ ਹੁਣ ਤੱਕ ਧੂਨ  
ਉਸ ਦੀ ਚੱਲ ਰਹੀ ਹੈ। ਗੁਰੂ ਦਸਵੇਂ ਪਾਤਿਸ਼ਾਹ ਕਹਿੰਦੇ ਨੇ-

**ਪ੍ਰਥਮ ਓਅੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ  
ਮੋ ਰਹਾ॥ ਦਸਮ ਗ੍ਰੰਥ**

ਇਹ 'ਓਅੰਕਾਰ' ਦੀ ਧੁਨ ਹੋਈ -

**ਏਕੰਕਾਰਹੁ ਸ਼ਬਦ ਧੁਨਿ ਓਅੰਕਾਰ ਅਕਾਰੁ  
ਬਣਾਇਆ॥**

**ਭਾਈ**

**ਗੁਰਦਾਸ ਜੀ ਦੀ ਵਾਰ 23/2**

ਉਸ ਸ਼ਬਦ ਧੁਨ ਦੇ ਨਾਲ ਸਾਰੀ ਸਿ੍ਰਸ਼ਟੀ ਕਰੋੜਾਂ ਹੀ  
ਬ੍ਰਹਮੰਡ ਕੁਝ ਮਿੰਟਾਂ ਸਕਿੰਟਾਂ ਵਿਚ ਹੀ ਬਣ੍ਹ ਗਏ, ਕੋਈ ਦੇਰ  
ਨਹੀਂ ਲੱਗੀ। ਸਾਇੰਸਦਾਨ ਤਾਂ ਕਹਿੰਦੇ ਕਿ ਹੌਲੀ-ਹੌਲੀ  
ਬਣਦਾ ਚਲਦਾ ਜਾ ਰਿਹਾ ਹੈ। ਇਨ੍ਹਾਂ ਦੇ ਆਪਣੇ ਹਿਸਾਬ  
ਨੇ। ਅਸੀਂ ਤਾਂ ਗੁਰੂ ਮਹਾਰਾਜ ਜੀ ਦੀ ਬਾਣੀ ਮੰਨਣੀ ਹੈ ਚਾਹੇ  
ਸਾਇੰਸ ਵਾਲੇ ਕੁਝ ਵੀ ਕਹੀ ਜਾਣ ਜਾਂ ਕੋਈ ਹੋਰ ਕੁਝ ਕਹੀ  
ਜਾਵੇ। ਗੁਰੂ ਮਹਾਰਾਜ ਜੀ ਕਹਿੰਦੇ ਕਿ ਇਕ ਕਵਾਉ ਤੇ ਹੀ  
ਸਾਰਾ ਕੁਝ ਹੋ ਗਿਆ, ਇਕ ਸ਼ਬਦ ਤੋਂ ਹੀ ਸਭ ਕੁਝ  
ਉਤਪੰਨ ਹੋ ਗਿਆ -

**ਏਕ ਕਵਾਉ ਤੇ ਸਭਿ ਹੋਆ॥**

**ਪੰਨਾ - 1003**

ਇਕ ਸ਼ਬਦ ਨਾਲ ਉਤਪਤੀ ਹੋ ਗਈ, ਹੁਣ ਹੋਇਆ  
ਕੀ? ਸਭ ਤੋਂ ਪਹਿਲਾਂ 'ਮੈਂ' ਤੱਤ ਬਣਿਆ ਜਿਸ ਨੂੰ awareness  
(ਚੇਤਨਾ) ਕਹਿੰਦੇ ਨੇ ਯਾਨੀ ਸੁਰਤ ਜਿਹੀ ਆ  
ਗਈ। ਉਸ ਸੁਰਤ ਨੇ ਆਪਣੇ ਆਪ ਨੂੰ ਪ੍ਰਕਿਰਤੀ ਨੂੰ ਪ੍ਰਮੇਸ਼ਰ  
ਨੇ ਦੂਜੇ ਨੰਬਰ ਤੇ ਰੱਖ ਦਿੱਤਾ। ਪ੍ਰਕਿਰਤੀ ਵਿਚ ਅਰਬਾਂ  
ਚਿੱਤ ਸਨ 'ਚੇਤਨਾ'। ਜਦੋਂ ਉਸ ਦੇ ਨਾਲ ਉਹ ਚੇਤਨ ਤੱਤ  
ਟੱਕਰਿਆ, ਫੇਰ ਉਹ 'ਮੈਂ' ਬਣ ਗਿਆ, ਹਰੇਕ 'ਮੈਂ' ਬਣ  
ਗਿਆ ਜਿੰਨੇ ਵੀ ਸਨ। ਸੀ ਤਾਂ ਸਮੁੱਚੇ ਰੂਪ ਵਿਚ ਵਾਹਿਗੁਰੂ।  
ਜੇ ਮੈਂ ਪੁੱਛਾਂ ਕਿ ਦਰਖਤ ਕੀ ਹੁੰਦਾ ਹੈ? ਮੈਨੂੰ ਹੱਥ ਲਾ ਕੇ  
ਦੱਸੋ। ਕਹਿਣਗੇ ਇਹ ਵੀ ਕੋਈ ਸੁਆਲ ਹੈ ਕਿ ਹੱਥ ਲਾ  
ਕੇ ਦੱਸੋ ਕਿ ਦਰਖਤ ਕੀ ਹੁੰਦਾ ਹੈ। ਕਰਕੇ ਦੇਖ ਲਓ, ਤੁਸੀਂ  
ਹੱਥ ਲਾਓ ਪੱਤੇ ਨੂੰ ਤੇ ਕਹੋ ਕਿ ਇਹ ਦਰਖਤ ਹੈ। ਦੂਜਾ  
ਕਹੇਗਾ ਬਿਲਕੁਲ ਨਹੀਂ, ਇਹ ਪੱਤਾ ਹੈ। ਟਾਹਣੀ ਨੂੰ ਹੱਥ ਲਾ  
ਦਿੱਤਾ ਕਿ ਇਹ ਹੈ ਦਰਖਤ। ਮੈਂ ਕਿਹਾ ਇਹ ਟਾਹਣੀ ਹੈ।  
ਤੁਸੀਂ ਆ ਕੇ ਤਣੇ ਨੂੰ ਹੱਥ ਲਾ ਦਿੱਤਾ ਕਿ ਆਹ ਦਰਖਤ  
ਹੈ। ਮੈਂ ਕਹਾਂਗਾ ਕਿ ਇਹ ਤਣਾ ਹੈ। ਤੁਸੀਂ ਹੋਰ ਅੱਗੇ ਵਧੋ  
ਤੇ ਉਲੱਝ ਹੀ ਗਏ ਕਿ ਦਰਖਤ ਦਾ ਹੀ ਨਹੀਂ ਪਤਾ ਲਗਦਾ।  
ਤੁਸੀਂ ਜੜ੍ਹਾਂ ਨੂੰ ਹੱਥ ਲਾ ਦਿੱਤਾ। ਮੈਂ ਕਿਹਾ ਕਿ ਇਹ ਤਾਂ  
ਜੜ੍ਹਾਂ ਨੇ। ਕਹਿੰਦੇ ਹੈ ਤਾਂ ਇਹ ਦਰਖਤ। ਮੈਂ ਕਿਹਾ ਕਿ ਤੁਸੀਂ  
ਤਾਂ ਹੱਥ ਨਹੀਂ ਨਾ ਲਾਇਆ ਦਰਖਤ ਨੂੰ। ਕਹਿੰਦੇ ਫੇਰ ਕੀ  
ਹੋਇਆ ਦਰਖਤ? ਮੈਂ ਕਿਹਾ ਕਿ ਉਰੇ ਆ। ਜਿਹੜਾ ਆਹ  
ਸਾਰਾ ਦਿਸਦਾ ਹੈ ਨਾ ਸਮੁੱਚਾ ਇਸ ਨੂੰ ਦਰਖਤ ਕਹਿੰਦੇ ਨੇ।  
ਆਹੀ ਹਾਲ ਸਾਡਾ ਹੋਇਆ। ਇਹ ਸਮੱਚਾ ਜਿਹੜਾ ਸੰਸਾਰ  
ਹੈ ਕਰੋੜਾਂ ਬ੍ਰਹਮੰਡਾਂ ਦਾ ਰਚਿਆ ਹੋਇਆ, ਇਹ ਹੈ ਤਾਂ

ਵਾਹਿਗੁਰੂ ਸਾਰਾ ਹੀ ਪਰ ਇਸ ਦੇ ਵਿਚ ਜਿਵੇਂ ਪੱਤੇ ਹੋ ਗਏ  
ਦਰਖਤ ਦੇ, ਟਾਹਣੇ ਹੋ ਗਏ ਇਸੇ ਤਰ੍ਹਾਂ ਅਸੀਂ ਬਣ ਗਏ  
ਕਿ ਅਸੀਂ ਮਨੁਖ ਹਾਂ ਤੇ ਇਹ ਚੰਗਾਸੀ ਲੱਖ ਜੂਨ ਹੈ। ਇਹ  
ਤਾਂ ਇਕ ਖੇਡ ਹੋ ਰਹੀ ਹੈ ਨਿਰੰਕਾਰ ਦੀ। ਇਸ ਹਉਮੈ ਨੇ  
ਵੱਖਰਾ-ਵੱਖਰਾ ਕਰ ਦਿੱਤਾ। ਸੀ ਸਾਰਿਆਂ ਦੇ ਅੰਦਰ ਪਰਮੇਸ਼ਰ।  
ਹੁਣ ਵੀ ਹੈ, ਕਿਤੇ ਗਿਆ ਨਹੀਂ ਹੈ ਪਰ ਜਿਸ ਤੱਤ ਨੇ  
ਭੁਲਾਇਆ ਇਸ ਨੂੰ ਉਸ ਨੂੰ 'ਮਾਇਆ' ਵੀ ਕਹਿੰਦੇ ਨੇ,  
ਹਉਮੈ ਵੀ ਕਹਿੰਦੇ ਨੇ -

**ਏਹ ਮਾਇਆ ਜਿਤੁ ਹਰਿ ਵਿਸਰੈ  
ਮੌਹੁ ਉਪਜੀ ਭਾਉ ਦੂਜਾ ਲਾਇਆ॥**

**ਪੰਨਾ - 921**

ਸੋ ਹਉਮੈ ਤੱਤ ਨੇ ਸਾਰਾ ਰੌਲਾ ਪਾ ਦਿੱਤਾ, ਸਾਰਾ  
ਝਗੜਾ ਹਉਮੈ ਦਾ ਹੈ ਤੇ ਹਉਮੈ ਦਾ ਇਲਾਜ ਵੀ ਵਾਹਿਗੁਰੂ ਨੇ  
ਇਸ ਸਗੀਰ ਦੇ ਅੰਦਰ ਹੀ ਰੱਖ ਦਿੱਤਾ। ਉਹ ਹੈ ਕੀ? ਉਹ ਹੈ  
ਪ੍ਰਮੇਸ਼ਰ ਦਾ ਨਾਮ। ਨਾ ਸਾਨੂੰ ਪਤਾ ਹੈ ਕਿ ਹਉਮੈ ਕਿਥੇ  
ਗੌੰਦੀ ਹੈ ਤੇ ਨਾ ਨਾਮ ਦੇ ਬਾਰੇ ਪਤਾ ਹੈ। ਸਗੀਰ ਸਾਡਾ ਹੈ  
ਪਰ ਅਸੀਂ ਸਗੀਰ ਦੇ ਬਾਰੇ ਤਾਂ ਜਾਣਦੇ ਨਹੀਂ। ਜੇ ਮਾੜੀ ਜਿਹੀ  
ਗੱਲ ਹੋ ਜਾਵੇ ਤਾਂ ਡਾਕਟਰ ਦੇ ਜਾਂਦੇ ਹਾਂ। ਉਹ ਦੱਸ ਦਿੰਦਾ ਹੈ  
ਕਿ ਤੇਰੇ ਮਿਹਦੇ ਵਿਚ ਨੁਕਸ ਪੈ ਗਿਆ, ਤੇਰੀ ਫਲਾਣੀ ਨਾੜੀ  
ਖਰਾਬ ਹੋਈ ਹੋਈ ਹੈ, ਤੇਰੇ ਦਿਲ ਦੀਆਂ ਨਾੜੀਆਂ ਰੁਕ ਗਈਆਂ  
ਨੇ। ਸਾਨੂੰ ਆਪਣੇ ਆਪ ਤਾਂ ਨਹੀਂ ਨਾ ਪਤਾ ਲਗਦਾ। ਸੋ  
ਹੁਣ ਸਾਨੂੰ ਨਹੀਂ ਪਤਾ ਲਗਦਾ ਕਿ ਉਹ ਅਸਰ ਕੀ ਕਰ ਰਹੀ  
ਹੈ? ਕਿਥੇ ਹੈ ਸਗੀਰ ਵਿਚ ਹਉਮੈ, ਕਿਥੇ ਹੈ ਸਗੀਰ ਵਿਚ ਨਾਮ।  
ਮਹਾਰਾਜ ਜੀ ਕਹਿੰਦੇ ਕਿ ਹਉਮੈ ਤਾਂ ਤੇਰੀ ਮੱਤ ਵਿਚ ਹੈ,  
ਤੇਰੀ ਜਿਹੜੀ ਭਾਵਨਾ ਬਣੀ ਹੋਈ ਹੈ, ਸਮਝ ਬਣੀ ਹੋਈ ਹੈ  
'ਮੈਂ' ਦੀ ਉਹ ਹਉਮੈ ਨੇ ਕਰੀ ਹੋਈ ਹੈ ਤੇ ਉਸੇ ਨੂੰ ਹਉਮੈ  
ਕਹਿੰਦੇ ਨੇ। ਨਾਮ ਕੀ ਹੈ? ਜਿਹੜੀ ਪਗਾਨਾਨ ਹੈ। ਗਿਆਨ ਦੇ  
ਵਿਚ ਕੀ ਹੈ? ਕਹਿੰਦੇ ਨਿਸ਼ਾਨੀਆਂ ਨੇ ਪ੍ਰੇਮੀਆ

**ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥**

**ਦੇਹੀ ਮਹਿ ਇਸ ਕਾ ਬਿਸਰਾਮ॥**

**ਰਤਵਾੜਾ ਸਾਹਿਬ ਵਿਖੇ ਮਹਾਪੁਰਸ਼ਾਂ ਦੇ  
ਦੀਵਾਨਾਂ ਦਾ ਪ੍ਰੋਗਰਾਮ**

**ਐਤਵਾਰ - 7, 14, 21, 28 ਅਪ੍ਰੈਲ।**

**ਪੂਰਨਮਾਸੀ - 27 ਅਪ੍ਰੈਲ, ਦਿਨ ਸ਼ਨਿਵਾਰਵਾਰ।**

**ਸੰਗਰਾਂਦ - 13 ਅਪ੍ਰੈਲ, ਦਿਨ ਸ਼ਨਿਵਾਰਵਾਰ।**

**(ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 3.00 ਵਜੇ ਤੱਕ)**

**ਅੰਮ੍ਰਿਤ ਸੰਚਾਰ - ਹਰੇਕ ਪੂਰਨਮਾਸੀ ਨੂੰ ਗੁਰਦਵਾਰਾ ਈਸ਼ਵਰ**

**ਪ੍ਰਕਾਸ਼, ਰਤਵਾੜਾ ਸਾਹਿਬ ਵਿਖੇ ਦਿਨ ਦੇ 11.00 ਵਜੇ**

**ਹੁੰਦਾ ਹੈ।**

**ਪੰਨਾ - 293**

63 ਹੈ ਕਿਥੇ? ਕਹਿੰਦੇ -

'ਆਤਮ ਮਾਰਗ', ਅਪ੍ਰੈਲ, 2002

**ਸੁੰਨ ਸਮਾਧਿ ਅਨਹਤ ਤਹ ਨਾਦ॥**

**ਕਹਨੁ ਨ ਜਾਈ ਅਚਰਜ ਬਿਸਮਾਦ॥ਪੰਨਾ -**